पातञ्जल योगसूत्र व्यासभाष्य - 52719

भोजवृत्ति: 52720

तत्वानुसन्धानम् 52721

अपरोक्षानुभव: 52722

वेदान्तसार: 52723

ਪਤ੍ਰਜਲਕਾਖੂ ੫੨੭੧੯

ਪਤ੍ਰਜਲਕਾਤੂ: ੫੨੭੨੦

ਤੜ੍ਹਗਰਾਸੂਕਂ ੫੨੭੨੧

ਅਧਿਕਾਰਣਰ: ੫੨੭੨੨

ਵੈਸਤ੍ਰਮਾਰ ੫੨੭੨੩

102

ਜਿੰ[illegible]ਗ [illegible] ਵੁਜਮ:॥ਤਿੰਧ [illegible] ਟੁਟੀਤ [illegible] ਟੂਟੀ

ਸਤਿਚੋਤਿਫ [illegible] ਦਾਪਪੂਜਾ [illegible] ਨ:ਭਿਾਧ

ਮਾਪ੍ਰਮਾਣੋਨਵਿਵਰੂ[illegible]ਜੋਨੀਮ [illegible] ਅਤ [illegible]

[illegible]ਪਰਿਕਰ:ਗ੍ਰਤਧਸਨੁ ਨਿਟ੍ਹ ਮ [illegible] ਜੋਸਰ: ਵੜ੍ਹੀ

[illegible]ਉਭਮਲਤਤਵ੍ਹੇਗ[illegible]ਧਣਧਰ੍ਹ:॥ ਸਬਧਣਾਤ੍ਰਮਜ

ਰਮਾ॥੦॥ ਸਬਟੇਧਮਾ[illegible]ਕਿ [illegible] ਰ[illegible]: ਧੇਣਾਤ੍ਰਸਾ ਮਤ

[illegible]ਮਾਇਰਤਤੇਂਵੇਭਿ[illegible]ਮ॥ਧਾ:ਮਮਾਓ:ਮਲਮ

ਧਕੋ:ਮਿਤਸ੍ਰਧਞ:ਕਿ[illegible]ਕੋਂ ਵਿਕਿੁਮਕਾਂਪ੍ਰਿ

ਨਤੁਮਿਤਿਮਿਤੁਤੁਮਧ: ਤਰਿਵਿਕਿਤੁਸਤੋਮਿਵਿਕਿ

ਪਮਲਾਵੋਂਤੁਤ:ਮਮਾਪਿਤ੍ਰਧੇਣਧਕੋਂਵਤੁ,ਧਮ

ਸਤ[illegible]ਮਕ੍ਰਤੁਮਜੰਟ੍ਰਤਧਾਤਿ ਕਿਲਿਮ[illegible]

ਕ[illegible]ਨ:ਨਿਮਸ੍ਰਬਧਾਤ ਜਿ[illegible]ਧਨ: ਭਿਮਧੰਕਾ

[illegible]ਤਧੇਣਤ੍ਹ[illegible]ਧਤ,ਮਤਾਰਿ [illegible] ਵਿ

[illegible]ਤਾਗ੍ਰਤੋ [illegible] ਗਤ [illegible] ਸੂ

ਮਨਾ [illegible] ਗਤ [illegible] ਨਤਿ

[illegible]ਵੋਲਿ ਧਿਖੁਮ: ਮ[illegible]

ਮਿ[illegible]ਤਾਲਤਾ[illegible]

[illegible] ਧਰਿ [illegible] ਸਿਤੰ ਕਿਆ [illegible] ਕਤਿ [illegible]

ਸੰ[illegible] ਤੂ ਪੰ [illegible] ਤ ਮ [illegible]

ਮੰਸ [illegible] ਪ੍ਰਿਥ [illegible] ਤਿ ਤ [illegible] ਵਤਮਆ ਰਵਿ

[illegible] ਪਗਾਠਵਾ [illegible] ਤਸਿਵਗਸੋ

ਲੋਸਭਲ [illegible] ਤੌ ਸ੍ਰਤੂ ਪਖੂ ਤਿਸੂੰ ਮਤੂ ਪ੍ਰਨਖ [illegible]

[illegible] ਪਦ੍ਮ ਸੇ [illegible] ਕਵਤਿ ਤਤੂ ਤੰ ਪ੍ਰ ਮਹਨੂ ਨ ਭਿਤ੍ਰਮ [illegible]

[illegible] ਧਿਤ: [illegible] ਸਿਤੂ ਪ੍ਰਤਿ ਮਤੂ

[illegible] ਵਿਖਧਾ ਸੁਤੂ [illegible] ਰਤਸ ਮਤੂਤ [illegible]

[illegible] ਤਵਿਪਗੀਤ ਵਿਕਿਆ [illegible] ਤਿ [illegible] ਵਿਤ੍ਰ ਕਿ

[illegible] ਤਿ ਨਿਸ [illegible] ਤਸ [illegible] ਕਵਤਿ

[illegible] ਅਭਾ [illegible]: ਰਤਤ ਕਿ [illegible] ਤੰ

[illegible]ਤ: [illegible]: ਅਧੋਗ [illegible] ਕਤਿ ਤਿ [illegible] ਤਿ [illegible]

[illegible] ਵਖਪ [illegible]

[illegible] ॥ ਸ੍ਰਤੂਪਖੂ

[illegible] ਤਿ [illegible] ਸਿਤ੍ਰ

[illegible]

ਤੁਧੁ ਉਪਮਾ [illegible] ਸਭੁ ਵਰਤੈ ਪਰਮੇਸਰਃ ਤਰ [illegible]
ਕਵਿ ਵਿਸਮਾਦਿ [illegible] ਵਿਸਮਾਦਿ ਜਿਤਿ [illegible] ਮਹਲਾ [illegible]
ਸਿ ਕਲਿ ਮਹਿ ਪ੍ਰਿਅ [illegible] ਕਾ [illegible] ਤਿ
ਨਖ ਧਾਰ ਮੂਲ [illegible] ਨਃ ਤਾ [illegible]
[illegible] ਅਮਰ ਕੈ ਜਿਤ [illegible] ਪਰਗਟਿਓ [illegible] ਮਤਿ [illegible] ਕਿ
ਪ੍ਰਭੁ ਕਉਤਕਃ ਪਹਿਰਾਵ [illegible] ਕਿਆਮੁਃ ਜੋ ਮਹਿ
[illegible] ਨਮਯ ਪ੍ਰਭ [illegible] ਕਿਸੁਃ [illegible]
[illegible] ਕਿਸੁਃ ਕਿਸੁ [illegible]
[illegible] ਕਿਸੁਃ ਕਿਸੁ [illegible] ਕਿਸੁ [illegible]
[illegible] ਕਿਸੁ [illegible] ਕਿਸੁ [illegible] ਤਿ ਉਧ [illegible]
[illegible] ਵਿਧਿ [illegible] ਅੰ [illegible]
[illegible] ਮਨਿ [illegible] ਤੈ ਮਿਤ੍ਰ
[illegible] ਕਲ [illegible] ੭ [illegible]
[illegible]
[illegible] ॥ [illegible]
[illegible] ॥ ਪ੍ਰਭ [illegible]
[illegible]
[illegible]

[illegible] ਸੋਅਕ੍ਰਤੇ ਹੂ [illegible] ਧਾਵਥਾਨ [illegible] ਨਾਵਥਤੇ: ਸ੍ਰ
ਟੁਯੰ ਪ੍ਰਮਾਨ [illegible] ਵਤਮਗ੍ਰਿ ਸਿਧੁ: ਪੇ [illegible] ਖੇਵ ਸ੍ਰਿਤ [illegible] ਤਿਰਿਪ:
ਰੁਤ: ਪ੍ਰਤਿਸਿ [illegible] ਪ੍ਰਨਯ [illegible] ਪਿਤਿ [illegible] ਨਯਧਾ [illegible] ਪਿ
ਧ੍ਰਮ: [illegible] ਅੰਧਮੂਤ ਵਮ ਤੀਥ ਬ੍ਰਿ [illegible] ਤਿ ਠਿਤ੍ਰ [illegible] ਤੀ
ਧਤ੍ਰੈ ਧਤ: ਮਥਕੈਧ ਮਤ੍ਰਿਖਧ ਸਮ ਮਟਾਵਧਾ
ਪ੍ਰਧਾਨ ਕੁ ਤਿਗਾਮ [illegible] ਪਥਾ ਸੈਸਾ ਤੁਰ ਪ੍ਰਤੈਸਾ ਤਿਸ
ਸ੍ਰਤ੍ਰਾਕੰ ਸੈਤ੍ਰਵ ਸੰ। ਸ਼ਿਤ੍ਰਸ੍ਰ ਪ੍ਰਤੈਗਾਤਿ: [illegible] ਤੁ ਤਾ
ਸ੍ਰਧ੍ਰੈਤਿਸਿਤਵਾਤ: ਧ [illegible] ਬ੍ਰਠਧਮਕ੍ਰਾਤੁਧ ਸਕ੍ਰੈ ਧਿਮਿ
ਮ੍ਰਤ ਸਕ੍ਰਾਤ੍ਰਸ੍ਰਤ ਸਿਖਧਾਵਤਿ: ਸ੍ਰੈਤੇਗਾਗਮ: ਧ ਬ੍ਰਤ
ਕ੍ਰਿਤ [illegible] ਧਤੇਨ ਸ੍ਰਪ੍ਰਤਸਿਤ: ਮ ਤ੍ਰਗਮ: ਪ੍ਰਵ
[illegible] ਤਿਸ੍ਰਪ੍ਰਤਸਿਤਤਿਥ੍ਰਿਪ੍ਰਵ: ਦ [illegible] ।।[illegible]।।
ਬਿਧਵਧੈਸਥ ਸ੍ਰਤਮਤ ਕ੍ਰ ਪਪ੍ਰਤਿਸ੍ਰਮਾ।। ਮ [illegible] ਰੀ
ਮਾ [illegible] ਤ: ਪ੍ਰਮਾਨ [illegible] ਰਤ ਸੂਤ ਕ੍ਰ [illegible] ਤ ਵਧ
[illegible]
ਸਮੰਧ੍ਰਰਧਾਤ੍ਰਵ [illegible]
ਜਨਮ੍ਰਧੰ ਪ੍ਰਮਾਤ੍ਰਸ [illegible]
ਤਾਸਮ੍ਰ [illegible]

ਸੁਮੇਰੇ ਦਿਸੈ ... ਮੰਗਹੁ ਸੁਆਮੀ ... ਜਿਸੁ ਡਿਠੇ [illegible]
ਸਿਤੁ ਮਨਿ ਵਸੈ ਅਹਿਨਾਨੁ ਛਿਪਾ ਸੂਖੇ ॥੬॥ ਸੁਕ੍ਰ [illegible]
ਪਾਤੀ ਰਸੁ ਸੁਕੂਟ ਕਿਕੰਨ ॥ ਮਨ ਰਸ ... ਪਾਣੀ
ਵਿਧਦੁ ਵਿਧਾਣੀ ਚੰਗੁ ... ਤੇ ਪਿਮਲ [illegible]
ਦਨੂ ਨਿਰਕੂ ਨੈ ਣਵਕ ... ਸੁਤੇ ਤਨੁ ਖਾ ਸੰਤ ਤੂੰ ਪ
ਨਸੰ ਸੂਸੁਤੁ ਪਾਮਿਤਿ ਧਸਾ ... ਤਿ ਵਿਖੁਨਸੁ ਸੁ
ਕ੍ਰਿਮ ... ਕੈਨ ਣੁਪਾਮਿ ਸੂਤੁ ਵਾਤੁਮ ਸੂਖਸ ਸੇਧ ਤਿ:
ਧਸਾ ਮੈ ਰਸੂਣੇ ਗਿਤਿ ਤਖ ... ਤਿ ਖਿਰੂ ਵਸੁ ਧਕ ਵਿ
ਖ੍ਰਿਧ: ਧਨਖ: ਤਿਖੁ ਤਿਰ ... : ਮੁ ... ਸੂਤਿ ਖਿ ... ਤੇਾ:
ਗਤਿ ਵਿਰ ... ਤੇ ਧ ... ਜਮ ਨਰੰਣ ਸੁਤ ਤਖ ... ਤਿ ਧਮ
ਧੂਨ ... ਧਮ ਸੂ ... ਵਮ ਨਰੰਣ ਸੁਤੇ [illegible]
[illegible] ... ਨਿਕਨਿ: ਮਧਸੁ ਨਸ ... ਸੁਵਵ
॥੭॥ ... ਵਸੁਹ ... ਮਤ ... ਤਿ ... ਸ
ਸੂਸੁ ... ਵ ... ਧਿਮ
... ਰਵ ... ਤਿ ... :
... ਸ੍ਰਿਮ ... ਤੇ ...
... ਵਸੁਮ ...
॥੧੩॥

ਰਹੈ ਸਭੁ ਸੰਤਨ ਕੀ [illegible] ਮਨਿ [illegible] ਸੰਸਿਤ ਮਨ ਸ
ਮਖਿਅਸਿਮਰਤਿ [illegible] ਆਪਦੁ [illegible] ਮਨੇ
ਸੁਤ [illegible] ਪੁਰਬ [illegible] ਤਪਸ [illegible]
ਬ੍ਰਿਖ [illegible] ਰਸੁ ਤਸੰਤ [illegible] ਬਸਿ [illegible] ਮਸਾ
ਬਿਰਖ ਪ੍ਰਭ [illegible] ਹੋਇ ॥੭॥ ਸਲੋਕੁ [illegible]
ਸੰਪੂਰਨ [illegible] ॥ ਕਿੰ [illegible] ਸਿਤੁ [illegible]
ਤ੍ਰਿਖਾ [illegible] ਪ੍ਰਭ [illegible]
[illegible] ਬਿਨੁ [illegible] ਧਨੁ [illegible]
ਸੰਤ [illegible] ਕਾਸੇ
[illegible]
[illegible]
[illegible]

ਨੁ: ਧਾਨ ਮਾਂ ਧੀਰੁ ਥਿ: ਮਿਦ: ਪ੍ਰਨਾਮਿਤ੍ਰਿ ਤਿ ਸਾਤ:
ਮਚ੍ਰਾ ਚੰਤਯੇ ਨਿਦ੍ਰਹ: ਸੁਸੰ ਨਿਰਠੇ ਮਸ੍ਰੂ ਲੁਤੇਕ
ਮ[illegible]ਠੁਕਤਿ ਨਸਮੂਲ੍ਹ ਤੇਨਿ ॥੦੦॥ [illegible]
ਕ੍ਰਿਠਿਕੇ ਤ ਪਾਧਾਤ ਤਿ [illegible]ਹੁੰ ਸਕੈ [illegible] ਤ੍ਰਿ
ਧ: ॥ ਸ੍ਰਿਤੁਨਸੀਨਸੇਠਧਤੈਕੇ [illegible]ਜੀਕਜਾਤਿਕਹ੍ਰ
[illegible]ਧਕ[illegible]ਤ ਧਾਧਾਧਸ ਧਾਤ ਕੈਵਨ੍ਰ [illegible] ਵਿ
ਕੇਕਸਿਧਧਨਿਸ੍ਰ ਮਾ ਕਨ੍ਹ [illegible] ਕਦ ਮੰਸਾਨ[illegible]
ਸਿਕੈ[illegible]ਸਿਕੈਕਸਿਧਧਨਿਸ੍ਰ ਧਾਧੰਦ ਤਣਕੈ[illegible]
ਸਿਧਧ[illegible]: ਸਿਧ[illegible]ਧਤੈ ਸਿਕੇਕਮਜ ਨਾ[illegible]
[illegible]ਸੂਤੇ [illegible]ਤੇ ਤੁਠਧ ਧੀਨਾ[illegible] ੦੩
ਧ: ॥੭੪॥ਤ[illegible] ਧ: ॥ [illegible]
[illegible]

ਮੁਧਮ ਤੁ ਕਿਮਾਂ... ਬਿਰੁਧ ਸੂਹੂਧਾ:ਸ ਮਭਾਮਿਤ: ਮ

ਕੁਰਕਾ ਕੁ... ਕੁਮਿਥ੍ਯਾਤਿ ਦ੍ਰਜ੍ਞਾਨ ਮੰਤ੍ਰੁ ਲੇ... ਦੁਮਿਣ੍ਟਕ

ਵਤਿ ਕੁ... ਵਿਧਕਟ੍ਰਤ: ॥੦੨॥ ਕੁਦੁਤ੍ਰਸੁਵਿਕਵਿਧ

ਧਾਵਟ੍ਰਤ੍ਰੁਵਮੀਕਾਨ ਮੰਤ੍ਰਹੁਤੈ ਸੁਆ ॥ ਮ੍ਰਿਧੇਤ੍ਰਧਦਿਮੈ

ਸੁਦੁਮਿਤਿਮਸੁ ਵਿਯਧੋਵਿਟਹ੍ਯੂਹ ਸੁਨਵੈਮੈਕ੍ਰਿਪ੍ਰਜਤਿ

...ਧੂ...ਧਾਨ ਸੁਵਿਕਵਿਧਯੇਵਿਟਹ੍ਯੂਹ ਮਿਤ੍ਰਾ...

...ਧੰਧਮੰਧੂਯਗੋਮਿ... ਤ੍ਰਸੁਵਿਧਯਸੈਧਮਤ੍ਰਿਵ: ਧ

ਮਨ੍ਹਿ ਵਰ ... ਕੇਗਾਦ੍ਰਿਕਾਕੇਧਧਾਸੈਧਸੁਤ੍ਰਟ ਧਮੀ

ਕਾ ਮੰਤ੍ਰਹੁ ਵੈਸਾਨੁ:ਗਾ॥੫॥ ਤਦ੍ਵਾਂਧੂਨਧਾਸ੍ਰੇਤਕ੍ਰਿਸਾ ਵੈਟ

...ਧੂ... ਸੁਵਿਕਵਿਧਧਸੈਧਮਾਵੀਮਿਤ੍ਰ: ਧ

ਨੁਧਮਸ੍ਰਵਤੁਮਤ੍ਰਸੁ... ਵਿਵਿਕ੍ਰਟਗਾ... ਤ੍ਰ

ਵਕ੍ਰਾਵ ਕ੍ਰਿਣਮ੍ਰ... ਵਿਤ੍ਰ: ਤਿਤਕ੍ਰ ਵੈਸਾਨੁ ਤਰਧ

ਤਤ੍ਰਾਂਤ... ਮਨ ਮਨੈ... ਸੁਸ੍ਮਿਤਾਧੂਗਾਤਿ

ਵਮਨ੍ਹੇ ... ਧਾਮੂਮਧਗਾ:ਤਿਤਧ ... ਕ੍ਰਿ

...

ਸ੍ਰੰ ਣਤੇ ਸ੍ਰੈਵਾਹ ਕਾਤੁ ਗੈਧਕ ਕੈਵਲ੍ਰਾ ਮਤਿ ॥੮੫॥
ਸਥੈਧਾਧਨੁ ਧੈਲੈ ਵਿਨੁ ਮਿਤੁ ਕੁਤੈ: ਕਧਮਸੁਤ ਮਮੁ
ਲ੍ਹਤੁ: ਮਮਾਲਿਆਂਤੈ ॥ ਵਿਕੁ ਕਿਵਿਆਨਾ [illegible] ਸਿਟ
ਤੁਮਾਵਣਮਜ੍ਰੰ ਧੁਲ੍ਹਤੁ ਮਵਿਤ੍ਕਾ ਮ੍ਰਿਤ ਵਨਮੁ ਚਿਤ੍ਰੁ
ਮੁਕੋਧ: ਮ੍ਰਿਜ੍ਹੋ ਵਿਮਾਨ: ਮੁਵਨ ਸ੍ਰਤੁਕ੍ਰਮ: ਣਿਕਾਚਿ
ਕੁ ਮੰਵਿਮ ਖ੍ਹਿਤ ਤਰਧੂਵ ਮਸ੍ਰੁਤ ਖੂਧਾ [illegible] ਧਤ: ਮਮ
ਧਿ: ਮਵਿਤਕੁ: ਕ੍ਰਿਤੀਧੈਵਿ [illegible] ਵਿਕਨ: ਮਵਿਮਤ:
ਤੁਤ ਧਿਵਿਮਨ ਵਿਕਲ: ਮਾਵਕ: ਮਤਤ ਮੁਵਿਕ
ਖ੍ਹਿਤ ਮੈ ਹੜਤਿ ਮਵਣਿਤੈ [illegible] ਮੁਕ: ਮਮਾਧਧ: ॥
ਸਥਾ ਮ੍ਰ ਲ੍ਹਤੁ: ਮਮਾਧਿ: ਕਿਮਧਾਧ: [illegible]
ਕੀਧ ॥ ਕਿਮਮ੍ਰਹਧਾਕੁ ਮਪ੍ਰਵ: ਮੰਕੁ ਨਸੇਖੇਟ: ॥
ਮਾਵਤਿ ਧੂਟਤੁ ਮਧੈਮੰਮੁ ਨਸੇਖੇ ਵਿ [illegible] ਸ੍ਰਿਤਣ
ਮਾਧਿਮਮੁ [illegible] ਧੁ [illegible] ਧਾਧ: ਮ
[illegible] ਮਮੁ [illegible] ਧਾਧਵਕਾ ਧਤੈਡ ਤਿਵਿਮ
[illegible] ਵਿਵਕ [illegible] ਤੁਨਮੁਧਾ ॥ ਤੈਮਵ [illegible] ਕੁਟਧੁ
[illegible] ਵਮੁ [illegible] ਧਮਵਠ

ਤੈਥਾ ਪ੍ਰੈ [illegible] ਸਿ: ਮਮਣਿ ਮਮੁ ਹੁਤ: [illegible] ਪਵੁਥ ਤ੍ਰਿ
ਸੁਣ: [illegible] ਧਵਮੁਹਥ ਠਵਮੁਹਥ ਸ੍ਰੂ ਤਰ ਧਾਵ ਮੁਹਥ
ਧੋਣਿ ਠਵਾੜਿ ॥੧੩॥ ਠਵ ਮੁਹਥ ਕਿਸ਼ ਦੇ ਮੁਨ ਤਿ
[illegible] ਧਾਣਾ ॥ ਕਿਸ਼ [illegible] ਠਵ ਮੁਹਥ ਸੁ ਦਿਸ਼ ਮ [illegible]
ਰਮਾਣ ਧਣਤਿਵਾ ਮਿਤੈ ਕੋ ਗਨੂ ਪਸ ਮਿਵਾਨ ਠਵਤ:
[illegible] ਵਿਧਾ ਕੰਤ ਥਾਣ ਤੀ ਧਕ ਮਤਿਵਾਦ ਧਾਤਿ
ਤੁਥਾ ਮੂਨਤਿਨਥ: ਮਾਨਿਕਣ ਸੇਤ ਮਿਮੁਨਾਤਿਨੀ
[illegible] ਨੂ ਪਸ ਮਿਵਾਨ ਠਵਤਿ ਧਾਵ ਤੁ ਧਾਣਾਵਤ ਤਿ
ਕਾਵਸਾ ਸ੍ਰਿਤ ਮਿ [illegible] ॥੧੭॥ ਮੁਕੁ ਥੀਦ ਧਤਿ ਮਮਾਰਿ
[illegible] ਧੁਵਾ ਕਤ ਤਰੇ ਥਾਮਾ ॥ ਤਧਾਵ ਮੁਹਥ ਧੋਣਿ
ਠਵਾਤ ਮੂਕੁ ਸੇਤ ਮ: ਮੰਮੂਮਾ: ਮਾਣ [illegible] ਕਟ
ਲੀ ਧੋਣਿਵੰ ਧਾਤਿ ਤਮੁ ਦਿ ਮੂਕੁ ਧਾਵ ਹੁੰ ਵਿਵੇਕਾਤਿ
ਵ ਸੀ ਦਿ ਧੁਧਵਾਣ ਵਰੇ ਮਮੁਧਾ [illegible] ਤਵਾਦਿਮੁ ਤਿਜ ਧਾਤਮੁ
[illegible] ਤੁਪ ਮੁਨ ਸਮਿਤੁ ਮਵਾ ਤੁਲੇਮ ਧਾਧੀ ਧੰਤ ਮਾਨਾ ਦਿ
ਤਮਿ [illegible] ਮੂ ਮੁਹ [illegible] ਕਿ [illegible] ਨਤੁਤ ਧੇਤੇ ਧਥਾ [illegible]
ਨਾਤਿ ਤਸਹ ਮਾਤ ਤ੍ਰਿਧ [illegible] ਮਧਤਿ ਤ:੪
ਮਾਧਿ [illegible] ਤਧ [illegible] ਵਰ ਧਮਿ [illegible]

ਯਾਨ੍ਹੇਵੇਤਿ ਤਤ੍ਰੈਵ ਅਨੁਤ੍ਰਯਾਣਾਂ ਅਨ੍ਯੋਪਾਯੇ [illegible] ਯਿਮਨ੍ਯ

ਯਤ ਤਿ ਤਤ੍ਰ ਅਨੁਤ੍ਰਯਾਣਾਂ ਕ੍ਰਿਤਿਣ: ਅਨੁਤ੍ਰ [illegible] ਅਨ੍ਯੂਮੰ

ਵੇਣਮ੍ਰੀਤ੍ਰ ਮੰਵੇਨੋਕ ਤਿ ਤਤ੍ਰਯ ਅਨ੍ਯੋਪਾਯਕ੍ਰਿਤਿਣ: ਅਨ੍

ਮਨ੍ਹ: ਅਨ੍ਯਮਨ੍ਹ: ਸ਼੍ਰਾਪਿ ਮਨ੍ਹ: ਅਨ੍ਹ: ਤਤ੍ਰਾਣਿ ਅਨ੍ਯ

ਯਤ ਤਿ ਤਤ੍ਰਾਪਿ ਅਨ੍ਯੋਪਾਯਾਣਾਂ ॥ ॥ਤੀਵ

ਮੰਵੇਣਾਨ੍ਵਾਮਨ੍ਯਤ੍ਵ: ਅਸਮਾਧਿਕਾ: ਅਸਮਾਧਿ

ਨੰਸਾਠਵਡੀਤਿ ॥੧੭॥ ਅਨੁਤ੍ਰਮਨ੍ਯਾਧਿਮਨ੍ਯਤ੍ਵਤਤੀਯ

ਕਿਸ਼ੋਧ: ॥ ਅਨੁਤ੍ਰੀਤ੍ਰੀ ਮਨ੍ਯਤ੍ਰੀਤ੍ਰੀ। ਧਿਮਨ੍ਯਤ੍ਰੀਤ੍ਰ [illegible]

ਤਤੋਪਿ ਕਿਸ਼ੋਸ਼: ਤਤ੍ਰੈਸ਼ ਯਾਨ੍ਯ [illegible] ਅਤ੍ਰਤਮਾਧਿਮਨ੍ਯਤ੍ਰੀ

ਤ੍ਰਮੰਵੇਸਮ੍ਰਾ ਧਿਮਨ੍ਯਪਾਯਤ੍ਰਮਸ ਧਿਮਨ੍ਯ: ਅਸਮਾਧਿਕ

ਨੰਸਾਤਿ ਅਨੁਤ੍ਰੀਤ੍ਰ ਮੰਵੇਣਮ੍ਰਾ ਅਤ੍ਰ: ਤਤੋਮਨ੍ਯ [illegible] ਵ

ਯਮ੍ਰਾਮਤ੍ਰਤੰ: ਤਤੋਪਿ ਧਿਮਨ੍ਯਮੰਵੇਣਮ੍ਰਾ ਅਤ੍ਰਤਮ: ॥੧੮॥

ਕ੍ਰਿਮਤ੍ਯਮਾਨ੍ਹੇ ਸਤ੍ਰਤਮ: ਅਸਮਾਧਿਕਵਾ [illegible]

ਨਾਂਹ ਠਵਣ੍ਹਟੋ ਧਕੋਕ੍ਰਿਤ ਯਾਧਿਵੇਵਤ ॥ [illegible]

[illegible] ॥ ਕ੍ਰਮਾਨ ਯਾਨ੍ਯ [illegible] ਕਿਸ਼ੋਧਾਨ੍ਯਵਕ੍ਰਿਤ

ਤੰਸ਼੍ਰਾਸ਼੍ਰਮਨ੍ਯ [illegible] ਸਮਨ੍ਯ [illegible] ਤਤਃਕ੍ਰਿਤ੍ਯਨ੍ਯਮ

[illegible] ਤਮ: ਅਸਮਾਧਿ [illegible] ਅਸਮਾਧਿ

ਸ ਹਵਤੀਤਿ ॥੪੩॥ [illegible]

[illegible] ਸ੍ਵਬਤ੍ਵ [illegible] ਪ੍ਰਜਖ ਤਿ ਇਤਿ: ਕੇਯਮੀਸ੍ਵਰੇਣ ਅਤਿ

ਸੈਸਕ੍ਰ [illegible] ਇਯਂ [illegible] ਪਰਮ ਪ੍ਰਭੁ: ਪ੍ਰਜਖ ਵਿਸੇਸ਼ ਇਤਿ

॥ ਸਵਿਤ੍ਰ [illegible] ਕ੍ਲੇਸ਼: ਤਮਸ ਤਮਸ [illegible]

[illegible] ਤਕੂਲੰ ਵਿਪਾਕ [illegible] ਕਰਮ [illegible] ਆਸ਼ਯ:

[illegible] ਅਵਦ੍ਯਮਾਨ: ਪ੍ਰਜਖ ਪਰਾਮ੍ਰਿਸ਼੍ਟ, ਸਚਿਤ੍ਤ

[illegible] ਸ੍ਰੁਤੇਤਿ ਯਥਾ [illegible] ਪਰਾ [illegible] [illegible] ਯਦੇਵ

[illegible] ਪ੍ਰਜਮਵਿਦ੍ਯਪਰਾਮ੍ਰਿਸ਼੍ਟ ਯੋਹ੍ਯੇ [illegible]

ਪ੍ਰੁ: ਸਪ੍ਰਜਖਵਿਸ਼ੇਸ਼ [illegible] ॥ ਕੈਵਲੰ [illegible] ਸ੍ਰੁਤਿਮ

ਤ੍ਰਿਸਰਜਕ: ਕੈਵਲ੍ਯ: ਤਦਿਸ਼੍ਟੀ [illegible] ਵਹੁਤ ਇਤਿ

ਕੈਵਲ੍ਯ ਪ੍ਰਾਪ੍ਤ: [illegible] ਸਤ੍ਯ ਮੁਕ੍ਤ [illegible] ਵੀਯ

[illegible] ਸਤ੍ਯ [illegible] ਵਤ੍ਯੁਕੋਟਿ: [illegible] ਯਤ [illegible] ਈਸ਼੍ਵਰ [illegible]

[illegible] ਤਿਲੀਤਿ [illegible] ਵ੍ਯਕੋਟਿ: ਅਭਾਵਤ [illegible]

ਵਸਾ [illegible] ਸਤ ਸਮ੍ਯਕ ਸਤ੍ਯ: ਸਮ੍ਯਕ [illegible] ਇਤਿ ਯੋਸੌ [illegible]

ਪ੍ਰ [illegible] ਪਾ [illegible] ਈਸ਼੍ਵਰ [illegible] ਤਿਕ [illegible] ਸ: ਅਕਿ

[illegible] ਸਿਤ [illegible] ਵਿਤ੍ਰਿ ਸਿਤ੍ਵ [illegible]

ਮਿਤੁੰ ਸਾਲੂੰਧਨ: ਕਿੰਕਿਮਿਤੁੰ ਧਨਖੂਮਤੁ ਜਿਮਿਤੁੰ ...
ਧੇਸ੍ਰ ਸੈਕੇਹਧ ਗੀਸ੍ਰ ਮਤੂਵਤੁ ਮਾਨਧੇ ... ਮਿ: ਮਖੂਰ:
ਧਿਤਮਾ ਲੈਤੇਲ੍ਹਵਤਿ ਮਸੈਵੇਸ੍ਰ: ਮਲੈਵਮਤ ... ਤਿ ...
ਤਸੂੰਸ੍ਰਹੰ ਮਾਸ੍ਰਣ ਤਿਸਧ ਬਿਵਿਸ੍ਰ ਤਮਾ ਵਤ ...
ਤੁਰਿ~ ਤਸ ਤਿਸਧੂਤੇਧ੍ਰ ਵੇ ਤਿਸਣਬਿ ... ਤਸੈ
ਤਲ੍ਹੂਤੀ ਤਸ ਹੁਰ ਕਸੂਰ ਰਧਿ ਸੈਸ੍ਰਵਖੂ ਮਤੰਸ ...
ਸਤਲ੍ਹ ਮਾਨ ਮੈਸ੍ਰਵ ਮਧਿ ਕਸਾਤ ਹੁਧੇਤੁ ਲੈਧੇ ...
ਵੁਣਪਕੂਣ ਮਿਤੇਜ ਨਵਾਮਿਕ ਮਹੁਧਰ ~ ਮਿਕ ਮਹਿਤੁ
ਣਿਕਸੂਮਿਹੂ ਵਿਤ ਸੂਰ੍ਕਿਸੂਬਿਧਾਤ੍ਰ ਵਤੰਮਤੁ
ਹੁਧੇਸ੍ਰ ਧੈਣਧਕੂ ਮਿਤ ਤਕਣ ... ਮਤਸੂ ਵਿਕਸੂ
ਵੁਤ ... ਟਸੂ ਸੂਣਤਿਸਧ ਵਿਵਿਸ੍ਰ ਤੁਕੈਸੂ ਤੰ ਮਣੈ
ਸੂਰ: ਮਸਧੂਨ ਖਬਿਸੈਖਣ ਤਿ ॥੪੨॥ ਕਿਸ ਤਸਣਿਰ
ਤਿਸਧੰ ਮਵਹੁਰੀ ...ਅ॥ ਧਸਿਕ ਮਤੀ ... ਕਾ ...
ਤੁਵੇ ਕਧ੍ਹ ਕੈ ਮਮਸ੍ਰਧਣ ਤੀ ਕ੍ਰਿਧਤੂਰ ... ਰਕਿਸ
ਮਵਹੁ ਰੀਸਿ ਮੈਤ ਕਿਵ ... ਮਾਣੈਧਰ ਕਿਤਿਸਧੰਮ
ਮਧਲ: ... ਕੁਕਾਧੂ ਧੂਤਿ: ਮਵਹੁਰੀਸਾ ਸੂਮ

[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]

ਵਿਕੋਪ ਸੁਤ੍ਰਾਣਵ:॥ ਨਵ ਤ੍ਰਾਣਪ ਸ੍ਰਿਤ ਸੂਵਿਕੋਪ: ਸ
ਦੇਤੇ ਸਿਤ੍ਰਕੇਤਿ ਤਿ੍ਰਵਤ੍ਰੈਵ ਤੇਖ ਸੰਠਵੇ ਨਠਵੰਤਿ ਪ੍ਰਵੇਤ੍ਰ
ਸ੍ਰਿਤ ਵਤ੍ਰਪ: ਤਤ੍ਰਾਪਿ ਵਾਤ੍ਰ ਸਕਾ~ ਵੈਖਸੂੰ ਸੂਨਸ
ਕਸੰਦ ਤ੍ਰ ਸਿਤ੍ਰਸੂ, ਸੰਸਪ ਉਠਪਕੇ ਸਿਖ੍ਰ ਪਿਤ੍ਰਲੰ ਨ ਸ੍ਰਿ
ਸ ਵੈਵੰ ਸੂਣਸਿਤ, ਪ੍ਰਸਨ੍ਰ: ਸਸਾ ਪਿਸਾਪ ਦ ਨ ਸਠਾਵ ਨੰ,
ਸੁਨਸੂੰ ਕਾਪਸੂ ਸਿਤ੍ਰ ਸੂਸਪੁਨਵ ਸ੍ਰਵਤਿ:, ਸਾਵਿਗਤਿ
ਸ੍ਰਿਤਸੂ ਸਿਸਵ ਸੰਪ੍ਰਯੋਗਾਨ੍ਰਣਚ: ਪ੍ਰਤਿਸ੍ਰਨ ਵੇਵਿਪਦੂ
ਸਲ੍ਰਠਵੰ, ਸਨ੍ਰਵੁ ਸੁਸਿਕਤ੍ਰੰ ਸਸਾ ਪਿਕੁਸੇਵਲਾਠ:, ਸਨਵ
ਸਿਤ੍ਰਵੰ ਪਨ੍ਰਵੂਣਪੰ ਕੁਸੇਨ ਸਿਤ੍ਰਸੂਣ ਪ੍ਰਤਿਸ੍ਰੁ, ਸਸਾਣਪ੍ਰਤਿ
ਵਸ੍ਰੁਦਿ ਸਤਿਤਸਵਾ ਸਿਤ੍ਰੰ ਸੂਣਸਿਤ ਸਤੇ ਸਿਤ੍ਰ ਵਿਕੋਪ ਨਵ
ਯੋਗਸਨ੍ਰ ਯੋਗਪ੍ਰਤਿਪਕ੍ਰ ਪੋਣਾਤ੍ਰਣਪਾਤ੍ਰੂ ਛਿਯੀਪੰਤੁ॥
ਤ:ਪਲ੍ਰੇਸ ਨਸੂਨ੍ਰ ਸੇਲਾਣਵ ਤ੍ਰਸੂਣ ਸੂ ਪ੍ਰਸੂਣਸ ਵਿਕੋਪਸਦ
ਵਵ:॥ ਤ:ਪਸਾਪ੍ਰਣ ਸ੍ਰਿਕਸਾ ਸ੍ਰਤਾ ਸਿਠੇ ਤਿਕਸਾ: ਸ੍ਰਤੰ ਪਿਲ੍ਰੈ
ਵਿਕੰਸ ਪੋਤ੍ਰਾਠਿ ਕਤ੍ਰ: ਪ੍ਰਸਿ ਨਸ੍ਰੁਕਪ ਪਾਤ੍ਰਣਪਸੂ ਲੰ
ਤਨ੍ਰੂ:ਪ, ਲੇਜ੍ਰਸੂ ਸਿਸ੍ਰੁ ਠਿਪ ਤਾਸ੍ਰੀ ਸ:ਕੋਠ:, ਪੰਲ੍ਰ
ਤ੍ਰਤ੍ਰੂਲਾ ਪਤਿ ਕਸ੍ਰਪਤਿ ਤਸ੍ਰਨ੍ਰ ਸੇਲਾਪਵੰ, ਪ੍ਰ ਲੇ ਪਵ੍ਰ
ਤ੍ਰਵਾ ਵੁਸਾਸਾ ਸਤਿ ਸਸ੍ਰਵ੍ਰਾਸ:, ਧਕ੍ਰੋਸ੍ਰੂ ਵਣਪੰਤਿ: ਸਨਵ
ਤਿਸਪ੍ਰਸ੍ਰਵ੍ਰਸ:, ਪਤ੍ਰੇ ਸਕ੍ਰੋਪੈ: ਸਕਤ੍ਰਪ ਪਿਕਿਪ੍ਰਸਿਤ੍ਰੂ

ਤੇਠਵਾਤਿ ਮਮਾਦਿਤ ਮਿਤੁ ਤ੍ਰੈਤ ਰਠਵਾਤੁ ॥੩੦॥ ਮਥੈਤ
ਵਿਵ੍ਰਿਪਃ ਮੰਮਾਧਿਤ੍ਰਤਿਪਕ੍ਵ ਮੁਤੁਲਮੇਵਹੁਮਵੈਰਾਪਹੁ
ਨਿਰੰਹੁਃ ਤਰਾਹੁਮਮੂਵਿਖਪਮੁਪਮੰਦਾਵ੍ਵਿਮਮਾਦ॥
ਤਮ੍ਰਤਿਖੈਧਾਜਮਕੈਤਤ੍ਰਹੁਮਃ॥ਵਿਵੈਪਮ੍ਰਤਿਖੈਧਾਜਮੈ
ਕਤਤ੍ਰਵਲਮੁਨੰਮਿਤੁਮਹੁਮੈਤ ਧ੍ਰਮੂਤਮ੍ਰਣਜਾਨਿਧਤਤੁ
ਹ੍ਰਧਮਾਰੰਥਾਲਿਕੰਮਮਿਤੰਤਮੁਮਚਮੇਵਮਿਤੁਮਕਾਪੁੰ ਨੰ
ਮੂਵ ਵਿਭਿਤ੍ਰੰਧ੍ਰਨਾਮਿੰਮਚਤੁਃ ਮ੍ਰਣਾਦ੍ਰਾਣਕਮਿਵਕੈ
ਮਮਾਣੀਧਤ ਤਮਾਕਵਤ੍ਰਕਾਮਿਤ੍ਰਤੈਨਮੂਣਜਾਨਿਧਤੰਧੋਧ
ਃਦ੍ਰਮਮੂਣਧਮੂਵਾਦੇਮਮਿਤੁਮੈਕਾਧੰਮਦ੍ਰਤ ਤਮੈਕ
ਧ੍ਰਤ ਧਾਮਿਮ੍ਰਵਾਦਮਿਤੁਮੂਣਮਮੁਮਕੰਨਮਿਮ੍ਰਵਾਦਮਿ
ਤੁਧਾਲਿਕਤ੍ਰਤਾ ਮਧਮ੍ਰਵਾਦੰਮਮੂਵਮ੍ਰਣਧਮੂਣਮਃਮ
ਮਚਃ ਮਦ੍ਰਮਮ੍ਰਣਧ ਵਾਦੀਨ ਵਿਮਦ੍ਰਮਮ੍ਰਣਧਮ੍ਰਵਾਦ
ਵ ਮੂਣਜਾਨਿਧਤਤ੍ਰਮੈਕਾਗੂਣਵੈਤਵਿਭਿਤੁਮਿਤੁਨਾਧ
॥ਃ ਤਮਾਨੈਕਮਨੈਕਜਮਵਮਿਤੁਮਿਤੁਮਿਤਿ ਧਾਮ
ਮਮਿਤੁਨੈਕਵਨਵਿਤਃ ਮੂਠਵਾਠਿਵਃ ਮ੍ਰਣਧਾਦ
ਰਨਾਮਧਕਧਮਦ੍ਰ ਮ੍ਰਣਧਮਮ੍ਰਮਨ੍ਰਃ ਮਤਕਵੇਤ
ਮਵੰਮਣਧਿਧਮਿਤੁਮੁਮਕਮ੍ਰਮਧਮ੍ਰਤ੍ਰਃ ਮ੍ਰਣਧ੬੫੦
ਜਵਵੇਤਕਨਾਜ੍ਰਮਮਾਣੀਧਮਾਵਮਧ੍ਰਤਮ੍ਰਨੇਧਧਾਧਮ [illegible]

[illegible]

॥ਮਿਤ੍ਰ ਗਤੁਮੰਸਿਦ੍ਧਗਤੁ ਪੂਰਬਤਿਃ ਮਿਨ੍ਹਾਂਪ੍ਰ
[illegible] ਵਿਨ੍ਤੁਪਮੰਸਿਛ੍ਹਿਨਸਤੇਅਧਤ੍ਰਮੰਸਿਛ੍ਹਿ
ਨਅਨੇਸ[illegible]ਮਸਿਮਿਤ੍ਰੈਤਃ ਪੂਰਬਤਪਃ ਪਦ੍ਰਤ੍ਰ ਸ੍ਰਿਤੁਤੰਸ੍ਰਿ
ਤੋਇਨਿਰਪ੍ਰਤ੍ਰਿ ਅੰਸਧੰ ਵਿਰਬੈਤ੍ਰਿ ਮਸਾਧਿਸ੍ਰਨ੍ਹਧਾਂਕ
ਨੁਰੀਠਕ ੧ ਤ੍ਰੀਤਿ ਨਤੇਨੈਸਨੂਨਸ੍ਰਿਟਪੂਨਸਾਨਸ੍ਪੂਸੀਪ
ਗਤ੍ਰਨਸ੍ਰਿਪੂਰਬਤਾਤਿਨਦ੍ਵਕ ਵਿਧਧਰਟੈਵਰਾਮਿਤ੍ਰਪ੍ਰ ਧ
ਨੁਪਿਛਿਤੁਤ੍ਰਛਨਨੂਨਭਨਨਸਾਨ੍ਹੈਧਨਿ ਸੈਨਬ੍ਰਗਤਭਤ
ਤਤ੍ਰੰਅਨੁਤਅਵਕਵਤਿ ਨਤੇਧੰਨਧਬਨ੍ਹਨਤਨ੍ਹਤਿਧਨਨ ਸ
ਪਨ੍ਹਤੀ ਤਬਧਿਦਨਵਸਿ ਕਨਿਸੋਪਿਕਨ੍ਹਿਤ੍ਰਬੰਕਨ ਮੰਧ
ਨੈਕਵਤਿ ਤਨਵਨ੍ਹਵੰਧਨੈਕੋ ਭਿਵਾਧਵਨਾਸ੍ਰਿਧਪ੍ਰਤ੍ਰਾਧਨੇ
ਧਨਨਨੰਵਨ੍ਹਿਅਦ੍ਰਨਨਧਤਿ ਤਅਨ੍ਛਨੈਨਭਨਨਨਾਨ੍ਹੈ
ਧਨਿਸੈਨ੍ਹਨਨਨਨ੍ਹ ਨੈਵ ਵਨ੍ਹੰਕਸ੍ਰਿਨ੍ਹਿਸੋਧਃ ਪ੍ਰਟਵੀ ਕਨ੍ਹਰ
ਪੁਰਤਨ੍ਹਧਾਸ੍ਰਿਪੂਨੈਕਨਿਸਟ੍ਰਵਨ੍ਹਭਤਿਅਵੰਸ੍ਰਪ੍ਰਨ੍ਹਾਵਿਧ
ਵਸਪੂਪਵਨਨ੍ਹਨੂਪੀਪੰਤ ਨਤਨਜਸੈਵਨਿਸਿਤ੍ਰਪਰਿਕਨ੍ਹਸ
ਤਿਛਿਨ੍ਹਤ ਨਨਿਵਧਤਨ੍ਹਵਨ੍ਹਤਿਧਨ੍ਹਤਤਿਛਿਵਧਾਧੰਵਸੀ
ਕਨਅੰਨ੍ਹਧਨ੍ਹਧਨਨਤਨਧੰ ਅਅਜੰਨ੍ਹਨਤ। ਤਨ੍ਹਤਨ੍ਹੰਜੰਨ੍ਹ
ਪ੍ਰਟਵੀ ਕਨ੍ਹਨ ਵੈਤਿਤਧਨ੍ਹਅਤਿ ਪੂਨ੍ਹਵੀਟ ਨ੍ਹਤਿਅਅ
ਧਧੈਨ੍ਹਧਤਿਕਨ੍ਹਵੈਨਵਿਧ੍ਰ ੨ ਤ੍ਰੀਤਿ ॥੨੫॥ ਵਿਸੈਵਨ੍ਹ

[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]

ਪਾਕਿੰ ਵਿਧਿਪਾਕ ਸਮਾਪਤਿ ਗਿਤ੍ਰਕ੍ਰਮਤ ॥ ਸ੍ਰੀ
ਰਤ੍ਨਗਰਿਮਣ੍ਤਸੂਵਸ~ ਨੁਕੀਟਸੂਦ~ ਸੂਕ੍ਰੋਪੁਤ੍ਰਤ੍ਰਤਸ
ਪ੍ਰਵਤਸਮਾਪਤਿ: ॥ ਸ੍ਰੀ~ ਰਤੇਗਿਤਿਪੁਣਸ੍ਰਮਿਤੇਪੁਣ
ਘਸ੍ਰੈਣਕ੍ਰ: ਸ੍ਰਾਮਿਮਣ੍ਤਸੂਵਸ~ ਗਿਤ੍ਰਦੁ ਸ੍ਰਤੁਪਾਸ੍ਵੰ
ਧਬਸ੍ਰਹਿਕਿ ਤਪਾਸ੍ਰਧਕੋਤ੍ਰਕ੍ਰਧਪਾਤ੍ਰ ਤਪਾਸ੍ਰਧ
ਤ੍ਰਪਾਕਾ~ ਵਿਹ੍ਰਮਤ ਤਬੰਗਾਨ੍ਹਨ ਸ੍ਰੁਵੈਪਾਤ੍ਰੰ ਮਿਤ੍ਰਸੂ
ਤ੍ਰਸਮਾਪਵੰਗਾਨ੍ਹ ਸ੍ਰਤ੍ਰੁਪਾਕੋ~ ਵਿਹ੍ਰਮਤ, ਤਬਾਕ੍ਰਤ੍ਰਸ੍ਰ
ਤ੍ਰੈਪਾਤ੍ਰੰ ਕ੍ਰਤ੍ਰਸ੍ਰਸ੍ਰਸਮਾਪਵੰ ਕ੍ਰਤ੍ਰਸ੍ਰਸ੍ਰਬਤ੍ਰੁਪਾਠਮੰਠਰ
ਦਿ, ਤਬਾਗਾਦ~ ਸ੍ਰੁਪੀਕ੍ਰਿਧਿਧਤੁਪੁਣੰ ਪੁਦਾ~ਨਸ੍ਰੁਵੈਧ
ਰਤ੍ਰੰਗਾਦ~ ਸਮਾਪਵੰਗਾਦ~ ਸ੍ਰਤ੍ਰੁਪਾਕੋ~ ਵਿਹ੍ਰਮਤ
ਗੁਜੀਟ
ਤਬਾਗਾਜੀਟਪੁਨਧਾ~ਨਸ੍ਰੁਵੈਪਾਤ੍ਰ ਮਤ੍ਰਪੁਨਧਸਮਾਪਵੰ
ਗੁਜੀਟ
ਮਤ੍ਰਪੁਨਧਸ੍ਰਤ੍ਰੁਪਾਕੋ~ ਵਿਹ੍ਰਮਤ ਤਬਾ [illegible]
[illegible] ਮਤ੍ਰਪੁਨਧਾ~ਨਸ੍ਰੁਵੈਪਾ
ਤ੍ਰੰ ਮਤ੍ਰਪੁਨਧਸਮਾਪਵੰ ਮਤ੍ਰਪੁਨਧਸ੍ਰਤ੍ਰੁਪਾਕੋ~ ਵਿਹ੍ਰ
ਮਤ, ਤਸ੍ਰੈਵਸਮਾਨਿਮਣ੍ਤਸਮਿ~ ਕ੍ਰਨ੍ਯਪੁਸ੍ਰੋਤਸਗਾਜੀਟਪੁ
ਦ~ ਗਾਨ੍ਹੋਪੁਪੁਨਧਿਕ੍ਰਿਧਕ੍ਰਤਪੁਧਾ ਤ੍ਰਕ੍ਰਤਸ੍ਰਕ੍ਰਾਤ ਤੇ
ਸ੍ਰਮ੍ਰਿਤ ਸ੍ਰਤਸਕਾਪਤਿ: ਸਮਾਪਤਿਗਿਤ੍ਰਕ੍ਰਮਤ ॥ ੨੦ ॥
ਤਸ੍ਰੈਵ [illegible] ਵਿਕੁਲੈ: [illegible]

ਪਾਠਸੰ
ਤ੍ਰੰਧਸ੍ਰਕਮਿ
ਕਿਸਸਮ
ਧਤ੍ਰੰਸ੍ਰਤ੍ਰੁਪਾਕਸੰਠ
ਗੁਤ +

ਸਮਾਪਤਿ:। ਤਤ੍ਰ ਗੌਰਿਤਿ ਸ਼ਬ੍ਦੋ ਗੌਰਿਤ੍ਯਰ੍ਥੋ ਗੌਰਿ
ਤਿ ਗ੍ਯਾਨਮਿਤ੍ਯਵਿਭਾਗੇਨ ਵਿਭਕ੍ਤਾਨਾਮਪਿ ਗ੍ਰਹਣੰ ਦ੍ਰਿਸ਼੍ਟੰ
ਵਿਭਜ੍ਯਮਾਨਾਸ਼੍ਚਾਨ੍ਯੇ ਸ਼ਬ੍ਦਧਰ੍ਮਾ ਅਨ੍ਯੇਰ੍ਥਧਰ੍ਮਾ ਅਨ੍ਯੇ ਵਿਗ੍ਯਾ
ਨਧਰ੍ਮਾ ਇਤ੍ਯੇਤੇਸ਼ਾਂ ਵਿਭਕ੍ਤ: ਪੰਥਾ: ਤਤ੍ਰ ਸਮਾਪੰਨਸ੍ਯ ਯੋਗਿਨ
ਯੋ ਗਵਾਦ੍ਯਰ੍ਥ: ਸਮਾਧਿਪ੍ਰਗ੍ਯਾਯਾਂ ਸਮਾਰੂਢ: ਸ ਚੇਛਬ੍ਦ
ਰ੍ਥਗ੍ਯਾਨਵਿਕਲ੍ਪਾਨੁਵਿਧ ਉਪਾਵਰ੍ਤਤੇ ਸਾ ਸੰਕੀਰ੍ਣਾ ਸਮਾ
ਪਤਿ: ਸਵਿਤਰ੍ਕੇਤ੍ਯੁਚ੍ਯਤੇ ॥ ਯਦਾ ਪੁਨ: ਸ਼ਬ੍ਦਸੰਕੇਤਸ੍ਮ੍ਰਿਤਿ
ਪਰਿਸ਼ੁਧੌ ਸ਼੍ਰੁਤਾਨੁਮਾਨਗ੍ਯਾਨਵਿਕਲ੍ਪਸ਼ੂਨ੍ਯਾਯਾਂ ਸਮਾ
ਧਿਪ੍ਰਗ੍ਯਾਯਾਂ ਸ੍ਵਰੂਪਮਾਤ੍ਰੇਣਾਵਸ੍ਥਿਤੋਰ੍ਥਸ੍ਤਤ੍ਸ੍ਵਰੂਪਾਕਾਰਮਾਤ੍ਰ
ਤਯੈਵਾਵਛਿਦ੍ਯਤੇ । ਸਾ ਚ ਨਿਰ੍ਵਿਤਰ੍ਕਾ ਸਮਾਪਤਿ: । ਤਤ੍ਪ
ਰੰ ਪ੍ਰਤ੍ਯਕ੍ਸ਼ੰ ਤਚ੍ਚ ਸ਼੍ਰੁਤਾਨੁਮਾਨਗ੍ਯਾਨਸਹਭੂਤੰ ਤਦ੍ਦਰ੍ਸ਼ਨੰ ਤਸ੍ਮਾਦ ਯੋਰ੍ਬੀਜੰ ਤਤ: ਸ਼੍ਰੁਤਾਨੁਮਾ ਨੇ ਪ੍ਰਭਵਤ: ਨ ਚ ਸ਼੍ਰੁਤਾਨੁ ਮਾਨ
ਸੰਕੀਰ੍ਣੰ ਪ੍ਰਮਾਣਾਂਤਰੇਣ ਯੋਗਿਨੋ ਨਿਰ੍ਵਿਤਰ੍ਕਸਮਾਧਿਜੰ
ਦਰ੍ਸ਼ਨਮਿਤਿ ਨਿਰ੍ਵਿਤਰ੍ਕਾਯਾ: ਸਮਾਪਤ੍ਤੇਰਸ੍ਯਾ: ਸੂਤ੍ਰੇਣ
ਲਕ੍ਸ਼ਣੰ ਦ੍ਯੋਤ੍ਯਤੇ ॥੪੨॥ ਸ੍ਮ੍ਰਿਤਿਪਰਿਸ਼ੁਧੌ ਸ੍ਵਰੂਪਸ਼ੂਨ੍ਯੇਵਾ
ਰ੍ਥਮਾਤ੍ਰਨਿਰ੍ਭਾਸਾ ਨਿਰ੍ਵਿਤਰ੍ਕਾ ॥ ਯਾ ਸ਼ਬ੍ਦਸੰਕੇਤਸ਼੍ਰੁਤਾਨੁਮ
ਨਗ੍ਯਾਨਵਿਕਲ੍ਪਸ੍ਮ੍ਰਿਤਿਪਰਿਸ਼ੁਧੌ ਗ੍ਰਾਹ੍ਯਸ੍ਵਰੂਪੋਪਰਕ੍ਤਾ ਪ੍ਰ
ਗ੍ਯਾ ਸ੍ਵਮਿਵ ਪ੍ਰਗ੍ਯਾਸ੍ਵਰੂਪੰ ਗ੍ਰਹਣਾਤ੍ਮਕੰ ਤ੍ਯਕ੍ਤ੍ਵਾ ਪਦਾਰ੍ਥਮਾਤ੍ਰ
ਸ੍ਵਰੂਪਾ [illegible] ਸ੍ਵਰੂਪਾਪਨ੍ਨੇਵ ਭਵਤਿ ਸਾ ਨਿ
ਰ੍ਵਿਤਰ੍ਕਾ ਸਮਾਪਤਿ: ਤਥਾ ਚ ਵ੍ਯਾਖ੍ਯਾਤੰ ਤਸ੍ਯਾ ਏਕਬੁ

ਸ੍ਵਰੂਤ ਸ੍ਵਰੂਪ ਮਾਨਸ੍ਯ ਗਾਤ੍ਵੇ ਸਮਾਧਿਰ੍ ਦ੍ਰਿਸ਼ ਦ੍ਰਿਸ਼੍ਯਾਨੁ: ੩
ਸ੍ਵਤੇ ਧਾਤ੍ਵਰ: ਸਮੇਤ: ਸਾਤ੍ਵਕ੍ਰਿਤ ਤ੍ਰਿਧਾ ਸ੍ਵਪਨ ਸਮਾਨਵ
ਕ੍ਲਿਤ੍ਵੇ ਸ੍ਵ ਸਵਧਸ੍ਯਨ ਧਾਤਿਸ੍ਵ ਸਵ ਧਸ੍ਵ੍ਯੇ ਸਮਾਧਿ:
ਮਾ ਨਿਰ੍ਵਿਕਲ੍ਪੋ ਸੁਸ਼ੁਪ੍ਤੇ ਏਵੰ ਸ੍ਵਤ੍ਵ ਪੰਚਿਤ ਕ੍ਰਿਤ ਸ੍ਵਰੂਪ ਸ੍ਵਤੇ ਤੇ
ਰ ਸ੍ਵਤ੍ਵ ਪੰਨ ਸਮਾਨੀਕ੍ਰਿਤ ਸੈਵ ਸਮਾਧਿ ਦ੍ਰਿਸ਼੍ਯ ਸ੍ਵਤ੍ਵ ਪੰਚ ਰੂ
ਧਤਿ ਦ੍ਰਿਸ਼੍ਯ ਸ੍ਵਤ੍ਵ ਤ੍ਰਿਪਤ੍ਵ ਤ੍ਰਿਵੇਦ ਸਹਸਾ ਤ੍ਰਯ ਧਰ੍ਮ ਭਵਤਿ ਤ
ਸ: ਨਿਰ੍ਵਿਕਲ੍ਪੋ ਸੁਪ੍ਤੇ ਤਤ੍ਸਮਹਿ ਤ੍ਰਿਤ੍ਵ ਵਿਸ਼ਯ ਸਵਿਕਲ੍ਪ
ਨਿਰ੍ਵਿਕਲ੍ਪ ਸ੍ਵਰੂਪ ਸਮਤ੍ਵ ਵਿਸ਼ਯ ਸਵਿਸ਼ੇਸ਼ ਨਿਰ੍ਵਿਸ਼ੇਸ਼
ਸ ਏਵ ਸਮਾਧਿ ਯੋਗਤੈਵ ਨਿਰ੍ਵਿਕਲ੍ਪ ਧਾਵਿਕਲ੍ਪ ਦ੍ਵਿ
ਸੂਤ੍ਰ ਮੂਲੇਤਿ ॥ ੯ ॥ ਸ੍ਰਗ੍ਯਾ ਵਿਸ਼ਯ ਤ੍ਵੰ ਸਾਨਿਰੂਪ ਦਵਸ
ਰਸ ॥ ਪਾਨ੍ਜਿ ਵਸ੍ਰੂਪਾਦ ਨੇਤ੍ਰ ਤਸ੍ਯਰੰ ਸ੍ਰਗ੍ਯੋ ਵਿਸ਼ਯ: ਸ੍ਵਰ
ਸ੍ਵਰਸਤ੍ਯਰ ਤੈਲ ਸ੍ਵਤ੍ਵਧਾਤ੍ਯਰੰ ਰਾਧਵੀਪ ਸ੍ਵਰ ਸਮਤ
ਸ੍ਯਰੰ ਸ੍ਵਰੂਪ ਸ੍ਵਤ੍ਵਸ੍ਯ ਤ੍ਯਰ ਸਮਿਤਿ ਤੇ ਧਾਮ ਧਕ੍ਰਾ: ਸ
ਸ੍ਵਾਧਿ ਨਿਰ੍ਵਿਕਲ੍ਪ ਸਾਰੰ ਸ੍ਰਗ੍ਯੋ ਵਿਸ਼ਯ: ਨਿਰ੍ਵਿਕਲ੍ਪ ਸ੍ਵਰੂਪ ਨਿਰ੍ਵੰ
ਸ੍ਰਗ੍ਯੋ ਵਿਸ਼ਯ: ਨਿਰ੍ਵਿਕਲ੍ਪ ਦ੍ਵਾਰੰ ਸ੍ਵਤ੍ਵ ਸਤ੍ਯ ਰਤ੍ਰਿਸ੍ਵ ਭਾ:
ਸ੍ਰਗ੍ਯਾ ਤਤਿ ਸਤ੍ਵ ਧਧਾ ਨਿਰ੍ਵਿਕਲ੍ਪ ਸਾਨਿਰ੍ਵਿਕਲ੍ਪ ਸ੍ਵਭਾਵ ਰਸੈਵ
ਸ੍ਵਰਸ੍ਵ ਕਿਤ੍ਵ ਨਿਰ੍ਵਿਕਲ੍ਪ ਸ੍ਵਰੂਪ ਕ੍ਰਿਯਾ ਸ੍ਵਰਧਰ੍ਮ ਭਵਤਿ ਦ
ਸ੍ਵਭਵਤੀਤਿ ਸ੍ਵਤ: ਪ੍ਰਯਾਣ ਸਮੋ ਕ੍ਰਾਂਤਿ ਤ੍ਰਿਸਪਦ੍ਵ ਧਾਰਣ
ਸ॥੧੦॥ ਇਤਿ ਸ੍ਵਾਤ੍ਮ ਸਮਾਧਿ: ਸਮਾਧਿ: ॥੩ ਸ੍ਵਰ੍ਸਰੂ:ਸ

ਮਾਪਨ੍ਹਧਿਰ ਜਿਵ ਮੁਗੀਸਾਂਡਤਿਮਮਾ ਸ਼ਿਰਪਿਮਰੀ
ਲਾ: ਤਰਮੁਲੰਤੈ ਮਵਿਤ੍ਰਕੋ ਨਿਧਿਤ੍ਰਕ: ਪ੍ਰਭ੍ਰਾਤੈਮ
ਵਿਸਾਰੈ ਨਿਰਵਿਸਾਣਡਤਿ ਸਤੁਰਪ ਮਨ੍ਹਤ: ਮਮਾਧਿ
ਮਿਤਿ॥ ੨੭॥ ਨਿਰਵਿਸਾਣਵੈਸਾਣਹੈ ਸ੍ਰਦ੍ਰਧਮਾਨ:॥
ਸ ਤ੍ਰਨ੍ਹ ਵਾ ਮਨ ਪਤੈਸੁ ਧ੍ਰਕ ਸਾਤ੍ਰਾਤੈ ਸ਼੍ਰਤ੍ਰਿਮਵ੍ਰ
ਮੁਰਨਾਮੁਮਹੋ ਮਵਾਨਿਕ੍ਰਤ: ਸੁਕ੍ਰ: ਮਿਤ੍ਰਤਧ੍ਰਵਾਦੇ
ਵੈਸਾਨਹੁੰ ਧਨ ਨਿਰਵਿਸਾਣਸੁ ਮਮਾਧਵੈਸਾਨਹੁ ਭਿਨੰ
ਨਧਤੈ ਤਨ ਧੈਮਿਨੈਨਵਣਸ੍ਰਦ੍ਰਧ ਸਾਕ੍ਰਤਜ੍ਹਵੇ
ਧਧ: ਰ੍ਰਮਾਵਤ੍ਰਗੈਧੀਸ੍ਰ: ਧ੍ਰਹੁਨੈਕ: ਤਸਾਸੈਤੁ
ਧ੍ਰਹੁਧਮਾਸਮਾਨਹੁ ਸ੍ਰਸੋਸੂ: ਸੋਸੋਤੈਸਾਨਾ ਕ੍ਰ
ਮਿਧ੍ਰ ਨਿਵਸੈਲਸ੍ਰ: ਮਵਾਨ੍ਰਹੁਨੈ ਰਧਸੁਤੀਤਿ॥ ੨੮॥
ਤਤਮਹਾਤਰਧ੍ਰਹੁ॥ ਤਸ਼੍ਰਿਤ੍ਰਮਾਜਿਤਮਿਤ੍ਰਸੁਧਧ੍ਰਹੁ
ਨਧਤੈ ਤਸੁ ਧਤਮ੍ਰਨੈਤਮਹੁਨਵਤਿ ਸਤ੍ਰਤਸਮਾ
ਮਹ੍ਰਮੈਵ ਰਿਨਤਿ ਰਤਰ੍ਹਵਿਧਵਾਮਾਣਵ੍ਰੈਮਿਤੁ ਤਸਾਸੈ
ਤੈ ਸੁਨਸੈਵਾਮਾਵੈ ਸ੍ਰਾਨਾਹੁ ਮਰਤੈਸ ਦ੍ਰਿਣਧ
ਕਨ੍ਹਧਨ੍ਰਹੁੰਨਠਤੈਧੈਸੁਤਮਮਾ॥ ੨੯॥ ਮਾਨ:
ਸ੍ਰਤਨਮਾਨੈਸ੍ਰਹੁਹੁਮਤ੍ਰਵਿਧਧਾਵਿਸੈਧਜ੍ਹਵ੍ਰਗ:
ਸੂਤਮਾ ਵਿਨ੍ਹਵੰਤਤ੍ਰਮਾਨ੍ਹਵਿਧਵੰਨਹੁਣਮਵਮਨੈ

...॥੫੦॥ ਕਿੰਮਾਤ੍ਰਸ੍ਰੁਤਵਤਿ, ਤਸ੍ਯਾਪਿ ਨਿਰੋਧੇ
ਸਰ੍ਵਨਿਰੋਧਾਂਨਿਰ੍ਬੀਜਃ ਸਮਾਧਿਃ ॥ ਨ ਕੇਵਲੰ ਸਮਾਧਿ
ਪ੍ਰਜ੍ਞਾਵਿਰੋਧੀ ਪ੍ਰਜ੍ਞਾਕ੍ਰਿਤਾਨਾਂ ਸੰਸ੍ਕਾਰਾਣਾਂ ਪ੍ਰਤਿਬੰਧੀ ਭਵ
ਤਿ ਕਸ੍ਮਾਤ੍ ਨਿਰੋਧਜਃ ਸੰਸ੍ਕਾਰਃ ਸਮਾਧਿਜਾਨ੍ ਸੰਸ੍ਕਾਰਾਨ੍ ਬਾ
ਧਤੇ ਇਤਿ ਨਿਰੋਧਸ੍ਥਿਤਿ ਕਾਲਕ੍ਰਮਾਨੁਭਵੇਨ ਨਿਰੋਧ
ਚਿਤ੍ਤਕ੍ਰਿਤ ਸੰਸ੍ਕਾਰਾਸ੍ਤਿਤ੍ਵਮਨੁਮੇਯਮ੍ ਵ੍ਯੁਤ੍ਥਾਨ ਨਿਰੋਧਸ
ਮਾਧਿਪ੍ਰਭਵੈਃ ਸਹ ਕੈਵਲ੍ਯਭਾਗੀਯੈਃ ਸੰਸ੍ਕਾਰੈਸ਼੍ਚਿਤ੍ਤੰ ਸ੍ਵ
ਸ੍ਯਾਂ ਪ੍ਰਕ੍ਰਿਤਾਵਵਸ੍ਥਿਤਾਯਾਂ ਪ੍ਰਵਿਲੀਯਤੇ ਤਸ੍ਮਾਤ੍ ਤੇ ਸੰਸ੍ਕਾ
ਰਾਸ਼੍ਚਿਤ੍ਤਸ੍ਯਾਧਿਕਾਰਵਿਰੋਧਿਨੋ ਨ ਸ੍ਥਿਤਿਹੇਤਵੋ ਭਵੰ
ਤਿ ਯਸ੍ਮਾਦਵਸਿਤਾਧਿਕਾਰੰ ਸਹ ਕੈਵਲ੍ਯਭਾਗੀਯੈਃ
ਸੰਸ੍ਕਾਰੈਸ਼੍ਚਿਤ੍ਤੰ ਨਿਵਰ੍ਤਤੇ ਤਸ੍ਮਿਨ੍ ਨਿਵ੍ਰਿਤ੍ਤੇ ਪੁਰੁਸ਼ਃ ਸ੍ਵਰੂਪ
ਮਾਤ੍ਰਪ੍ਰਤਿਸ਼੍ਠੋ ਽ਤਃ ਸ਼ੁੱਧਃ ਕੇਵਲੋ ਮੁਕ੍ਤ ਇਤ੍ਯੁਚ੍ਯਤੇ ॥੫੧॥ ॥
ਤ ਇਤਿ ਸ੍ਰੀ ਪਾਤੰਜਲੇ ਸਾਂਖ੍ਯਪ੍ਰਵਚਨੇ ਯੋਗਸ਼ਾਸ੍ਤ੍ਰੇ ਵ੍ਯਾਸਭਾਸ਼੍ਯੇ
ਸਮਾਧਿਪਾਦਃ ਪ੍ਰਥਮਃ ॥੦॥ ਯੋਗਸੂਤ੍ਰੇ ਸਮਾਹਿ
ਤਚਿਤ੍ਤਸ੍ਯ ਯੋਗ ਉਕ੍ਤਃ ਕਥੰ ਵ੍ਯੁਤ੍ਥਿਤਚਿਤ੍ਤੋ ਽ਪਿ ਯੋਗਯੁਕ੍ਤਃ ਸ੍ਯਾਦਿਤ੍ਯੇਤਦਾਰਭ੍ਯਤੇ
ਪਾਦਃ ਸਿਤ੍ਰਪਵਕਿਤਃ ॥ ॥ ॥

ੴ ਸ੍ਰੀ ਗਣੇਸਾਯ ਨਮਃ ॥ ਉਦ੍ਦਿਸ੍ਟ: ਸਮਾਹਿਤਚਿਤ੍ਤਸ੍ਯ ਯੋਗ:
ਕਥੰ ਵ੍ਯੁਤ੍ਥਿਤਚਿਤ੍ਤੋਪਿ ਯੋਗਯੁਕ੍ਤ: ਸ੍ਯਾਦਿਤ੍ਯੇਤਦਾਰਭ੍ਯਤੇ ॥ ਤਪ:
ਸ੍ਵਾਧ੍ਯਾਯੇਸ੍ਵਰਪ੍ਰਣਿਧਾਨਾਨਿ ਕ੍ਰਿਯਾਯੋਗ: ॥ ਨਾਤਪਸ੍ਵਿਨੋ ਯੋ
ਗ: ਸਿਧ੍ਯਤਿ ਅਨਾਦਿਕਰ੍ਮਕ੍ਲੇਸਵਾਸਨਾਚਿਤ੍ਰਾ ਪ੍ਰਤ੍ਯੁਪਸ੍ਥਿ
ਤਵਿਸਯਜਾਲਾ ਚਾਸੁਦ੍ਧਿਰ੍ਨਾਨ੍ਤਰੇਣ ਤਪ: ਸੰਭੇਦਮਾਪਦ੍ਯਤ ਇ
ਤਿ ਤਪਸ ਉਪਾਦਾਨੰ ਤੱਚ ਚਿਤ੍ਤਪ੍ਰਸਾਦਨਮਬਾਧਮਾਨਮਨੇ
ਨਾਸੇਵ੍ਯਮਿਤਿ ਮਨ੍ਯਤੇ ਸ੍ਵਾਧ੍ਯਾਯ: ਪ੍ਰਣਵਾਦਿਪਵਿਤ੍ਰਾਣਾਂ ਜ
ਰਮਗੁਰਾਵਰ੍ਪਣੰ ਤਤ੍ਫਲਸੰਨ੍ਯਾਸੋ ਵਾ ॥੧॥ ਸਹਿ ਕ੍ਰਿਯਾਯੋਗ:

ਪ: ਮੋਕ੍ਸਸਾ
ਸ੍ਤ੍ਰਾਧ੍ਯਯਨੰ ਵਾ ਈਸ੍ਵਰਪ੍ਰਣਿਧਾਨੰ ਸਰ੍ਵ
ਕ੍ਰਿਯਾਣਾਂ ਪ

ਸਮਾਧਿਭਾਵਨਾਰ੍ਥ: ਕ੍ਲੇਸਤਨੂਕਰਣਾਰ੍ਥਸ੍ਚ ॥ ਸ ਹ੍ਯਾਸੇਵ੍ਯਮਾ
ਨ: ਸਮਾਧਿੰ ਭਾਵਯਤਿ ਕ੍ਲੇਸਾਂਸ੍ਚ ਪ੍ਰਤਨੂਕਰੋਤਿ ਪ੍ਰਤਨੂਕ੍ਰਤਾ
ਨ੍ਕ੍ਲੇਸਾਨ੍ਪ੍ਰਸੰਖ੍ਯਾਨਾਗ੍ਨਿਨਾ ਦਗ੍ਧਬੀਜਕਲ੍ਪਾਨਪ੍ਰਸਵਧਰ੍ਮਿਣ: ਕਰਿ
ਸ੍ਯਤੀਤਿ ਤੇਸਾਂ ਤਨੂਕਰਣਾਤ੍ਪੁਨ: ਕ੍ਲੇਸੈਰਪਰਾਮ੍ਰਿਸ੍ਟਾ ਸਤ੍ਵਪੁਰੁਸਾ
ਨ੍ਯਤਾਮਾਤ੍ਰਖ੍ਯਾਤਿ: ਸੂਕ੍ਸ੍ਮਾ ਪ੍ਰਜ੍ਞਾ ਸਮਾਪ੍ਤਾਧਿਕਾਰਾ ਪ੍ਰਤਿਪ੍ਰਸਵ ਪ੍ਰਲਯਾਯ
ਯ ਕਲ੍ਪਿਸ੍ਯਤ ਇਤਿ ॥੨॥ ਅਥ ਕੇ ਕ੍ਲੇਸਾ: ਕਿਯਨ੍ਤੋ ਵੇਤਿ ॥ ਅਵਿ
ਦ੍ਯਾਸ੍ਮਿਤਾਰਾਗਦ੍ਵੇਸਾਭਿਨਿਵੇਸਾ: ਕ੍ਲੇਸਾ: ॥ ਕ੍ਲੇਸਾ ਇਤਿ ਪ
ਞ੍ਚ ਵਿਪਰ੍ਯਯਾ ਇਤ੍ਯਰ੍ਥ: ਤੇ ਸ੍ਪੰਦਮਾਨਾ ਗੁਣਾਧਿਕਾਰੰ ਦ੍ਰਢਯ ਨ੍ਤਿ
ਪਰਿਣਾਮਮਵਸ੍ਥਾਪਯਨ੍ਤਿ ਕਾਰ੍ਯਕਾਰਣਸ੍ਰੋਤ ਉਨ੍ਨਮਯਨ੍ਤਿ
ਪਰਸ੍ਪਰਾਨੁਗ੍ਰਹਤੰਤ੍ਰੀ ਭੂਤ੍ਵਾ ਕਰ੍ਮਵਿਪਾਕੰ ਚਾਭਿਨਿਰ੍ਹਰਨ੍ਤੀਤਿ

ਸ੍ਵਵਿਤ੍ਹ ਜੈਨ੍ਹ ਸੁਤ੍ਰੋਕ੍ਤੰ ਪ੍ਰਮੁੰਡਤ੍ਰ ਵਿਸ੍ਥਿਤ੍ਵੇਨ ਨ ਭਾ ॥੩
ਣਾਵਿਤ੍ਹ ਜੈਨ੍ਹੰ ਪ੍ਰਸਵਕ੍ਰਮਿਕਤ੍ਰੇਵ ਸਮਿਤਸ੍ਯੀਤੰ ਸਤ੍ਰ ਵਿਕ
ਲ੍ਪਾਨੰ ਪ੍ਰਮੁਤ੍ਰ ਵਿਸ੍ਥਿਤ੍ਵੇਨ ਨ ਭਾ ਤਤ੍ਪ੍ਰਸਾਧਿਤ੍ਤ੍ਵ ਸਿ
ਸਕ੍ਰਿਅਨ੍ਹ ਪ੍ਰਤਿਪ੍ਰਨੰ ਗੀਰ੍ਵਾਣਪ੍ਰਕਾਸ਼ਃ ਤਸ੍ਮੁਵੇਿ ਤੁਲਮੁ
ਤੇਸੰਭਾਪੀਣਵਃ ਪ੍ਰਸਕ੍ਤ ਵਤੇ ਸ੍ਯੁਕ੍ਤੇਸ ਰੀਲਾਸ੍ਯ ਸੰਭਾਪੇਕ੍ਰਤੇ
ਪ੍ਰਲਸੁਤੇਨਸ੍ਸੇ ਪਨਰਸਿਸ੍ਯੁਕੀਲ ਪ੍ਰਜਤਃ ਪ੍ਰਵੇਿ ਤਤਿ ਤਤਃ
ਸੀਲ ਜ੍ਞੇਸਃ ਤ੍ਰਸਨਸ੍ਤ੍ਰਸ੍ਸਲੇਦਤ੍ਵਸ੍ਤੇ ਤਤੈਵ ਸਾ ਸ੍ਯੁਰੀਲ
ਣਦ ਪਕ੍ਰਸੀਜ੍ਞੇਸਾਵਕ੍ਰ ਸ੍ਤਦੇਤਿ ਸਤੰ ਜ੍ਞੇਸਾਨੰ ਤਸ੍ਯਰੀ
ਲ ਸਾਸਤੇ ਸ੍ਯੁ ਸਿਤਿ ਵਿਸ਼ਯਸ੍ਯ ਸੰਭਾਪੀਣਵੇਪ ਨਣਵਤੇ
ਧੰ ਪ੍ਰਵੇਿਣਤ੍ਵਜ ਪ੍ਰਸਾਤਿਃ ਸ੍ਯੁਰੀਖ ਤਸਤ੍ਵਣਸ੍ਤ੍ਤਤਸ
ਤ੍ਰਤੇ ਪ੍ਰਤਿਪਤ੍ਵਣਪਨੇਪਜਤਃ ਜ੍ਞੇਸ ਮੁਨਵੇਣਵਤ੍ਰਿਤਥ ਵਿ
ਸ੍ਥਿਤ੍ਵਵਿਸ੍ਥਿਤ੍ਵ ਤੇਤ ਤੇਨਸ੍ਤ੍ਵ ਪਨਃ ਸਸ੍ਯਸਤ੍ਤੀਤਿ ਵਿਸ੍ਥਿ
ਤ੍ਵਃ ਕ੍ਰਸੰਸ੍ਯ ਕਨੇ ਜ੍ਞੇਸਤ੍ਵ ਸ੍ਵਵਨਾਗ ਤਾਕਿਸ੍ਯਣਕਨੇ
ਜ੍ਞੇਸਃ ਸਸ੍ਯਸ੍ਯਸਤਿ ਤਸ੍ਯਃ ਜ੍ਞਸਿਕ੍ਰ ਪ੍ਰਸਾਨੇ ਵਵਿਸ਼ਯ
ਤ੍ਰਤੇ ਤਾਸ੍ਮੁ ਤੇਕ੍ਰਸ੍ਯੰ ਸਿਧੰ ਸਤ੍ਰੋਤ੍ਰ ਤਤ੍ਰਸ੍ਯ ਸ੍ਯੀਧਵਿਕੇਃ
ਕਿਤ੍ਰ ਤਤ੍ਣੇਲਕ੍ਰਸ੍ਯਤਿ ਤਨ੍ਤ੍ਰਣਵਿਧ੍ਰਿਤ੍ਵ ਤਿਗਿਤਿ ਸਕਿ
ਤਰ ਪ੍ਰਸੁਤ ਤ ਵਵਿਸ੍ਥਿਤ੍ਵੇਣਪਤਿ ਵਿਸ਼ਯੇ ਪਨੇਤ੍ਵ ਣਤਿਃ

ਮਤਸਾਃ ਮਰਵਾਸਾਂਤ ਵਕ੍ਰਿਸਵਿਖਪਤ੍ਰਮਤਿਦ੍ਰਿਸਾਤ੍ਰਿ ਕਸ੍ਰਾਕਿ
ਸਿਕ੍ਰਤ੍ਰਃ ਸ੍ਰਯਸੁਤਤ੍ਰਕਸਾਵ ਕ੍ਰੋਸਾਂਤਦ੍ਰਸ੍ਰਤ ਮਟਸੈਂਵੈਤਤ੍ਰਕਿ
ਤੁਵਿਵਿਸਿਧੂਨ ਸੈਵੈਤੇਧੰ ਵਿਛਿਤ੍ਰਾਸਿਦ੍ਰੰ ਯਥੈਵਮਬਟਸ੍ਰਕ
ਸ੍ਰਤੇਸ੍ਰਤਿਯਥਾਠਵਜਤੇਵਿਵਿਕੋਤਿਮੁਖੈਵਾਟਜ ਙਤਿਮਚ
ਸਵਾਸੀ ਕ੍ਰੋਸ ਸ੍ਰਵਿਕ੍ਰਾਠੋਣਃ ਕਸ੍ਰਦ੍ਰਵੈਸ੍ਰਵਾਠਿਸ੍ਰਵਤ
ਯਸਵਿਕ੍ਰਾਵਸ੍ਰੁਕਵ੍ਰਤ ਤਸ੍ਰੋਵਾਨ੍ਰਸੋਤ ਕ੍ਰੋਸਾਵਿਯਦ੍ਵੰ
ਮਸ੍ਰਹੈਯਕ੍ਰਾਲੇ ਤਖਨਹ੍ਰਤੇਕੀਯਮਾਲੰਸਾਵਿਕ੍ਰਮਤ੍ਰਵੀ
ਯਤ੍ਰਙਤਿ ॥੮॥ ਤਤ੍ਰਵਿਸ੍ਵਸ੍ਰਤੁਪਮਸ੍ਰਤੇ, ਸਵਿਣਸੁਮਿ
ਨ੍ਰਃਯਾਜ੍ਰਸ੍ਵਵਿਣਸੁਮਿਮਯਦ੍ਰਾਣਤਿਸੁਵਿਕ੍ਰ ॥ ਸਾਵਿ
ਤੈਕਾਦੈਵਿਣਾਦਸ੍ਰਤਃ ਤ੍ਰਟਥ ਸ੍ਰਵ ਯਾਵਵੀਮਸ੍ਰਤੁਙਾਕ
ਤੈਤ੍ਰਵ ਸ੍ਰਮਙ ਸਿਵੈਕਮਙਤਿ ਤਥਸੁਸੋਧਾਮਗੀਕ੍ਰ
ਕ੍ਰਯੋ ਤਤ੍ਰੰਸ ਸ੍ਰਵਾਗੀਲ੍ਰਯਸ੍ਰਠਵਿਃਸ੍ਰਣ ਤ੍ਰਿਣਾਸ੍ਰਯਿ
ਕ੍ਰਯ ਸਾਯੈਵ ਸੋਸਦ੍ਰਤ੍ਰਲਿਤ ਸਸੁਾਸਿਵਿਕਾਦਿਸੁਸੋਤੁ
ਸਿਕ੍ਰਾਤਿਦ੍ਰਸ੍ਰਤ ਵੈਵਵਸੈਕ੍ਰਲਾਯ ਕਸਨੀਯਿੰਯੰਕਟ
ਮਨ੍ਰਖਙਸ੍ਰਯਵ ਵਿਮਿਤੇਵ ਸੰਵ੍ਰੰਕਿਤ੍ਰ ਵਿਸ੍ਰਙਤੈਵਾਦਿਕ੍ਰ
ਯੰਤ
ਯਤ੍ਰ ਨੀਲਦ੍ਰਲਯਦ੍ਰਕੀਕ ਵਾਠਟ੍ਰ ਲੈਸਵਸ੍ਰੰਸੀਵੰਲੈਕ੍ਰ
ਸਸੁਸਯਤ੍ਰੀਵੈਤਿਕਸ੍ਰਕੈਨਮਸ੍ਰਤ੍ਰਃ ਕ੍ਰਵਾਤਿਸੈਵਮਸੁਸੋ
ਵਿਯਦ੍ਵਮਸ੍ਰਟਯਙਤਿ ਯਤ੍ਰੈਸਯ੍ਰਲੈਯਦ੍ਵਸ੍ਰਟਯਃ ਤਥੈਵਸੋ

ਨਕੇਸਿਤ੍ਰਸ੍ਰਹਵੇ ਬ੍ਰਣਾਕ੍ਰਿਤ: ਤਥਾਹਿ: ਪਿਸ੍ਰਾਪਾਣਾਤਿਵ
ਤ੍ਰਤਿ ਪ੍ਰਤਿਨ੍ਯਮਤ੍ਰ ਪਸਾਂ ਕ੍ਰਾਨਹਿ: ਪੈਨ੍ਰੂਨ੍ਵਿਤਿਰੋਣਸ੍ਰ੍ਵ: ਨਾਪ
ਮੇਵ ਮਵੋਵਿਵੇਕਿਨ ਤਿ ਤਤ੍ਰਸ੍ਰਾਪਾਣਾਤਿ ਤਿਵਿਤ੍ਰ ਤਥਾਨ
ਦ੍ਰਵਦ੍ਰਾਣਾਤਿਵ ਰੂਪਕਾਨ੍ਲੇ ਖ੍ਰਮੌਤਨਾਸ੍ਰੇਤੇਵ੍ਰ ਖ੍ਰੋਣਾਧ੍ਰ
ਨੇਵਾਸਗੀਰਿਪ੍ਰਤ੍ਰਥੇਪਕ੍ਰਵਾਨ੍ਲੇ ਵਮਨਾਸਿ ਖਾਨਦ੍ਰਤ੍ਰ ਦ੍ਰਾਣ
ਤਿਗਿਤਿ ਤਥੈਤਸ੍ਯੈਤ੍ਰਸਾ ਏਤਸ੍ਯੈਤ੍ਰੰਵ ਮਤ੍ਰਮਾਦ੍ਰਵੇਣਾ ਇ:
ਧ੍ਰੁਤਿਤਸ੍ਰੂਸਮਪ੍ਯਮਤ੍ਰ ਨਛਾਤਿ ਸੂਤ੍ਰਦ੍ਰੰ ਮਤ੍ਰਮਾਨ: ਤਸ੍ਰੂਤ੍ਰਪ
ਸ੍ਯਮਤ੍ਰ ਸੰਸੋਵਦ੍ਰਤ੍ਰ ਪਸ੍ਯੰ ਮਤ੍ਰਾਨ: ਸਮਵ ਪ੍ਰਤਿਬ੍ਰਤ੍ਰਵ੍ਰਧ
੫ ਸਤ [illegible] ਛਨਵਦ੍ਰਵਿਤ੍ਰ ਪ੍ਰਨਮਸ੍ਰੂਲ੍ਯੋਸਮਤ੍ਰਨਸ੍ਰੂਕ੍ਯਸਮ
ਯਸ੍ਰੁਸ੍ਯਮਵਿਪਾਕਤ੍ਰੈਤਿ ਤਸ੍ਰਾਸ੍ਤ੍ਰਣਸਿਦ੍ਰੂਣੋਖ੍ਯਵਦ੍ਰ ਤੁਤਤ੍ਰ
ਵਿਲ੍ਹੰਖੰ ਯਥਾਨਾਮਿਤ੍ਰੋਮਿਤ੍ਰਣਵੇਨੋਮਿਤ੍ਰਸ੍ਯਾਂ ਕਿਤ੍ਰਗਤ੍ਰ
ਨਿਦ੍ਰ: ਸਪਤ੍ਰ: ਤਥਾਣੋਖ੍ਯੰ ਨਣੋ ਪਿਸ੍ਯਮਾਂ ਕਿੰਤ੍ਰਸੋਸਾਣਵ
ਏਮਤ੍ਰਦ੍ਰਸ੍ਰੁਤ੍ਰਾਸਾ ਣਵਮਵਿਤ੍ਰਨਪ੍ਰਸਾਨ੍ਸਾ ਪ੍ਰਸਾਨ੍ਯ
ਂ ਕਿਤ੍ਰਵਿਤ੍ਰ ਵਿਪਰੀਤਲ੍ਹਨਾਤ੍ਰਰਸਵਿਤ੍ਰਤਿ ॥ ੫ ॥ ਸ੍ਰ
ਯਸ੍ਰਨਸਤ੍ਰੋਕ੍ਰਿਣਰਣਾਮਿਤ ॥ ਪ੍ਰਨਥੇਦ੍ਰਜ੍ਞਾਤਿ ਵਿਤ੍ਰਿਸਤ
ਨਸਾਤ੍ਰਿ ਤ੍ਰਿਤਿਯੇਕੈਮਤ੍ਰਪਤ੍ਯਪਸੌਸਿਵ ਸਿਤ ਕ੍ਰਸ ਤੇਤ
ਵੇਕ੍ਰੇਸੂਸਕ੍ਰੋਨ੍ਤਵਿਕ੍ਰਤ੍ਰਯੋਟਤ੍ਯਸਕ੍ਰੀਲਯੋਗਵਿਣ

ਪ੍ਰ ਪ੍ਰਾਪਿਤਮ ਹੰਸ ਕਾਃ ਕਲ੍ਹਾਤ ਸ੍ਰੁਤ੍ਰਪ੍ਰਕ੍ਰਤਿਨਸ੍ਰਿਤ ਤਯਃ
ਕ੍ਰੈਵਨ੍ਹਮੇਂਵ ਕਵਸ੍ਰੀਤਿ ਹਿ ਕਾਃ ਤਥ ਸਤ੍ਰਮਾ ਸ੍ਰਹਿਤਃ
ਪਰੰਪ੍ਰਨਧਮਾ ਕ੍ਰਾਸੀਨਿ ਵਿਰ੍ਹ ਮਿਨਿਠਿਵਿਠਤ੍ਰੰਪਸ੍ਰਤ੍ਰ
ਦ੍ਰ ਤਰ ਦ੍ਸ ਰਾ ਕ੍ਰਿੰਮਿ ਕੇਨੇਤਿ ॥੧॥ ਮਾਯਾਤ੍ਰਸਯੋਗਃ
ਮਾਯਾਠਿਹ੍ਰ ਸ੍ਰਮਾਯਾਤ੍ਰਮਾਤਿਪ੍ਰਵਕਃ ਮਾਪਿ ਤਦ੍ਰਣੇ
ਵਾਯੋਣਵ ਸ੍ਰੂਲਠੇਃ ਮਾਨਾਡਤਿ ॥੨॥ ਨਃ ਪਿਤ੍ਰਸ
ਯੀਕ੍ਰਿਧਃ ॥ ਨਃ ਪਿਠਿਹ੍ਰਸ੍ਰਨਃ ਪਿਤ੍ਰਮਾਤਿਪ੍ਰਵਲ੍ਹੇਃ
ਪਿਤਦ੍ਰਯਦੇਵਧਃ ਪ੍ਰਤਿਯੇਮਵ੍ਰ ਕ੍ਲਿਯੰਮਾਕ੍ਰੂਠੇਃ ਮਿਤ੍ਰ
ਧਃ ॥੩॥ ਸ੍ਰੁਤਮਵਾਦੀਵਿਕ੍ਰਿਧਿਪਿਤਧਤ੍ਰਮ੍ਹੋਠਿਨਿਵ
ਸਃ ॥ ਏਤਮਾਤ੍ਰਸ੍ਰਮਵਸ੍ਰਪ੍ਰਨਿਤਡਯਮਾਦ੍ਰਸੀਤਿਟ
ਠਵਤਿਮਾਤ੍ਰ ਕ੍ਰਵਕ੍ਰਤ੍ਰ ਅਭਿਤਿਤ੍ਰਮਾਤ੍ਰ ਕ੍ਰਤਮਾਨੇਯਸ
ਕ੍ਰਸ੍ਰੰਧਾਠਵਹ੍ਰਦ੍ਰਸੀਃ ਏਤਯਾਸ ਪ੍ਰਵਨਾਸ੍ਰਨਾਠਵਃ ਨ
ਤੀਪਿਤ ਮਾਸਾਯਮਾਠਿਨਿਵਸਃ ਕ੍ਲੇਸਃ ਸ੍ਰੁਤਮਵਾਦੀਨ੍ਰਮੇ
ਤੇਪਿਨ੍ਰਏਤਮਾਤ੍ਰਸ੍ਰਪ੍ਰਵਧਾਤ੍ਰਮਾਨੇਤ੍ਰਾਮੋਤ੍ਰਮਸ੍ਰਵਿਤਮ
ਤ੍ਰਸ੍ਰਮਸ੍ਰਤ੍ਰਮਹ੍ਰਸ੍ਰਦ੍ਰਕਃ ਪ੍ਰਵਨਾਸ੍ਰਨਾਤ੍ਰ ਕ੍ਰਤਮਾਨ
ਮਤ੍ਰਠਵਪਤਿ ਯਵਾਸਾਯਮਹਤ੍ਰਮ੍ਰਠੋਪ੍ਰਸ੍ਰਤਨੋ
ਸਸ੍ਰਧਾਵਿਤ੍ਰਧਿਪਿਵਿਹ੍ਰਤਪ੍ਰਵਾਯਾਤ੍ਰਸ੍ਰਤ੍ਰਸ੍ਰਠਃ ਕ
ਮਤ੍ਰਮਾਜਿਤਵੇਃ ਤ੍ਰਮਨਾਤ੍ਰਮਨਯੋਮ੍ਰਾ ਨਃ ਪਿ
ਨਠਵਾਲ੍ਹਿਯੰਵਮੋਤਿ ॥੪॥ ਤਪ੍ਰਤਿ ਸ੍ਰਮਵਦਯਃ

ਮਾਰੋ ਮਨੁਸ਼੍ਯਪਰਿਣਾਮੰ ਹਿਤ੍ਵਾ ਦੇਵਤ੍ਵੇਨ ਪਰਿਣਤਃ ਤਥਾ ਨਹੁਸ਼ੋ
ਪਿ ਦੇਵਾਨਾਮਿੰਦ੍ਰਃ ਸ੍ਵਕੰ ਪਰਿਣਾਮੰ ਹਿਤ੍ਵਾ ਤਿਰ੍ਯਕ੍ਤ੍ਵੇਨ ਪਰਿ
ਣਤ ਇਤਿ ਤਤ੍ਰ ਨਾਰਕਾਣਾਂ ਨਾਸ੍ਤਿ ਦ੍ਰਿਸ਼੍ਟਜਨ੍ਮਵੇਦਨੀਯ
ਕਰ੍ਮਾਸ਼ਯਃ ਕ੍ਸ਼ੀਣਕ੍ਲੇਸ਼ਾਨਾਮਪਿ ਨਾਸ੍ਤ੍ਯਦ੍ਰਿਸ਼੍ਟਜਨ੍ਮਵੇਦ
ਨੀਯਃ ਕਰ੍ਮਾਸ਼ਯ ਇਤਿ ॥੧੨॥ ਸਤਿ ਮੂਲੇ ਤਦ੍ਵਿਪਾਕੋ ਜਾਤ੍ਯਾ
ਯੁਰ੍ਭੋਗਾਃ ॥ ਸਤ੍ਸੁ ਕ੍ਲੇਸ਼ੇਸ਼ੁ ਕਰ੍ਮਾਸ਼ਯੋ ਵਿਪਾਕਾਰੰਭੀ ਭਵਤਿ
ਨੋੱਛਿੰਨਕ੍ਲੇਸ਼ਮੂਲਃ ਯਥਾ ਤੁਸ਼ਾਵਨਦ੍ਧਾਃ ਸ਼ਾਲਿਤੰਡੁਲਾ ਅਦ
ਗ੍ਧਬੀਜਭਾਵਾਃ ਪ੍ਰਰੋਹਸਮਰ੍ਥਾ ਭਵੰਤਿ ਨਾਪਨੀਤਤੁਸ਼ਾ
ਦਗ੍ਧਬੀਜਭਾਵਾ ਵਾ ਤਥਾ ਕ੍ਲੇਸ਼ਾਵਨਦ੍ਧਃ ਕਰ੍ਮਾਸ਼ਯੋ ਵਿਪਾ
ਕਪ੍ਰਰੋਹੀ ਭਵਤਿ ਨਾਪਨੀਤਕ੍ਲੇਸ਼ੋ ਨ ਪ੍ਰਸੰਖ੍ਯਾਨਦਗ੍ਧਬੀਜ ਕ੍ਲੇਸ਼
ਭਾਵੋ ਵੇਤਿ ਸਮਾਨਵਿਪਾਕਾਸ਼੍ਰਿਤ ਤਤ੍ਰੇਦੰ ਵਿਚਾਰ੍ਯਤੇ ਕਿਮੇ
ਕੰ ਕਰ੍ਮ ਏਕਸ੍ਯ ਜਨ੍ਮਨਃ ਕਾਰਣਂ ਅਥੈਕੰ ਕਰ੍ਮਾਨੇਕੰ ਜਨ੍ਮਾ
ਕ੍ਸ਼ਿਪਤੀਤਿ ਦ੍ਵਿਤੀਯਾ ਵਿਚਾਰਣਾ ਕਿਮਨੇਕੰ ਕਰ੍ਮਾਨੇਕੰ
ਜਨ੍ਮ ਨਿਰ੍ਵਰ੍ਤਯਤਿ ਅਥਾਨੇਕੰ ਕਰ੍ਮੈਕੰ ਜਨ੍ਮ ਨਿਰ੍ਵਰ੍ਤਯਤੀ
ਤਿ ਨ ਤਾਵਦੇਕੰ ਕਰ੍ਮੈਕਸ੍ਯ ਜਨ੍ਮਨਃ ਕਾਰਣਂ ਅਨਾਦਿ
ਕਾਲਪ੍ਰਚਿਤਸ੍ਯਾਸੰਖ੍ਯੇਯਸ੍ਯਾਵਸ਼ਿਸ਼੍ਟਕਰ੍ਮਣਃ ਸਾਂਪ੍ਰਤਿਕਸ੍ਯ
ਚ ਫਲਕ੍ਰਮਾਨਿਯਮਾਦਨਾਸ਼੍ਵਾਸੋ ਲੋਕਸ੍ਯ ਪ੍ਰਸਕ੍ਤਃ ਸ
ਚਾਨਿਸ਼੍ਟ ਇਤਿ ਨ ਚੈਕੰ ਕਰ੍ਮਾਨੇਕਸ੍ਯ ਜਨ੍ਮਨਃ ਕਾਰਣਂ
ਕਸ੍ਮਾਤ੍ ਅਨੇਕੇਸ਼ੁ ਕਰ੍ਮਸੁ ਏਕੈਕ

ਕਰ੍ਮੈਵ ਕਰ੍ਮਣੇ ਕੋ ਸੁਣਾਮਣਃ ਕੁਤ੍ਰ [illegible] ਮਿਤ੍ਰਵਮਿਧੁਸੁਦਿ
ਧਾਕਕਾਲਤਥਃ ਪ੍ਰਮਤ੍ਤਃ ਸਮਾਪ੍ਤਿ ਵਿਧੁਤਿ ਤਸ੍ਮਾਤੇਕਂ
ਤਸ੍ਮਾਤੇਕ ਕਰ੍ਮਾਤ੍ਮਕਾਂ ਕਰ੍ਮਸੇਤੇਕੁਂ ਨਾਮ ਸ੍ਵਣਾਯਤ
ਸਮੁਤੈਈਤਿ ਕ੍ਰਮੇ ਵਧਾਮੁਂ ਤਥਾ ਪ੍ਰਵ ਮੇਧਾਤ੍ਵ ਧਨ੍ਹਃ ਤ
ਮਾਕ੍ਰਮ ਮੋਧਾਜ਼ਾ ਤ੍ਰੇ ਕ੍ਰਤ ਤਸ੍ਮਾਤ ਪ੍ਰਸਾ ਪ੍ਰਵ ਕਰ੍ਮਸ
ਧਪ੍ਰਮ ਧੇਬਿਮਿਤ੍ਰਃ ਪ੍ਰਧਾਨੇਧ ਮਤ੍ਲਨੀ ਕਵੇਨਾ ਬਾਕ੍ਰਤ੍ਰਃ
ਪ੍ਰਵੇਸ਼ ਕ੍ਰਿਤ੍ਰਿਜ ਏਕ ਪ੍ਰਧਾ ਨ ਕੇਰਮਾ ਪ੍ਰਮਾਣ ਸੰਸ੍ਰ
ਕ੍ਰਿਤ ਏਕ ਮੇਵ ਕਰ੍ਮਕੋ ਇਤਿ ਤਸ੍ਮਾਤ੍ ਤੇਨੈਵ ਕਰ੍ਮਣਾ
ਨਾਸ੍ਤਿ ਪ੍ਰਯੋਜਨਂ ਭਵਤਿ ਤਥਿ ਵਾ ਬੁਧਿ ਤੇਨੈਵ ਕਰ੍ਮਣਾ ਭੋਗਃ
ਸਮ੍ਪਦ੍ਯਤੇ ਇਤਿ ਸਮੈ ਕਰ੍ਮਣਾ ਸਮਪੈਕਾਗ੍ਰ ਯਤ੍ਨੇਨ ਕੇਤੁਵ
ਤ੍ਰਿਧਾ ਕੋਟਿ ਣੀਯਤੇ ਇਤਿ ਏਕ ਤਰ੍ਕਃ ਕਰ੍ਮ ਸਮ
ਪ੍ਰਜ ਇਤਿ ਤਦ੍ਵਚਨਾਮੈਵ ਸ੍ਤੋਤ੍ਰ ਵਸ੍ਤੁ ਕੇ ਵਿਧ ਪ੍ਰਕਾਰਾਰ੍ਥੀ
ਯਦ੍ਯਪਿ ਤਤ੍ਤ੍ਵ ਤ੍ਰਿਵਿਧ ਪ੍ਰਕਾਰਾਣੀ ਵਾ ਪ੍ਰਠੇਨ ਕੇਤੁਵ
ਤਸ੍ਮੀ ਸ੍ਤ੍ਰਿਵ ਵਕ੍ਰ ਧਵਤ੍ਵੇਤਿ ਤ੍ਰਿਸਮ ਕਰ੍ਮਾਵਿਧ ਪ੍ਰਕਾਤਵ
ਨਿਵ੍ਰਿਤ੍ਤਿਜ ਏਕ ਸੁਵ ਭਵਾਤਿ ਤਸ੍ਯਮ ਕਾਨਨ ਸੰਪ੍ਰ ਕ੍ਰਿਤਿਸ
ਸਂਮਿਤ੍ਰਂ ਭਿਸ਼ੀਕ੍ਰਤ ਭਿਕ੍ਸ਼ੁ ਭਵਤੇ ਸਸ੍ਤ੍ਰ ਪ੍ਰਲਂ ਗੁਕ੍ਰਿ ਕ੍ਰਿਤਿਃ
ਧਤ੍ਤਮਾ ਤ ਕ੍ਰਿਤਿ ਸਵੇਕ ਕਰ੍ਮ ਪ੍ਰਵਿਕ ਵਸਮਨਃ ਧ
ਸੁਧੰ ਕਰ੍ਮ ਧਾਧਾਣਧਾਣ ਏਵ ਕਰ੍ਤਾ ਵਿਕ ਪ੍ਰਜ ਇਤਿ ਧੇਸਂ

सुख-ध्रुवेदनीयं कर्म ... [illegible] ... कानीन

इति । एतत्सर्वं ... [illegible] ... : कर्म ... : अनियत

कर्म नियतविपाकं कर्म दृष्टधर्मवेदनीयं नियत

विपाकं ... नियमे उपपद्यवेदनीयं नियत

विपाकं कर्म ... अपरपर्यायवेदनीय

नियतविपाकं ... इति : ... अनियत

... : ... कर्म ... नियतविपाक

... कर्म ... इति । उक्त

... : ... कर्म ... :

... : ... कर्म ... कर्म ...

... : ... कर्म ... अनियत

... कर्म ... : ... कर्म ...

... : ... : ... : ...

... : ... कर्म ... कर्म ...

... : ... कर्म ...

... इति । नियतविपाकं कर्म ...

... इति दृष्टधर्मवेदनीयं ...

... विपाकं कर्म ... : ... इति

कर्म ... उपपद्यवेदनीयं ... नियत

੨ ਪੁਛਾ ਪਾਵੈ ਜਮਿ ਕਿਧਾ ਉ ਹੋਇ ਕੇਮ ਸੇਵੈ ਹੁੰ ਕੋ ਤੁ ਸਹਜੁ ਤੇ
ਸਮਾਤਾ ਪਤਿ ਹੋਇਗਾ ਹੁ ਸਭ ਤ ਵਿਵ ਚਤੁ ਤੇ ਲਾ : ਕੋ ਸੇਲਾ
ਸੇ ਕਿਧਾ ਉ ਮਿਤਿ ਤਸਮਾ ਤਪਾ ਪ : ਸ੍ਰਾਪਿ ਸੁ ਹੋਇਗਾ ਹੁ ਸਭ ਤ
ਤਿ ਸੋ ਪਤ੍ਰ ਪੈਤਾ ਬ੍ਰਿਕ ਠੀ ਤ ਙ ਵਸੀ ਵਿਖਿ ਸਭੈ ਪਛਾ ਪਜੀ
ਵਿਧਪਾ ਤਵਾ ਮਿਤ ਸੇਦਤਿ ਹੁ : ਪਪ ਕੋ ਵਿਸਪ ਙ ਤਿਪ
ਧਪਾ ਲਿਓ ਸਹੁ : ਪਤ ਨਾ ਸਤਿ ਕ੍ਰਾਵੈ ਸਾਪਾ ਵ ਸ੍ਰਪਾ ਸਿ
ਪੋਪਾ ਵ੍ਰਿਕਿ ਸ੍ਰੁਤਿ ਸਬਕ ਤ ਪਹੁ : ਪਤ ਸਵ ਸੁ ਕ੍ਰਿਪਾ ਵ
ਵਿਕੁ ਸੈਤ ਵਾ ਸਤ ਵ ਸਾਪ ਵਾ ਪੀ ਵ ਸੁ ਪਾ ਹ ਠਵ ਙ ਤਿ ਤ ਸਾ ਪੁ
ਕੁ ਵਾ ਸਾ : ਕਸ੍ਰ ਸਪ : ਸ੍ਰਾਪ ਸਾ ਪ ਵਾ ਵਿਸ੍ਰ ਪ੍ਰਜ ਪ ਸਾਵ :
ਕਾਪੈ ਵ ਸਾ ਸਾਸ ਵ ਸਾ ਪਾ ਪਸਿ ਸ੍ਰਿਤ ਤ : ਪਸ ਵ੍ਰਣ ਕ੍ਰਾਤਿ
ਪੈ ਦਤਿ ਸੋ ਤ ਪਾ ਵ ਸ੍ਰੁ ਪੀ ਙ ਹੁੰ ਪਸ੍ਰ ਣ ਸ੍ਰ ਵਪਾ ਸਿ ਨੋ ਤਿ
ਸਕਸ੍ਰ ਸਪੈ ਨੋ ਹੋ ਸ੍ਰੇ ਜੇ ਸ੍ਰੁ ਠ ਪ ਹੋ ਧ ਙ ਪਹੁ : ਪਙ ਸ੍ਰੋ ਕੁ ਪ
ਵ : ਸੰਕ੍ਰ ਹੁ : ਪਤ ਸਾਪਾ ਹ ਠਵ ਕ੍ਰਾਪ ਸੰਕ੍ਰ ਵਾ ਸਪ ਕੋ ਵ
ਵਠ ਵਾ ਸਿ ਹੁ : ਪਸੰਕ੍ਰ ਵਾ ਸਪ ਙ ਤਿ ਪਵ ਕਸ੍ਰ ਕੋ ਵਿਪ ਕੇ
ਵਕੁ ਪਸਾ ਵੈ ਸ੍ਰ ਪੈ ਹੁ : ਪੈ ਵਾ ਪ ਵ : ਕਸ੍ਰ ਸਪ ਸ੍ਰ ਸਾ ਪ ਙ ਤਿ
ਸਵ ਸਿਸ੍ਰ ਸਵਾ ਸਿ ਹੁ : ਪ ਸ੍ਰੁਤ : ਪ੍ਰਸ ਤ ਪੋਗਿ ਵ ਸੇਦ ਸ੍ਰ ਤਿ ਕ੍ਰਾ
ਵਸ੍ਰ ਕਵ ਤ ਹੋ ਸਾ ਪਤਿ ਕਸਾ ਤ ਸਾਧਿਪ ਰਕ ਨੋ ਤਾ
ਵਿਕ੍ਰਾ ਵਿਤਿ ਧਪੈ ਕੇ ਤ ਕ੍ਰਾਧਿਪ ਰ ਤੁ ਸ੍ਰੁ : ਸਪੈ ਵੈ ਸਾਪ
ਪਤਿ ਵ ਤੈ ਧੁਪਾ ਹ ਵਪੈ ਵ ਸ੍ਰਵ ਸਤੇ ਵ ਕਹੁ : ਪਾ ਵਿ ਪ

ਖਿਮਾ ਧਾਰਿ ਕਮਾਂਵਣੀ ਪੋਲਿਤ ਸਕੇ ਕਿਸੁ ਣਤਿ ਨੇਤੰ ਪ੍ਰਉਪਾ
ਤੁ ਤਸੰਤੁ ਸ੍ਰਕਮੈ ਪਕੁਤੰ ਨ:।ਦਿ ਸਪਾਤੁੰ ਹ੍ਰਾਤੁੰ ਰਜੁਸਪਾ
ਨਸਨਾ ਸਿਵਨਾ ਸਨਾ ਵਿਸਿਝ ਪਾ ਸਿਤ ਵਹੁ ਸਸਤੁ ਤੇਸਿਵ
ਮੁੰਸਿਣੁ ਪਾ ਜਤਣ੍ਹ ਾਵਾ ਦਕ੍ਰਸਸਕਾਨ੍ਰਪਾ ਤੇਵੰ
ਤੰਨਾਹ੍ਰਾ ਧਾਸ੍ਰਿ ਕਿਠਵਿਜਿਸਿਤ ਸਿਮਚ ॥ ਮੁਸਾਪਾਸ
ਤਸ੍ਰਵਤੇ ਤਸਵਸਨਾ ਸਿਵਨਾ ਸਨਾ ਨ:।ਧ ਸੂਤੇ ਸੇਤੂ ਹਸਾਚ
ਸਾਨ੍ਹਾਵੰ ਕ੍ਰੁਤ ਨ੍ਹ ਸੰਨਾਦ੍ਧੂ ਧੇਣੀ ਸਸਨ:।ਧ ਸਾਪਨਧੁ
ਕੁਨ ॥ ਸਮੂ੍ਹਸਨਾਵੰ ਸਨ ॥ ਧ੍ਰਤਿ ਪਕੁਤੇ ਤ ਤਿਸੁ ॥ ਵਤੇ
ਵਿਣਿ ਣਿ੍ਹ ਨ:।ਧ ਸੇਵ ਸਵਾਂ ਵਿਵੇ ਕਿਨ: ਧ੍ਰਾਣੁ ਧ੍ਰਵਤਿ ਸ੍ਰਿ
ਤਿਸ੍ਰ ਪਾ ਧਾਹਿਤੁ ॥: ਪਾਸ੍ਰਦਾਨਤ੍ਰ ਪੂਜਤਹ੍ਰ ਕ੍ਰੁਤ ਸਾਤੁੰ ਪੇ
ਸਿਸ੍ਰਣੰ ਵ ਧ੍ਰਤਧੰ ਹਿਤੁ ॥ ਸੇਵਾ ਕਨ੍ਰੁ ਸਨ੍ਹ ਤੰਤੁ ॥ ਧਤੇਸ
ਤਿਕਿ ਤ੍ਰਪਾ ਤਿ ॥ ਸਿਸਿਤ ਸਤ੍ਰਸਾ ਕ੍ਰੁਪਾ ਤਿਸਧੰ ਹ੍ਰਤਿਨ
ਧਸ੍ਰੁਪਾ ਸਧੋ ॥ ਵਿਨਕ੍ਰਤੇ ਸਾਸਤ੍ਰਾ ਚਿਰਤਿਸਧੈ: ਸ
ਜਧੂਵਤੁਤੇ ਾਵਸਤੇ ਤੁ ॥ ਤਤਰਤਾ ਸੂਧੰ ॥ ਧਾਸ੍ਰਿਤ
ਸਾਂਪਕ: ।ਧ ਸੇਜ ਸ੍ਰਹਵ ਤਤਿ ਸਵੇ ਸਚਤੁਪਾ ਠਵਾਤੇਤੁ
॥ ਸੂਣਾਨ ਜੁਤ ਸੂਧੇ ਵਿਸੇਧ ਤ ੧੩ ਤਸ੍ਰਕ੍ਰ: ।ਧਸੇਵਸ
ਵਾਂਸਿਵ ਕਿਨਿ ਤਤਿ ਤਸਸੂਮਕਤ ਤਕੇ: ।ਧ ਸਸੂਨ ਪਸੂਧ੍ਰੇ
ਵਗੇਸਾ ਸਵਿਣ ਤਸੂ੍ਰ ਸ੍ਰਸਸੂਣ ਸਨਾ ਸਨਾ ਵਤਿ ਤ: ਧਧ

ਤਿਸਿ ਕਿਸ੍ਰ ਸਾਚੁ ਸਤੁ ਜੁਗ ਕੇ ਗਣ ਗਣੇ ਕਉ ਸ੍ਰੇ ਕੇ ਸਕੇ ਧ

ਧਾਰਣਾ ਤਿ ਤਉ ਕ੍ਰਿਤ: ਪਉ ਭੁਰਨ: ਅੰਮਾਨਿ ਜੋਪਿ: ਧਾਰਣਾ

ਨਥਧ: ਅੰਧਾਨੇ ਜੇਬ ਜੇਤ: ਅੰਬਾਨੇ ਭੂਹ ਤ੍ਰਿਕੀਨਿ

ਰਾਤਿ ਦਿਨੰ ਜਨੇ ਧਾਰਣ: ਅਭੂਪਸਨੰ ਤਉ ਰਜਤ: ਸੁਤ੍ਰ

ਮੁਪਾਲੋਬੰ ਕ ਦੇਪੰਕ ਨ ਕਬਿਤੁ ਅਕਤੀਤਿ ਜਨੇ ਤਉ

ਤ੍ਰਿਸਕਨ ਸ੍ਰਮ ਤ: ਤਪਾਸਨੇ ਸਕਤ ਕਨ: ॥

ਸਾਮੂਨੇ ਸਕਤ ਕਨ: ਤਕਧ ਸ੍ਰਹਣ ਹਨੇ ਸਸੁਤਕ

ਨ ਤਹਿਤੁ ਭੂਪਸਨੰ ਤਉਸੇਤੁ ਸੁਮੰਸਤੁ ਕੁਕਭਿ ਹਰਿ ਕਿਪੀ

ਧਤੁ ॥੧੫॥ ਜਿਧੰਕ: ਪਮੁਤਨ ਗਉੜੀ ॥ ਕ: ਪਮਜੀਤ

ਮੁਪ ਕਿਨੇ ਗਨਿਜਿਤੰ ਨ ਜੇਪਤਾਪੰ ਕਤੁਤ ਕਤੁਮਨੰ ਮਸੁਰ੍ਹ

ਪਕੇਨਾ ਤੁਸ ਕੇ ਮਿਤਿ ਨ ਤੁਨ੍ਹ ਨ ਤ੍ਰਾ ਜੇਪਤ ਮਾਪਹੂਤ ਤਸ੍ਰ

ਤੂਸਿਕਨ ਨ ਗਾਤੰ ਕ: ਪ ਤਸੇਕ ਹਿ ਪਰਕਨੰ ਧੇਤਿਨੰ

ਲੋਸ ਕਤਿ ਕਤਰ ਕੁਤਪਤੁਨੰ ਤਸੇਕ ਜਪਤ ਮਾਪਹੂਤ ਤ

ਮਨੂਸਕ ਜੇਬ ਮਿਤੂ ਸੂਤ ਤਸੂਪਕਨ ਨ੍ਹ ਪੂਤਿਜਿਤਿ ਸੂਤ ॥੧੮॥

ਕੂਸੂਨ ਸੂਕ: ਮੰਧ ਧੈ ਜੇਬ ਕੇਤ: ॥ ਹਸੂ ਕਸੂ: ਪ੍ਰਤਿਸੰ

ਸੀਪੂਨਕ: ਕਸੂ ਕਤ੍ਰਿ ਸਤ੍ਰਿ ਪਾਤੁਲ: ਮਕੇਣਸ: ਤ

ਜੇਤੁ ਕੂ ਸੂਮਕ ਕੂਤੁ ਮਾਨਿ ਕਨੰ ਮਕ੍ਰਿਪਿਸਾਰਧ ਕਨਿ

ਸੂਤੇ ਕੰ ਧੂਨਕ ਸੂਸੂੰ ਕਮਿਤੁ ਪਸੂ ਸੂਰਾਮਨੇ ਤ੍ਰਕਕ ਕਸਾਇ

ਧਤੁਸਾ ਧਕ ਸਾਂ ਸਕੁ ਸਤੁ ਪੇ ਨ੍ਹ ਪੂਤਿਜਿਲਸੂ ਕੂਕੰ ਸਾਤਰ

ਮਧਿ ਪਰਮਾਤਮਾ ਵਰਤਦਾ ਹੈ ਤਿਸਦੇ ਪ੍ਰਗਟ ਹੋਣੇ ਕਰਿ ਸਭ
ਤਜਦਾ ਹੈ ਅੰਦਰਿ ਜੋ ਇਸ ਪ੍ਰਕਾਰ ਜਾਣਦਾ ਹੈ ਸੋ ਮੁਕਤ
ਹੋਇਆ ਜੋ ਤਿਸ ਦੇ ਸਰੂਪ ਵਿਖੇ ਇਸਥਿਤ ਹੈ
ਤਿਸ ਦੀ ਪ੍ਰਤੀਤਿ ਕਰਿ ਕਰਮ ਕਰਦਾ ਹੈ ਪਰਮੇਸਰ ਦਾ
ਪ੍ਰਤੀਤਿ ਕਰਿ ਜਾਣਦਾ ਹੈ ਪਰਮਾਤਮਾ ਵਿਚਿ
ਇਕ ਰੂਪ ਕਰਿ ਦੇਖਦਾ ਹੈ ਪਰਮੇਸਰ ਕਉ ਕਰਦਾ ਹੈ
ਅੰਤਰਿ ਪ੍ਰਮਾਤਮਾ ਦੇ ਵਿਖੇ ਜੁਗਤਿ ਹੈ
ਤਿਨਿ ਪ੍ਰਤੀਤਿ ਕਰਿ ਮਨ ਕਰਿ ਸਮਾਧਿ
ਧਾਰਿ ਤਿਸ ਦੇ ਧਿਆਨ ਕਉ ਪ੍ਰਾਪਤਿ ਹੋਇਆ ਹੈ ਸਭ ਕਰਮ
ਤਿਸ ਦੇ ਪਰਮ ਪਦ ਕਉ ਪ੍ਰਾਪਤਿ ਹੁੰਦਾ ਹੈ
ਜਾਣਦਾ ਹੈ ਅਉਰ ਕਰਮ ਹੈ ਸੋ ਤਿਸ ਕਰਿ ਜੋ
ਕ੍ਰਿਆ ਕਰਦਾ ਹੈ ਸੋ ਸਭ ਪਰਮੇਸਰ ਵਿਖੇ ਹੈ
ਅਰਪਤਿ ਵਿਧਿ ਪਰਮਾਤਮਾ ਕੀ ਹੈ ਸੋ ਜਾਣਦਾ ਹੈ
ਸੋ ਪ੍ਰਭ ਕੇ ਸਰੂਪ ਵਿਖੇ ਇਸਥਿਤਿ ਹੈ ॥੦੭॥ ਅਰਜੁਨ
ਉਵਾਚ। ਸ੍ਰੀ ਕ੍ਰਿਸਨ ਜੀ ਪ੍ਰਤਿ ਪ੍ਰਸਨ ਕਰਦਾ ਹੈ ਪ੍ਰ
ਭੂ ਕਉਣ ਹੈ ਸੋ ਆਖੀਐ ॥ ਸ੍ਰੀ ਕ੍ਰਿਸਨ ਜੀ ਕਹਿਦੇ
ਕ੍ਰਿਪਾ ਕਰਿ ਕਹਿਦੇ ਹੈ ਜੋ ਅਖਰ ਹੈ ਸੋ ਬ੍ਰਹਮ ਹੈ
ਪਰਮਾਤਮਾ ਜਾਣਿ ਤਿਸ ਕਰਿ ਪਰਮੇਸਰ ਅੰਤਰਿ
ਵਿਖੇ ਜੋ ਤਿਸ ਪ੍ਰਭ ਦਾ ਪ੍ਰਕਾਸ ਹੈ ਸੋ ਕਹਿਤ ਹੈ

ਧਰਮ ਸਾਚਿ ਨਿਰਧੁਮੰਨਿ ਰਮਣਿ ਸੁਖ ਵਿਠਾਣ ਮੁਰਾਣੀ ਪਾਵਣਿ
ਰਾਣੀ ਪਸ ਜਿਨਿ ਸਬਦਿ ਪਾਇਆ ॥ ਪ੍ਰਾਣ ਬੋਲਿ ਘਟ ਮਹਿ
ਲਿਵ ਤਜਿ ਪਾਣ ਗੁਣ ॥੨॥ ਦੂਖਿ ਮਿਸ੍ਰ ਪਾਮ ਮਾਰੇ ॥ ਪ੍ਰਾਣ ਨਾਤੁ
ਰੀਤਿ ਨ ਮਿਤ ਨਾ ਮਿਤੁ ॥ ਪੁਨਹ ਜਕਾਰੁ ਹੁਤਪਾ ਸੁਧ ਤੇ ਮਾਧ
ਟਾਂ ॥ ਅਜਿ ਪਿਆਰੇ ਕਰਣੀ ॥ ਪਾਸੂ ਤੁਮ ਨਿ ॥ ਕਰਤਾ ॥ ਪ੍ਰਟ
ਘਮ ਤੁਸਾਂ ॥ ਕਤਮ ਮੁਖ ਤਿ ਮਣ ਵਰੁ ਮਾਨ ॥ ਪ੍ਰਾਣ ਸਮ ਪ੍ਰ
ਰਾਂਸੂ ਨਵੀ ਤਿਸਤ ਨੂ ਸੁਮਿਣੂ ਸੂਤ ਉਸਤੇ ਤੁਤੇ ਦ੍ਰਿਪਸੂ ਕੁੰ
ਸੁਤ ਨ ਬੰਧ ਪਾਇਓ ਨਿਕ ਕੁਲ ਸੁਤੀ ॥ ਪਾਇ ॥ ਮਿਤੇ ਤ
ਬੋਕ੍ਰਿ ਪਨਿ ਵੈਣ ਸੂਤੈ ਨਿਕ ਕੁਲ ਸੁਤੀ ॥ ਪਾਇ ॥ ਮਿਤ ਮਿ
ਤਿ ਤੁਰ ਨ ਦ੍ਰਿਪਰੋ ॥ ਨਗੀਤ ਸੁਮਰਤੁਤੇ ਡਤਿ ਨੈਣਪ ਰਜ
ਜੋਤ ਨੂ ਸੂੰ ਪੁਨਹ ਸੂਤਿ ਤਰ ਨੂ ਸੁਣਿ ਸੁਤ ॥ ਸਤਿਗੁਰੁ ਪਾਵਣਿਆ ॥
ਮਰਿਣ ਪਤ੍ਰੰ ਨੈਣ ॥ ਨੈਣ ॥ ਸਤਿਗੁਰੁ ਪਾਵਣਿਆ ॥ ਮਾਝ ਮਹਲਾ ੩ ॥
ਸੁਧ ਰੋਤਿ ਜਿਤੁ ਮਨੁ ਸੂਰ ਨਾਮਿ ਤੁ ਤਖਣ ਜੋਮ ਮਪਾਂ ਪਨ
ਜਿਸ ਨਉ ਮਨਿ ਸੁਕਤਾ ਮਿ ਪੁਨਹ ਰਨਿ ਤੁਰ ਤੁਲਸੀ ਧਮਤ
ਸੁਤੂ ਕੁ ਮਾਣਿ ਦੁ ਧਨੀ ਧਮਾਨ ਸਚ ਨਵਾਨ ਤੁਪਾਰ
ਨੇ ਪ੍ਰਭੁ ਸਨਾਮ ਰਸੂ ਕੁ ਤੇ ਡ ਤਿ ਸੁਣਰੇ ਨੈਣ ਪਲੈ ਸਹਿ
ਤੇ ਸਨ ਪਰ ਸੁਮਰਤੁ ਮਾਨੈ ਕਥੰ ਪੁਨਹ ਪੁਸਿਤ੍ਰੁ ਤੇ ਤਿ ਕਿਲ
ਧੁ ॥ ਪਾਮਾਹੋ ਪੇਹੂ ਪੁਰਤੁ ਮਾਨ ॥ ਸ੍ਰੀਮਿਤੁ ਪਾਇ ਸੁਤੁ ਮ
ਨਿ ਡਹਨ ਸੂਨੇ ਜੋਤਿ ਸੂਤੁ ਵਿਪਨ ਖਾਰ ਪਾਇਆ ਮਾ ਸ੍ਰਿਤੁ ॥

[illegible] विशेष [illegible]
[illegible]
[illegible] आतविशेषः ॥

एतज्जैव भाष्ये भेदतातृ व्यक्तिगुणजन्य [illegible] पदेन
वृत्तं तिनिविशेषं शङ्कते व्रतभानः पृथक्त्वसूत्रे पितमधु
तः भवितत्वकृत्स्नं ज्ञेयमिति ॥०३॥ पृथक्त्वं गुणत्वं मधु
पवयजन्यजाभिन्नमानहेतु, विशेषणविशेषणान्विशेष
णान्विवेकं विपर्ययः ॥ तदेकमनेवमशुगुणेकत्वमथैतु
तदवि सर्वमुक्तमनेतुपमाणवतुतमारणम विशेषणत्ववि
शेषः तत्र सूर्यव मात्रात्रिक्रिपूर्णविश्वद्वीद्वियानि
पकुनि पदपत्रपमुः कर्मेन्द्रियानि एकमत म
तः भवाभिहितत्वं भितन्नवसूत्रविशेषमूत्रविशेषः
गुणत्वमेषं षेत्समवेकं विशेषपरिमाणः षडविशेषः
तत्पथ मणुत्वमारं मानत्वमारं दीर्घत्वमारं भमत्वमारं गरु
त्वमारं मेति एकत्रित्रिभित्तः पृथ्वन्यवान्नाः मत्वमयः
पृथक्त्वविशेषः षधूनां विशेषं भितनरेऽति एतेमत
मनः सूक्ष्मं भजतः षडविशेषपरिमाणः यत्तत्त्म
विशेषेहेतिन्नमनंरंमजनवशा तस्मितत्तेमतमान्तेम
जन्मूत्रवधूयविशेषीकमु मनकशतिमतिमंमतु
मनमूत्तस्मितत्ववमतमनंरेमज ह्रस्वकूयविष
तिकनूमत्ववति निनमत [illegible] मत निनमनु
जमनिन्मूय नतज्ञीहमतपं निन [illegible] ॥ नमेति

ਮਦ੍ਰਮਸ੍ਯ ਲਿਙ੍ਗ ਪ੍ਰ... ਅਨਤਿ ॥੧੭॥ ਸਾਲਙ੍ਗਵਚਨਾਂ
ਵਧਕਧਜੇਕਤਿ: ॥ ਤਾਵਿਙ੍ਗਵਚਨਾਂ ਅਕੋ ਪ੍ਰਨਧਜਨ੍ਤੇ ਕ
ਰਾਂਭਵਤੀਤਿ ਤਸ੍ਯ: ਪ੍ਰਨਧਜਕਨਾਂ ਭਵਤੀਤਿ ਤਾਸੋਪ੍ਰ
ਸਧਜਜਨ੍ਤੇਤਿ ਵਿਤਾਸ੍ਯਾਪਤੇ ਟਪਾਂਤ੍ਰਵ ਸੂਵਿਸੇਖਾ
ਮਾਕੋਪ੍ਰਨਧਜਤਕਨਾਂ ਭਵਤੀਤਿ ਸਮਾਤੇ ਜੇਤ੍ਰਾਵਿਸਿ
ਤੁਕਨਾਂ ਭਵਤੀਤਿ ਸਾਵਿਤਾਸ੍ਯਾਪਤੇ ਗੁਣਾ ਸੁੰ ਸੰਵਪਣਨਾਪ
ਤ੍ਰਿਵੇਧਿਵ ਸ੍ਰਤਸੁਭਪਤੇ ਵੇਪਰਾਪਤੇ ਦ੍ਰਤ੍ਰਿ ਭਿਵੇਵਤੀਤਾ
ਗਤਵ੍ਰਖਾਭਵਤੀਭਿਨੁਣਾ ਵ੍ਰਪੈਨੀਛਿਨਪਰਾਨਨਪਾਵਧ
ਸ੍ਰਕੇਡਵਧ੍ਰਟਠਾਸਤੇ ਪਥਾਸੇਵਰਾਤੇਸਾਜ੍ਰਿਡਤਿ ਕੇਮਾਤ
ਘਤਸ੍ਰਿਸ੍ਰਿਖਤੇਣਾਵਡਤਿ ਗਵਾਸੇਵਭਾਣਾਤ੍ਰਸੂਸਾਭ੍ਰਿਨਾਂ
ਵਸੁਤ੍ਰੁਪਜਾਵਾ ਸਿਤਿਸੰਸ: ਸਮਾਧਿ: ॥੪੦॥ ਲਿਙ੍ਗਮਣਸ
ਲਿਙ੍ਗਸੂਤ੍ਰਣਸਵੰਤਰਸੰਸਖ੍ਯਾਂ ਵਿਵਿਸ੍ਰਤੇ ਤ੍ਰਸਾਣਾਤਿਕਤੇ: ॥
ਪਵਥਤਸੁਵਿਸੇਖ: ਲਿਙ੍ਗਮਣੇਸੰਸਖ੍ਯਾਂ ਵਿਵਿਸ੍ਰਤੇਪਰਿਣਾ
ਸ੍ਰਸਨਿਧਸਾਤ ਤਥਾ ਤੇਸੁ ਵਿਸੇਖੇਸੁਤ੍ਰਤੇ ਤ੍ਰਿਪਾਂ ਨਿਸਿ
ਸਖ੍ਯਾਂਤ੍ਰਿਵਿਸ੍ਰਤ ਤਥਾਸੇਤੁੰ ਪ੍ਰਸਸੁਣਾ ਨਵਿਸੇਖੇਹ: ਧਾਂ
ਸ੍ਰਤ੍ਰੁਤ੍ਰਸਾਸ੍ਰਿਡਤਿ ਵਿਸੇਖਾਣਾਂ ਤਾਸੁਤਤ੍ਰਤ੍ਰਪਰਿਣਾਮ:
ਤੁਸੰ... ਣਸੰਨਵੇਣਾ ਵਸ੍ਰਪਰਿਣਾਸਾਸ੍ਰ ਦ੍ਰਣਾਸ੍ਰਣਾਪਿਸ੍ਰ
ਤੇ ॥੪੧॥ ਦ੍ਰਣਾਸ੍ਰਤੰਦਸੁਦ੍ਰਖ੍ਯ: ਸੁਤ੍ਰਪਾਵਧਾਣਾਜਾਸਿ
ਸਮਾਦਤ, ਸੰਸ੍ਰਦ ਸਿਸਰ: ਸੁਤ੍ਰੀਪਾ ਟਪਾਨਪਸ੍ਰ: ॥

ਨਾ ਸਿਮਰਤ ਤਿ ਸਫਲ ਕ੍ਰਿਜਿ ਵਾਸੇ ਮਨ ਪਰਮਾਨ ਟੂਟ
ਤੁ ਜਮ ਪਰਖਿ ਵਨੂ ਤਿ ਸੇਵਕੀ ਮਨ ਵਹੈ: ਸਤਗੁਰ
ਸਤੰ ਸਿਤੁਪ ਤਿ ਨਤ ਵਦੂਤੁਪ: ਕਮਲਾ ਲਤਾ ਲਤ ਤਿ
ਧਧਰੁਤ। ਪਤਿਨਾ ਸਿਨੀ ਜਿਸ ਕਿ ਦੁਖ ਮੂ ਜਿ ਧਧੀ ਨ
ਸਿਧੁ ਏ ਸਿਲੂਤ ਸੂ ਲਤਜੂ ਤਿ ਪਤਿਨਾ ਸਿਤੰ ਸਨਵਤਿ
ਮਨਾ ਲੂਤ ਜਿਧਧਤੰ ਤ ਪਰਸ ਪੂਨਾ ਪਤਿਨਾ ਸਿਤੰ ਸਨਪ
ਤਿ ਕਮਲਾ ਨਾ ਦਿਸੂ ਦਿਸੂਨ ਅਪਰਸ ਜਿਧਧਸੂ ਪੂਨਾ
ਨੀਤਾ ਨਦੀਤਾ ਸੇ ਤਿਸਿਤੂੰ ਪਰਸ ਪੂਮਨਾ ਲਤ ਜਿਧਧਤੰ
ਤਤਸੂ ਪਤਿਨਾ ਸੀਤਿ ਕਿੰਸ ਪਾਜੂ ਵਹੈ: ਮੰਦਟਕ
ਸਿਵਤ। ਸੁਤੁ: ਪਰਸਤਿ ਤਸ ਮਨ ਜਏਵ ਮਾਪੁਕਵ
ਤਾ ਰਿਤੁਨਾ ਵਹਿ ਸਿਤੁਨਾ ਵ ਸਮਤੇ ਵੇਤਿ ਗੁਨਾ ਵੰਤੁ
ਵਤ੍ਰਪੁ ਪਰਸਤਿ ਜਿਨ ਮਤੁਪ: ਸਮੁ ਤਦਿ ਸਿਤੁਪ
ਤਤਿ ਨਾਤਤੰ ਸਿਤੁਪ: ਕਮਲਾ ਤਲ ਟੂਟੇ ਸੇ ਟਟਲਾਪ
ਸੂਧਤ: ਪੂਵ ਧੰਵੇਤੂ ਮਨ ਪਸੂਤਿ ਤਸ ਮਨ ਪਸੂਵ ਤਸ
ਤੂ ਪਿਤ ਤਸ ਦੂਕਤ ਵਏਟਵਕ ਮਤ ਤਸਾ ਸੇ ਤੰ ਸਪ
ਤਿਨਾ ਸਿਨੀ ਜਿਤੇ ਤੂ ਸਕ੍ਰਿਜ ਤਿ ਸਤੂ ਮਾਨ [illegible]
ਸਿਤੂ ਤੇ ਪਤਿ ਸਕੂਤੇ ਵ ਤਜੂ ਤਿ ਮਨ ਪਤਤਿ ਤਸ [illegible]

...ਤੁ ਧ੍ਯਾਨ... ਯਾ ... ਮਾਰਤਾਯ ਵਿ...
ਤੁਸਿ ਮੁਨਿ ਦਿਵਾਤੇਭਿ ਰਾਮਾਯ ਤੇ ॥੪੪॥ ਤਸਜਾ ਵਜ
ਤੁ ਮਤ੍ਰ ॥ ਨਮਿਤ੍ਯੁਪ ਸ੍ਥ੍ਯ ਪਚਧਸ੍ਯ ਕ੍ਤ੍ਯ ਵਿਧ ਪਤੇ ਮਾਯ ਵੰ
ਨਸ੍ਮਿਤਿ ਤਸਜਾਵਨਸੁ ਸ੍ਵਦ੍ਰ ਹਵਤਿ ਸ੍ਤ੍ਯੁ ਪੰਚਵਤਾਟ
ਤ੍ਤਃ ਸ੍ਤ੍ਯੁ ਪੰਤ ਧਰਤ੍ਯੁ ਪੇਨ ਸ੍ਤਿਲ ਸ੍ਵ ਦ੍ਰ ਕੰਠੇਨਾਪਵਜਾ
ਨਯੰ ਪਚਧਿਨ ਰਸਮੁਤਤਿ ॥੪੩॥ ਸ੍ਤ੍ਯੁ ਪਦ ਵਾਸ
ਸ੍ਤ੍ਯਾਮਃ ਸ੍ਮ੍ਯੁਃ ਰੇਤੇਵਿਵਸ੍ਵਤਿ ਕਮਜਾ। ਰਤਜੋਂਸ੍ਤਿ
ਰਥੂਮਸ੍ਯ ਰਥੂੰਤਸਨ੍ਯ ਮਾਧਮਾਰਾਜਾ ॥ ਰਤਜੰਸੰਕੰ ਪਚਯੰ
ਤ੍ਰਿਸ੍ਯ ਰਥੂਮਪਿਨਾਸੰਸ੍ਤੁਮਸ੍ਯ ਰਥੂੰਤਸਨ੍ਯ ਪਚਧਮ
ਧਨੇ ਰਾਜਾ ਤੁਮਲ ਪਚਧੰਸ੍ਤਿਰਾਸੰਸ੍ਤੁਮਪਿਸੰਤੇ
ਮਲਾਦ੍ਯ ਚਧਾਦ੍ਯਤਿਰ ਤੇਧੰਨਸੇਃ ਕ੍ਮਾਵਿਧਪਤੇਮਾਯ
ਵੰਲਹਤਾਣਵ ਧਰਤ੍ਯੁਪੇਨ ਸ੍ਤ੍ਯੁਪਮਿਤਿ ਸਤਸ੍ਵ ਸਮਜ੍ਵਾ
ਸਕ੍ਰੋਪਿਤਦਸਨਾਮਿਃ ਸੰਧੇਕਿਸ੍ਵਾਸ੍ਤਤਤਿ ਤ੍ਰਧਸਿ
ਕੁਸ੍ਯ ਧਾਮਿਨ ਮਤ ਕਿਸੰਧੇਨਾਤ੍ਸਮਾਰ ਨਮਸ੍ਯਕਾਮਿਃ
ਸਾਵਕਃ ॥੪੮॥ ਸੰਧੇਸ੍ਤ੍ਯੁਪਾਠਧਿਨ੍ਦੁ ਧੰਸੰਸ੍ਰਤਧ੍ਵ
ਤਨਾ ॥ ਸ੍ਤ੍ਯਾਮਸਕ੍ਤੋਃ ਸ੍ਤ੍ਯੁਪਧਨ ਕ੍ਸ਼ਿਤਿਜਤਃ ਸੰਧੇਨਃ ॥
ਨਧਃ ਸ੍ਵਾਮੀ ਨਸ੍ਯੈਵ ਸ੍ਵੈਨਸ੍ਵਵਾਤੇ ਸੰਧਤੇ ਸ੍ਤ੍ਯਮਾਤ੍ਰੰਧ
ਨਸ੍ਯੈਸ੍ਵੈਧਨ ਕ੍ਸ਼ਿਤਿਰ ਸਕੋਃ ਧਾਕਤ੍ਯਃ ਸ੍ਤ੍ਯੁਪੇਨਵਿਃ

[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]

ਰਿ ... ਨਾਮਨੁਤੇਣ ਦ੍ਰਿ

ਤ੍ਰਿਸੂਮ੍ਯਨੰਧਮਣਟਹ੍ਰਿ ਤਰੇਸੰਸੁਸੂਸੁਸੁਦ੍ਰਤੁਤਮਾਪਿ

ਮਧੂਟਯਪੇਕੇਮਮ੍ਯਨੰਧਮਣਦੇਣਠਵਤਿ ਧੂਨਥਮੂਨਦ੍ਰਠ

ਤਮਾਧਿਮਨੁਸੂਟਯਪੇਕੰਧਨਥਪਣਦੇਣ ਨੈਵਾਮ੍ਯਨਮਵਠ

ਤੇਮ੍ਯਨਮੇਵਣੂਨਮੇਵਮ੍ਯਨਨਾਮਿਤਿਕੇਮਿਤਿ ਣਟੇਤਮ

ਨਤ ਵਿਕਲ੍ਪ: ਤਰ ਵਿਕਲ੍ਪਠਨਵਮੇਤੂਵਧਨਥਾ

ਧੁ ਮੰਧੇਕੇਮਨਨ ਵਿਧਯ: ॥੭੫॥ ਯਸੁਮਟਣ੍ਰੈ

ਟਸੂਸੂਣਧੂਮੰਧੇ: । ਤਸ੍ਮਾਦੇਤਤਵਿਸ੍ਨੁ ॥ ਤਸ੍ਮਾਦੇਤਤਵਿਸ੍ਨੁ

ਵਿਧਟਯਣੂਨਵਾਮਨੇਟੁਣ: ਵਿਧਟਯਣੂਨਵਾਮਨਾਵ

ਮਿਤ: ਕਾਟਵਿਧੂੰ ਧੂਨਥਾਮਤਿਵਟਿ: ਮਧੋਤਿ ਮਾਧਿ

ਕਾਧਨਾਵਤੁਤਿ ਮਾਤਧੂਨਥਾਮਤਿਧਟਵਮਾਂਕ

ਟਵਿਧੂੰ ਮਧੋਤਿ ਮਾਤਾਣਕਾ ਵਿਵਤ ਮਸਨੇਵਟੂਨ

ਕਾਣਟਵਤੁਧਾਮਵਤੁਤਿ ਮਰਕਸਿਟ ਣਕੇਧਾਸ

ਵੈਨੇਟੂਕਾਵਤਿ ਮਮੂਯਠਟਯਾਣਿਪੀਵਤਿਧਨਕ:

ਟੂ ਧ ਧਟਵਰਮਠਗਿਨੀ ਕਿਮਤੁੰਨਾਦਮਿਤਿ ਮਤਮ

ਨ ਮਤਤਮੁਟੰਧਰਾਟੂਮ ਵਿਧੂਮੀਤਿ ਤਥੇਮੰ ਵਿਟੂਮਾਨ

ਵਿਨਤਿੰ ਨਕੋਤਿ ਵਿਨਧੂੰਕਾਮਸਟ ਮੀਤਿ ਕਟ

ਟਿ ... ਵ ... ਮੀਧੇਵਾਤਿ ਨ ... ਤੁੰ

ਟੂ ... ਨ ...

[illegible]

[illegible]

[illegible]

[illegible]

[illegible]

[illegible]

[illegible]

[illegible]

[illegible]

[illegible]

[illegible]

[illegible]

[illegible]

[illegible]

[illegible]

[illegible]

[illegible]

[illegible]

[illegible]

[illegible]

[illegible]

[illegible]

[illegible]

[illegible]

[illegible]

[illegible]

[illegible]

[illegible]

[illegible]

[illegible]

[illegible]

[illegible]

[illegible]

[illegible]

[illegible]

[illegible]

ਧ[illegible]ਨ੍ਹਤ੍ਰਿਯੁਵਾਚ [illegible]

ਪਵਣ॥੧॥ ਪਵਯਸ੍ਯ ਉਗ੍ਰਿਤ੍ਰਯ ਪ੍ਰਾਣਸ੍ਯ ਮੁਨੇਵਿਸ੍ਮਯਿ[illegible]

ਮ੍ਰਿਗਨਿਸ਼ਿ ਜਿਸ੍ਮੀ ਤਿਦ੍ਰਵਖ ਯਖ ਮਾਣਨਾ੍ਰਤ੍ਰਿਸ਼੍ਹੀਯਤੇ ਤ

ਥਤਥਾਨ੍ਯ ਤਤ੍ਰਤ੍ਵਮਸੁਤ੍ਹੀ ਮਾਪਦ੍ਹਤੇ ਯਥਾ ਯਥਾਂਸਕੀਰ

ਤੇ ਤਥਾ ਤਥਾ ਤ੍ਰਤ੍ਵਯਤ੍ਰੂਮਾਨੁ ਗੇਿਭਿਰੀਛੁਨਭ੍ਰਸ਼ੀ ਤਿਦ੍ਰਸ

ਤੁ ਮਾਪਣ੍ਵਿਵੰਵਿਕਾਤੂ: ਧ੍ਰਕ੍ਰਦ ਮਤ੍ਰਕਵਾਤਿ ਸੁਵਿਵੇਕਾਦੁ

ਤੇ: ਸੁਤੁ~ ਪਨਖਾਤ੍ਰੁਤ ਸੁਤੁਪ ਵਿਵੇਕਪਾਮਿਛੁਨ ਮਿਟ੍ਰ

ਯੇਨ੍ਹਾ੍ਰਖ੍ਰਨਮਸੁਤ੍ਹੀ ਵਿਵੇਕੇਕਾਰਣੰ ਯਥ ਪਾਸੁਤ੍ਹੇ

ਰੂਸ੍ਰੁ ਵਿਵੇਕੋਸ੍ਰਤ੍ਵਮੁਖ੍ਯਾਤਿ ਕਾਰਣੰ ਤ੍ਸੇਵ ਯਥਾ ਯ[illegible]:

ਮਾਯਮ੍ਰਾਤ੍ਰਖ ਕਾਰਣੰ ਕਤਿਸੈਤਸ੍ਯ ਵਿਕਾਰਾਣਤ ਵਿਸ

ਮ੍ਰਿਨਸ਼ਾਤ੍ਰਿ ਨੈਵੈ ਵਿਦ੍ਰਾਤ੍ਰਖ, ਉਦ੍ਗਾਤਿ ਜਿਟ ਨਿਸ਼ੜਜਾਵਿ

ਕਾਪ੍ਰਾਯਥ ਪੁਥ: ਵਿਵੇਕਾਨ੍ਵਾਤ੍ਰਣਤਯ: ਕਾਰਣੰ ਨਣਪ

ਮਨ੍ਹਤ ਮਿਤਿ, ਤਵੈਤ੍ਹਾਤਿ ਕਾਰਣੰ ਮਨੇਨਵਾਤਿ ਛੁਨਸ੍ਰੁਤਿ

ਤਿ ਕਾਰਣੰ ਮਨਮ: ਪਨਪਾਤ੍ਰੁਤ ਸਗੀਰ ਮ੍ਰਿਕਾਦ:

ਸਾਨਿਰਜਿਕਾਰਣੰ ਤੁਪਸ੍ਰਾਲੇਕ: ਤਥਾ ਤੁਪਛੁਨਾਕ

ਰ ਕਾਰਣੰ ਮਨਸੋਵਿਖਯਾਤ੍ਰੁਤੇ [illegible]ਿਤਿ ਯਥਾ ਪ੍ਰਿ[illegible]ਕਾ

ਪ੍ਰਾਯਕਾਰਣੰ [illegible]ਮਛੁਨਮਪ੍ਰਿਛੁਨੰ ਪ੍ਰਾਵਕਾਰਣੰ

[illegible] ਮੰ ਦੇ [illegible] ੩॥ ਨਕ੍ਰਾ [illegible] ਤ੍ਰਾਹਿ ਕ੍ਰਿਸ
ਤ੍ਰੂਟੰਤਿ ਕ੍ਰਾ ਧਧ ਗੁਲੰਕ੍ਰਾ: ਮਰਕਲੰਸ੍ਰ ਸਿਰਸਕ
ਸ੍ਰਮੀ ਸ੍ਰੂਟਧਸ੍ਰ ਸਿਖ੍ਰ ਸ਼ਮਰਲ ਦੀਪਿ ਤ੍ਰਿਖਨ: ਸਿਰਿ ਣਾ:
ਖਾਪਈ ਤ੍ਰਹੁਨੰ ਮਾਤ੍ਰਸੁ ਪਾਤਕ੍ਰਾ ਸਗੀਗਮਿਦ੍ਰਿਧ
ਜੰ ਤਾਨਿਸਤਸ੍ਰ ਮਤਕ੍ਰਤਾ ਨਿ ਸਗੀਗਾ ਤਾਧਿਸਧ
ਧਾਂ ਮਤ੍ਰ ਧੰ ਤੈਦ੍ਰਸੋ ਨ ਮਾਤ੍ਰ ਸ੍ਰਮੈਣਾ ਨਿਸਪਾਸ੍ਰਧਾਤ੍ਰਰ
ਸਿਟ੍ਰਰ ਨਰੈਕ੍ਰਾ [illegible] ਨਿ ਤਾਨਿਸ ਧਧ ਮਸ੍ਰੰਧਸ੍ਰ
ਜਤ੍ਰਿਸ੍ਰਧਿਧਦਿ ਨਿ ਧੇਣਾਸ੍ਰ ਸ੍ਰਨੰ ਤ੍ਰਿਣਕ੍ਰਾ ਰ
ਲਾਤ ੪੩॥੩੦॥ ਤਰ ਧੇਣਾਸ੍ਰਟ੍ਰਰ ਧਾਦ੍ਰਤੇ ਧਸ
ਜਿਧਮਸਰ ਸ੍ਰ [illegible] ਧਾਸਸ੍ਰ [illegible] ਸ੍ਰਸਸ
ਸਧੇਧ੍ਰ ਰਕ੍ਰਾ ਨਿ॥ ਧਧਾਸ੍ਰ ਸਤਿਖ ਸਤ੍ਰ ਸ੍ਰਨੰ ਸਤ੍ਰਧੰ
ਸਰਹ੍ਰਾ ਮ: ॥੩੪॥ ਤਰ, ਸਹਿਸ ਮਹਲ ਸ੍ਰਧ [illegible] ਸਦ
ਧਸ੍ਰਿਕ੍ਰ ਸ੍ਰਮ:॥ ਸ੍ਰਹਿਸ, ਮਰਖ ਮਧਕ੍ਰਤਾ [illegible] ਮਰਾਠਿ
ਤ੍ਰਿ: ਹਤਾਸ ਧਮਜਿਰਮ ਸੁਕ੍ਰਨ ਸੁਸ੍ਰਿ ਤ੍ਰਿਪਾਤਰੇ
ਰਤ੍ਰਿਤਿਧ੍ਰ ਧ, ਤਸਰਸ੍ਰਤ੍ਰਪਕ੍ਰਾ ਧੇਪਾਸ੍ਰਧਤ੍ਰ,
ਹ [illegible] ਸਤ੍ਰਮਾਮਾਧਿਤ੍ਰਧ ਸ੍ਰਕ੍ਰ ਧਧਪਧਰਜ਼ਸਿ
[illegible] ਸਿਸਮਲਮਿਤੇ ਤਖੰਤਖ ਧ੍ਰਸਾਸਦ੍ਰ ਹਿ ਜਿਸਿ
[illegible] ਮਤ੍ਰ ਸ੍ਰਸੋਰਨਕ੍ਰਤ੍ਰ ਧਸਜਿਸੰ ਰਿ

ਸ੍ਰਿਤਿ ਸਟੰ ਧਧਤੇ [illegible] ਸਾਸਧ੍ਪੂੰ ਧਲ [illegible] ਤੇਸ
ਧਾਰਮਿਤੰ ਤਸ੍ਯਾਰਾ [illegible] ਧਾਰਏਸ੍ਰ ਰਣਸਾ [illegible]
ਰਾਗੁਸ੍ਯ ਸਾਧ ਮਿਨਰ ਛਿਤੇ ਹੁਤੁਕ ਪ੍ਰਿਯਧਤਿਵਹੂ
ਕਠਵੇ ਮਿਤ੍ਰੂ ਧਾ ਸਵਕ੍ਰੁਤੇ ਧਕਾਤੰ ਮੁਵਤੇ ਨਕ੍ਰੁਤਾ ਧਕ
ਲਧ ਧਾਮਿਸੈਵ ਸਪ੍ਰਕਿਧੀ ਖਸਾਰ ਕ੍ਰੁਤੇ ਧਯਾਤ ਧਸੈਵ [illegible]
ਤ੍ਰ ਸਟੰਠਵੇਦ੍ਰ ਧਸੇਵਠਵੇਤ ਤੇਨ [illegible] ਸੇਨਧ੍ਰ ਸ੍ਤਿਤ੍ਰ
ਧਕੇ [illegible] ਕ੍ਰਧੂੰਤਸ: ਸ੍ਰ ਧ੍ਰਧਾਤ ਤਸ੍ਯ ਦ੍ਰਗੀਹੂ ਸਵਕ੍ਰੁਤਾ
ਤੇਸਟੰ ਕ੍ਰੁਧਾਤ ਮੁਧਸਸਾ ਪ੍ਰਧਕੰ ਹ੍ਰਦ [illegible] ਧਾਤ: ਸ੍ਰੀ
ਕਾਮ ਤਤੁਤਿਸ਼ਟ: ਧਨਾਸਦ੍ਰ ਕਤੁਧਸਮੁਧਮਿਤ੍ਰ
ਕ੍ਰਸਟੰ ਗੁਤੇਕ੍ਰਿਧਸ੍ਰੈਧਕ੍ਰਸ੍ਰ ਸੰਧਸ: ਵਿਧਧਾਸ
ਕ੍ਰਨਰਕ [illegible] ਨਧਸ੍ਰ ਕਿੰਸ ਮੈਧਸ੍ਯਨਾ ਸ੍ਰੀਕਾ [illegible]
ਮ:ਪਾਮਿਸੂਫ ਹਿਤੇਧਮ: ॥੩੭॥ ਤੇਨ ਤਿਸੇਸ ਕਾਲ
ਸਸਧਾਨਵ ਛਿਤ੍ਰ: ਸਾਦ੍ਰਠੇਸ ਸਜ ਤੁਤਸ ॥ ਤਈਦਿ
ਸੰ ਲ੍ਰਟਵ ਛਿਤ੍ਰ ਧਥ ਸਕ੍ਰਰਤੂ ਲਸਾਨੰ ਸਤ੍ਰੁਵਰ ਟ
ਦ੍ਰਕਿੰਸ [illegible] ਸੈਵ ਜਿਟਸਾਵ ਛੇਤ੍ਰ ਨਗੀਜੈਜਨਿਹ੍ਰ ਸੀ
ਤਿਸੈਵ ਕਾਲਾਵ ਛਿਤ੍ਰ ਨਸਤਲ੍ਰੈਂ ਨਧ੍ਰ ਦਜ ਵੀਤਿ
ਕ੍ਰਿ ਪ੍ਰਧਾਤ ਮੂਸਸਧਾਵ ਛਿਤ੍ਰ ਟੈਧਸ੍ਰ [illegible] ਲੇਵਟ

ਸ ਦਤਿ ਭੂਮੀਤਿ ਯਥਾ ਵ ਕਾਹਿ ਯਾ ਤੋ ਵਨੁ ਸਰ ਦਿੰ

ਸ ਰਾ ਹੇ ਹੈ ਤੰਤ੍ਰ ਤਿ ਸ ਕਲੰ ਸਮਯੋ ਗਵ ਸ੍ਰਿਤ੍ਰ ਸੁ

ਦਿ ਸਾ ਯਃ ਸਚ ਯੈਵ ਯਾ ਨਾਯਃ ਸਵ ਕ੍ਰਸਿਧੁ ਸਵਾਧਿ

ਯਥੈ ਧੁ ਸਚ ਵੈਵ ਵਾ ਵਿਸ੍ਯਤਿ ਸਾਨਾਃ ਸਵ ਠੇਸ ਸਦ

ਭੂਤ ਸਿਦ੍ਧ ਸੂਤੇ ਡਤਿ ॥੩੮॥ ਸੋਮ ਸਨੁ ਧਤਪਃ ਸ੍ਰੀ ਯਾ

ਸ੍ਰੁ ਧੂਲਿ ਧਾਕਾ ਵਿਤਿ ਵਿਧਸਃ ॥ ਤਤ੍ਰ ਸੋਮੰ ਸਹਾ ਲਾ ਮਿ

ਲਾਦਿਤੰ ਸੋਮਾ ਹੋਤਾ ਤਿ ਸਿਸਰ ਹੰ ਸੁਹ ਤੁੰ ਸਿਤ ਸਨ

ਵਾਲਨੰ ਸਤੋ ਧਃ ਸਤ੍ਰਿਦਿ ਤਆਯਨਾ ਯਿਕ ਸ੍ਰਾਨ

ਧਾਸਿਦ੍ਧ ਤਯੋ ਕੁ ਸਦਨੰ ਲਿਯਕ੍ਰਾ ਪਿਯਸਾ ਸੀ ਤੇ ਸ੍ਰੁ

ਸ੍ਰਨਾ ਸਨੇ ਕਾ ਧੂਸਿਵ ਕਰ ਸੋਵੇ ਤਸਾ ਭੂਤਾ ਸਿਸੈ ਧੰਯ

ਯਥੈਨੰ ਤਨ੍ਹ ਸਾ ਕੂਧਾ ਸਾਤੁ ਪਵ ਸਜ ਸਾਤੁ ਪਵਾ ਸ੍ਰੀ ਤਿ

ਸੁ ਯਾਯ ਸੋਸ ਮ੍ਰਿ ਤੋ ਸਯਾ ਯ ਵ ਸ ਯਯਨੰ ਯ ਵ ਸ

ਯੋ ਕਾ ਤੰ ਸ੍ਰੁ ਧੂਲਿ ਧਾਨੰ ਸਚ ਸਾ ਸ ਵ ਕ੍ਰਿਯਾ ਤੋ ਯਾ ਸਤ੍ਰ

ਤੇ ਸਸ ਵ ਸੁਜਸ ਸਯਾ ਸਨ ਸ੍ਰੁ ਬਪਥਿ ਵਃ ਵ ਸ੍ਰੁ

ਕ੍ਰਃ ਯ ਸਿਧੀ ਵਿਤ ਕਰਨਃ ਸੰਸਾ ਵੀ ਯਵੀ ਵ

ਸ ਸਃ ਸ੍ਰਿ ਵ੍ਰਿ ਯ ਤੋ ਸਤੇ ਠੋ ਯੀ ਤੋ ਸਜਾ

ਤਤਃ ਧਤ੍ਰੇ ਵਾ ਯਿਣ ਸ ਧ੍ਰੁਤਾ ਯਾ ਯ ਸ੍ਰੁ ਤਾ ॥੩੯॥

ਤਤੋਧੰ ਯਸਾ ਨਿਯ ਸ੍ਰੀ ਸਾ ॥ ਵਿਤ ਕ੍ਰਾਯਨ ਸ੍ਰੁ

ਤਿਯ ... ਸਾ ॥ ਯ ਸ੍ਰੁ ਕ੍ਰਾ ਜਿੰ ਸਾ ਯੋ ਸ੍ਰਿ

ਤ੍ਰਸ੍ਯੈਵਾ ਨਿਰ੍ਯੂਸ੍ਯਸਪਕਾਸਿ ਸਤਤਮਾਪਿਵ
ਤ੍ਰਾਸਿ ਤ੍ਰਸ੍ਟਸਮ੍ਯੁ ਸ੍ਰੀਕਿਵਿਸ੍ਯਾਸਿ ਸਾਧੁਸਾਸ੍ਰਸ੍ਟਵਾਯੀ
ਨਵਿਸ੍ਯਾਸਿ ਪਾਸ੍ਯਸ੍ਤੈਧੁ ਸਾਸ੍ਰਸ੍ਤ੍ਰਾਮੀਨਵਿਸ੍ਟਮੀਟਵਿਸ੍ਤ
ਨਸ੍ਰਵਾ ਵਿਤਕ੍ਰਸ੍ਤ੍ਰ [illegible] ਤਿਸੀਯੁਨੇਰਾਸ੍ਰਸਾਨਃ
ਤਸ੍ਰੂਤਿਪਕ੍ਸ਼ ਨ ਵ ਧੇਤ੍ਰ ਯੋਧੈ ਸੰਸਾਸ੍ਤ੍ਰਧੁ ਪਦ੍ਤ੍ਰ ਵਤੁਸ
ਸਾ ਸੂਸਾਨੇ ਵੈਵਸ੍ਰਯਾ ਸਰਾ ਸਤ੍ਰਪਗਤਃ ਸਚਕ੍ਰਤ੍ਰਨਵਧਸ੍ਰਨੇਵਵੇ
ਗਯਸ੍ਯਃ ਸਾਧਸ੍ਤ੍ਰਵੰਤ੍ਰਕ੍ਰ ਵਿਤਕ੍ਰਦ੍ਰਨਸ੍ਯੁਨਾਸ੍ਰਨਾਃਸ੍ਰੁ ਸ੍ਰੁ
ਵਤ੍ਰੇਤਿਨਵਧੇਤ੍ਰ ਧਧਸ੍ਰੂਵਾਤੁਸਵਲੋਸਿ ਤਧਰੇਤੀ
ਸ੍ਰੁਧਨਾਸ੍ਰਨਾਮਿਤਿ ਯਵਸਾ ਸਿਸ੍ਰੁਤ੍ਰੇਧੁਪਿਧੋਕ੍ਤ
ਮਿਤਿ ॥੩੭॥ ਵਿਤਕ੍ਰਾ ਕਿੰਸਾਸ੍ਰਧਃ ਨਤਕ੍ਰਾਤਿਤ੍ਰ
ਸੋਸਿਤ੍ਰਾ ਲੋਕਸ੍ਰੂਯਸੋਦਪੁਵਕ ਸਤ੍ਰਸਸ੍ਯਾਧਿਸਾਸ੍ਰਤ੍ਰਃ ਯਦ
ਸ੍ਰਵਾਤੁਨਨਾਤਿ ਤਿਸ੍ਰੁਤਿਪਕ੍ਸ਼ਨਵਵਸਾ ॥ ਤਰ ਕਿੰਸ
ਤਵਤ ਨਤ ਕ੍ਰਾਤਿਤ੍ਰ ਸੋਸਿਤ੍ਰਾ ਸੋਤਿਤਿਧਾ ਯਕੈਕ
ਧਨਾਸ੍ਰਿਯ ਲੋਕੇ ਨੇਸੰਸਸ੍ਯਤੇਨ ਕ੍ਰੋਧੇਨ ਪਨਤਸਨੇਨ
ਤਿ ਸੋਦੇਨਧ੍ਰੇ ਸੋਨਵਿਸ੍ਰਤੀਤਿ ਲੋਕਸ੍ਰੂਯ ਸੋਦਃ ਧਨਾਦਿ
ਕਿਯਃ ਸਤ੍ਰਸਸ੍ਯਾਧਿਸਾਤ੍ਰ ਤਤ੍ਰੇਵੰ ਸਧੁਵਿੰਸਤਿਕੇਨ
ਨਵਤਿ ਕਿੰਸਾਧਃ ਸਤ੍ਰਸਸ੍ਯਾਧਿਸਾਤ੍ਰਃ ਧਨਾਸ੍ਰਿਯ [illegible]
ਤ੍ਰਸਤ੍ਰਃ ਸਸ੍ਰਸਤ੍ਰਸ੍ਰੀਵ੍ਰਸਤ੍ਰ ਤਧਾ ਸਤ੍ਰਸਸ੍ਯੇ ਸਤ੍ਰਸ
ਸ੍ਰੀਵ੍ਰਸਤ੍ਰ ਤਿ ਤਧਾ ਸਤ੍ਰਸ੍ਰੀਵ੍ਰ ਸਤ੍ਰਸ੍ਰੀਵੇ ਸਾਯਿਸਾਦ

[illegible]

[illegible] ॥३१॥

[illegible] ॥३२॥ [illegible]

ਸੁਤਿ ਸ੍ਰੁਤ: ਸੋ ਮਨ ਸ੍ਹੁੰ ਤਤ ਣਿਕ੍ਰਾ ਤਤ ਸ੍ਰੋ ਸ੍ਰਿਧ
ਸਾਧ ਸੁਤ ਸ੍ਰਾ ਦ੍ਰਸ ਸ੍ਰਤ ਧੋਟੁਦਂ ਸ਼ਿ ਤ੍ਰਿ ਸਤੁ ਸ੍ਰਠਵਤੀਟੁ
ਤਸ੍ਰੋਸ ਸ੍ਰੁਦ੍ਰਾ ਧਿਣ ਸੁਤੁ ॥ ੪੬ ॥ ਸਤੁ ਧਾਸਾਤੁ
ਸ: ਸ੍ਰਾਪਨਾ ਠ: ॥ ਤਧਾ ਸੋਤੁਂ ਧਸ੍ਰਕਾ ਸਸ੍ਰਾਪਨ
ਕੇਧਸ੍ਰ ਸ੍ਰਿਟ੍ਰੰ ਸਦ੍ਰਤ੍ਰਾਪਸਾ ਟਸ੍ਰ ਕ੍ਰਾਪਸ੍ਰਾਪਸ੍ਰਤ
ਨਾਦ੍ਰਤ: ਧੇਤਸੀ ਕਨਾਸਾ ॥ ੪੭ ॥ ਕਾਧੇਤ੍ਰਿਧਸਿ
ਤ੍ਰਿਸ ਸੁਤ੍ਰਿ ਕਧਾਤ ਪਸ: ॥ ਨਿਚਤੁ ਸਾਨ ਸੋਵਾਦਿਤ
ਧੋਦਿਨ ਸ੍ਰੁਸੁਤ੍ਰੁ ਵਗਾ ਸਨੰ ਤਸ੍ਰਾਵਗਾ ਸਨਾਪ
ਗਸਾ ਕ੍ਰਾਧਸਿਤ੍ਰਿਗਾ ਸਾਕ੍ਰ ਤਥੇਤ੍ਰਿਧਸਿਤ੍ਰਿਤੁ
ਸਾਸ੍ਰੁਵਾ ਸਨ ਨਾਤ੍ਰਿਤਿ ॥ ੪੮ ॥ ਸ੍ਰਾਟਾਧਾਸਿ
ਸ੍ਰੁ ਸੇਵਤ ਸੰਸ੍ਰਧੇਣ: ॥ ਸੇਵਤ ਟਧਧ: ਸਿਤ੍ਰ
ਸ੍ਰੁਸ੍ਰੁਟਾਧ ਸੀਨ ਸ੍ਰੁਸਾਸਨੰਣਸ੍ਰਕਤਿ ਕਦੇਧਸਾਸ੍ਰੁਧ
ਸ੍ਰਤਤਤਿ ॥ ੪੯ ॥ ਸਸਾਧਾਸਿਤ੍ਰਿਗੀਸ੍ਰਗਾਧ੍ਰੁਸਿ
ਣਨਾਤ ॥ ਗੰਸ੍ਰਗਾ ਦ੍ਰਿਤਠਵਸ੍ਰੁ ਸਸਾਧਾਸਿਤ੍ਰਿ:
ਧਧ ਸਵ ਸੀਸ੍ਰਿਤ ਸਵਿਤ ਥੰਣਨਾਤਿ ਸੇਸਾਤ੍ਰਗਾ ਕ
ਨਾਸ੍ਰੁਗਾ ਸੇਦਤ੍ਰਗਾਸ ਤਤੇ ਸ੍ਰੁਧ੍ਰਾ ਧਧ ਕ੍ਰਤੰਸਣ
ਤਿ ॥ ੫੦ ॥ ਟਕ੍ਰ: ਸਫਸਿਤ੍ਰਿਠਦਸਨਿਧਸ: ॥
ਸ੍ਰੁਸਨਾਸੀਵ੍ਰਤ੍ਰ ਸ: ਤਣ ਸ੍ਰਿਸ੍ਰਾਪਸਾਸਨਸ੍ਰਾ ॥
ਤਸ੍ਰੁਧਾ ਪ ਤੁ ਸਨ ਵੀਗਾ ਸੰਵ ਠਕ੍ਰਾ ਸਨੰਸ੍ਰੁਤਿਕਸ

ਤ੍ਰੈ ਭਜੈ ਸੰ ਪਾਸੁਖੰ ਪਦ੍ਰਿਕ੍ਰ: ਕ੍ਰੋਧ੍ਰਨਿਖਲਮਾ
ਕਮ੍ਰਿਤਨਿਖਲਮਾ ਤਮ੍ਰੂਨਿਖਲਮਾ ਸਮਸ੍ਮੋਸੂਨਮਾ
ਭ੍ਰਿਗਪ੍ਰਸੂਯ: ਧਖਭੋਪੰਸੋਤਿ ॥੫੦॥ ਪ੍ਰਧੇਤ੍ਰ
ਸੈਬਿਨ੍ਰਵ੍ਰਿਸਮਸ੍ਯਪਤਿਤਸ੍ਯਮਾ ॥ ਤਵਤੀਤਿਸੋਧ:
ਪ੍ਰਯੰਤ੍ਰੈਧਾਸਮਾਨੋਭਿਨ੍ਰਟਾਸਮਨੰ ਧੈਨਨਾਨ੍ਰਸੋਲ
ਧਤ੍ਰੰਠਵਤਿ ਸੁਨਤ੍ਰੈਨਵ ਸਮਸ੍ਯਪਤ੍ਰੰਭਿਤ੍ਰਸਾਸਮਨੰ
ਨਿਬਤ੍ਰਧਤਿ ॥੫੧॥ ਤਤੋਨ੍ਰਕ੍ਰਨਠਪਾਤ: ॥ ਸੀ
ਤੋਸ੍ਨਾਸ੍ਰਿਠਿਨ੍ਰਨ੍ਰੈਗ ਸਮਨਲਾਧੰਤ੍ਰਾਠਿਤ੍ਰਪਤਤ ਤਿ ॥੫੨॥
ਕਿੰਸ, ਤਭ੍ਰਿਸ੍ਰਤਿਸ੍ਰਾਸਪ੍ਰਸ੍ਰਾਸਪੈਨਾਤਿ ਪ੍ਰਭ੍ਰ
ਸ: ਪ੍ਰਾਲਾਧਾਸ: ॥ ਸਟਾਸਨੈਰਾਨ੍ਰਸ੍ਰਵਾਧੈ
ਸਮਨੰਸ੍ਰਾਸ: ਕੈਪ੍ਰਸ੍ਰਵਾਧੋਭਿਸ੍ਰਸਮਨੰਪ੍ਰਸ੍ਰਾਸ:
ਤਧੈਨਟਠਾਵ: ਪ੍ਰਾਲਾਧਾਸ: ॥੫੨॥ ਸਤ, ਰਾਨ੍ਹ
ਛਤ੍ਰਾਸੁਸ੍ਰਵਾਤਿਤ੍ਰੈਸਕਾਨ੍ਹਸਨ੍ਰਠਿ: ਪਾਨ੍ਹਸੋਭੀ
ਪ੍ਰਸ੍ਰ: ॥ ਧਰਸ੍ਰਾਸਪ੍ਰਵਕੈਣਟਠਾਵ: ਸ ਸੁਣ
ਤੁਗ: ਟਜੀਧਸੁਸ੍ਰਕਾਤਿ ਦਟਠੋਧਾਠਾਵ: ਸਨ੍ਰ
ਧਤ੍ਰਾਸ੍ਰਵਾਤਿਧਖ ਤਪ੍ਰੋਤਪਨੋਨਿਜਿਤੰਸਾਲੰ ਸਵ
ਤ: ਸਕ੍ਰੋਸਸਾਪ੍ਰਤ੍ਰਤ ਤਖ ਰ੍ਰਧੈਟਾਣਪਠ੍ਰਵਾਤਿਸ
ਟਠਾਵਤਤਿ ਟਧੈਪ੍ਰਤ ਸ੍ਰਸੇਨਸ੍ਰਿਸ੍ਰਧ੍ਰ: ਤੁ ਪਾਨ

ਸ੍ਰਟ੍ਰਸ੍ਰਾਸਪ੍ਰਵਕੈਣਟਠ
ਪ: ਸਠ੍ਰ: ।

੬

੨

ਸੁਵਿਖਯੇਣੈਮਣਉਤਿ ਕਾਲੇਨ ਪਰਿਣਿਮਧੂ ਸ਼ ਜਾਨਭਯਤ
ਵਧ ਨੇਨਾਵਹਿਕ ਤਤ੍ਰ: ਮਨ੍ਹੁਨੇ: ਪਰਿਣਿਮਧੂ: ਨ
ਤ੍ਰਵਹ੍ਹਿ: ਸੁਭਸਮ੍ਰਾਸੈ: ਸੁਖਮਤ੍ਹਤ: ਤਨੁਤਿਣਜੀ
ਸਮੁਤ੍ਰਵਹ੍ਹਿ ਯੇਧਤ੍ਹਤ: ਏਵੰ ਤ੍ਰਤੀਯ: ਏਵੰ ਮ
ਨ੍ਹ: ਏਵੰ ਮਤ੍ਹ: ਏਵੰ ਤੀਰ੍ਹ ਤਤਿ ਮਨ੍ਹੁ ਪਰਿਣਿਮਧੂ: ਆਪਨ੍ਹ
ਯਮੇਵ ਮਹਤ੍ਹੁਮੈ ਸੀਤ੍ਰ ਸਤ੍ਰ: ॥੫੫॥ ਰਾਨ੍ਹ ਤ੍ਰਤਾ ਵਿਖਯ
ਣਿਖਸ੍ਰਤਤ: ॥ ਸੋਮ ਕਾਲਮਨ੍ਹੁ ਚਿਰਨ੍ਹ ਵਿਖਯ
ਣਿਮਧੂ ਸੁਹ੍ਹਿਮ੍ਰ: ਤਥਾ ਤ੍ਰਤਾ ਵਿਖਯ ਪਰਿਣਿਮਧੂ
ਸੁਹ੍ਹਿਮ੍ਰ: ਤਰਯਖ ਸੀਤ੍ਰ ਸਤ੍ਰ: ਤਤ੍ਰ ਵਕ੍ਰਭਿਲਾਯ
ਸਸ੍ਮਿ ਨੇਨ ਤਨਵਸ੍ਰਤਤ: ਪ੍ਰਾਯਾਮ: ਤ੍ਰਤੀਯ ਸੁਤ੍ਰਿ
ਧਨਾਸੈਤ੍ਰ ਨਤ੍ਰਨਵ: ਮਜਨ੍ਹਾਤ੍ਹੁ ਏਵ ਸਮਕਾਲਮ
ਤ੍ਰਿ: ਪਰਿਣਿਮਧੂ ਸੀਤ੍ਰ ਸਤ੍ਰ: ਸਤਤਸ੍ਰ ਸ੍ਰਾਸਮਸ੍ਰਾਸਵ
ਵਿਖਯਾਵਯਾਨਤ੍ਰ ਸੋਮ ਕ੍ਰਭਿਲਾਯਾਨ੍ਹ ਨਯਾਣੈਪਪ੍ਰਵ
ਕਣਤ੍ਰਨਵ ਸ੍ਰਤਤ: ਪ੍ਰਾਯਾਮਤ੍ਰ ਯੰ ਵਿਸਿਖਤਤਿ ॥੫੬॥
ਤਤ: ਕੀਯਤ ਪ੍ਰਕਾਸਨ੍ਹਵਾਮਾ ॥ ਪ੍ਰਾਯਾਮਾਨ੍ਹ ਤ੍ਰਸੁਤ
ਸੋਸਿਨ: ਕੀਯਤ ਵਿਵੇਕ ਤ੍ਹਨਾਵਾਸੀ ਯੰ ਕਮ ਯਤਰ
ਤ੍ਰਨੇਤ ਮਨ੍ਹ ਸੋਮ ਯੇਨ ਕ੍ਰਮਨ੍ਹੇਨ ਪ੍ਰਕ ਸਮੀਨੇ ਮਤ੍ਰ
ਣਤ੍ਰਤਮਵਕਾਨੇ ਵਿਵਿਧਕ੍ਰ ਤਿ ਤਮ੍ਹ ਪ੍ਰਕਮਨ

[illegible]

ਇਤਿ ਸ੍ਰੀ[illegible]ਨੇ ਯੋਗਸਾਸਤ੍ਰੇ ਸ੍ਰੀ[illegible] ਅਰਜੁਨ [illegible] ਨਾਮ ਦੁਤੀਯ:
ਧ੍ਯਾਯ: ॥੨॥ [illegible]
[illegible] ॥
[illegible]
[illegible] ॥ [illegible] ॥ [illegible]
[illegible]
[illegible] ॥੦॥
[illegible] ॥ [illegible]
[illegible]
[illegible] ॥੩॥ [illegible]
[illegible] ॥ [illegible]
[illegible]
[illegible] ॥੪॥ [illegible]
[illegible] ॥ [illegible]
[illegible] ॥ [illegible]
[illegible] ॥ [illegible]
[illegible]
[illegible] ॥੫॥ [illegible] ॥ [illegible]
[illegible]

ਜਿਨ[illegible]ਭੂਮਿਰ [illegible]ਤ੍ਰਯੰ ਭੂਮਿਵਿਲਕ੍ਸ਼ੁ ਪ੍ਰਤੱਤ੍ਵ ਭੂਮਿਸ਼ੁ ਅੰਧਮੰਲਕ
ਤੇ ਤਸ੍ਮਾਦ੍ਵ ਸ੍ਤ੍ਰੁ ਜਾਤ ਭੂਤ ਲੋਕ: ਸਿਤੇਤ ਭੂਮਿਕਾ[illegible]ਵਨ
[illegible]ਭੂਮਿਸ਼ੁ ਪਾਸਿਤ ਲਕ੍ਸ਼ਣੇਨ [illegible] ਅੰਧਮਯੁਕ੍ਤ: ਕਦਾ[illegible] ਸਾਤ੍ਵਿ
ਭੂਤ੍ਵ ਸ੍ਥੈਰ੍ਯਧਾਰਣ ਤਤ੍ਵਤ੍ਤ ਭੂਮੇਸ਼ੁ ਤ ਧਮ[illegible] ਭੂਮਿਮਿਤ[illegible]
ਤ੍ਯੋਗਾਂਧਿਕਾਰ: ਕਥੰ ਏਵੰ ਕ੍ਰਤੇ ਯੋਗੇ ਯੋਗੇ ਕ੍ਸ਼ਣ[illegible]
ਨੈ ਯੋਗਾਤੁਵਤ੍ਤੇ ਯੋ ਪ੍ਰਮਤ ਮੁਯੋਗੇਨ ਅਯੋਗੀ ਰਮਤੇ ਸਿਮਿਤਿ
ਤ੍ਯਮਤ੍ਰੈਸ੍ਵ ਪ੍ਰਚੋਦਕ: ॥ ਤਸ੍ਮੈ ਤੁ[illegible] ਸ੍ਰਸ੍ਵ ਸਮ[illegible] ਧਿਤ੍ਯਮਤ੍ਰੰ
ਣੰ ਮੈ ਪ੍ਰਕ੍ਸ਼ਤ ਸ੍ਰਸਮ[illegible]ਚ: ਪ੍ਰਚੋਦਕ ਯਮ[illegible] ਸਿਦ੍ਧ: ਪਸ਼ੁਦਕ: ਸ[illegible]
ਕ੍ਰ[illegible]ਤਿ ॥੧॥ ਤਸ੍ਯ ਪਰਿਕ੍ਸ਼ਿਣੰ ਚਿਤ੍ਰੀਕਰਣ ॥ ਤਸ੍ਯ ਪ੍ਰਤੁ[illegible]
ਸਾਧਨ ਤ੍ਯੰ ਚਿਤ੍ਰੀਕਰਣ ਸੂਯੋਗ ਸੂਰ ਕ੍ਸ਼ਿਣੰ ਨਵਾਤਿ ਕਸ੍ਮਾਤ ਤਸ੍ਮ
ਨਵੈਕ ਵਾ ਸਿਤਿ ॥੩॥ ਸਬਚਿਤ੍ਤਸਿਤ ਕ[illegible] ਪ੍ਰਮੰਨੇਣ[illegible]
ਵਤਸਿਤਿ ਕੀਦ੍ਰਸ਼ ਸੁਸ੍ਮ ਸਿਤ ਪਰਿਣਾਮ: ॥ [illegible] ਨਚਿਤ੍ਤ
ਅੰਕੁਰ ਯੋ[illegible] ਕਿਤਵ ਪ੍ਰਸ੍ਤਾਵੇ ਚਿਤ੍ਤਕ[illegible] ਸਿਤ ਰੁਯੇ[illegible]
ਣਸਿਣਾਮ: ॥੪॥ ਵ੍ਰਤ੍ਤ ਨ ਅੰਕੁਰ ਸ੍ਥਿਤ ਅੰਕੁਰ: ਨਤੇਪ੍ਰ
ਤ੍ਯਪ੍ਰਕ੍ਰਤਿ ਪ੍ਰਤ੍ਯ ਚਿਤ੍ਤੇ ਵਿਸ਼ਕੁ: ਚਿਤ੍ਤ ਅੰਕੁਰ:
ਸਾਪਿਸਿਤ [illegible]: ਤਯੋ ਕਿਤਵ ਪ੍ਰਸ੍ਤਾਵ [illegible] ਨ ਅੰਕੁਰ
ਕੀਯਤੇ ਚਿਤ੍ਤ ਅੰਕੁਰ ਸੁਣੀਯਤੇ ਚਿਤ੍ਤਕ[illegible] ਸ੍ਥਿਤ ਮਤੇ
[illegible]ਤਸ੍ਮਿਕ ਸਾਸਿਤ ਪ੍ਰਤਿਕ[illegible] ਸਿਤ ਅੰਕੁਰ [illegible]ਚਿ[illegible]

ਿਨਮਃ ਤਤ੍ਰ ਸੰਖ੍ਯਾਸੇਖੰ ਸਿਤ੍ਰ ਮਿਤਿ ਨਿਰ੍ਯੇਸਮਸਾਧੇ
ਯ੍ਰੀ ਹ੍ਰਿਤ੍ਰਾ ॥੭॥ ਤਸ੍ਮਾਤ੍ … ਵਾਕ੍ਯਿਤ ਸੰਖ੍ਯਾਤ੍ਰਾ ॥
ਿਨੋ ਧਾ … ਸਾਪੇਕ੍ਸ਼ਾ ਸ੍ਮਾਤ੍ਰ ਵਾਕ੍ਯਿਤ ਸਿਤ੍ਰ ਸ੍ਰਿਠ
ਕ੍ਰਿਤ ਤ੍ਰਤ ਸੰਖ੍ਯਾ … ਸ੍ਰਿਤੌਦ੍ਰਿ ਤ੍ਰਯਨਧਸ੍ਮੇਨ ਸੰਖ੍ਯਾਨ ਨਿਰ੍ਯੇ
ਧਸ੍ਮਸ੍ਯਾਨੋਨਿਕ੍ਰਯਤਾਡਤਿ ॥੮॥ ਸਰ੍ਵਾਕ੍ਰਿਤ੍ਯ ਸ੍ਰਿਤਯੇ: ੩
ਕ੍ਰਯੋਨ੍ਯੈ ਸਿਤ੍ਰ ਸ੍ਰਿਸਮਾਧਿਪਿਨਮਃ ॥ ਸਰ੍ਵਕ੍ਰਿਤ
ਸਿਤ੍ਰਯਸ੍ਮਃ ਏਕਾਨ੍ਤਤਾਪਿ ਸਿਤ੍ਰਯਸ੍ਮਃ ਸਰ੍ਵਾਕ੍ਰਤਾਯ …
ਯਸ੍ਮਿਨ੍ਨਿਵਡਤ੍ਰਿਕ੍ਰ: ਏਕਾਨ੍ਤਤਾਯ ਹਸ੍ਯ ਸੁਵਿਕ੍ਰ
ਵਡਤ੍ਰਿਕ੍ਰ: ਏਤਯੋਰ੍ਵਸ੍ਮਿਣ੍ਯਿਨ੍ਨਾਣਤੰ ਸਿਤ੍ਰੰ ਤਸ੍ਮਿਨ੍ਸਮਧ
ਯੇਧਸ੍ਯਾ ਸਸ੍ਮਿਨ੍ਕ੍ਰਤੇ ਧਸ੍ਮਵ ਤ੍ਰਠਵਕ੍ਰਸੈ ਤਯੋਰ੍ਨਣਤੰ
ਸਮਾਣੀਵਤੇ ਸਿਤ੍ਰਸ੍ਰਿਸਮਾਧਿਪਿਨਮਃ ॥੧੦॥
ਤ੍ਰਯਧਨ: ਸਾਨ੍ਤੇ ਸਿਤੇ ਤਤ੍ਰਿਸ੍ਰਤ੍ਯਯੇ ਸਿਤ੍ਰਸ੍ਰੈਕਾਨ੍ਤਤਯ
ਿਨਮਃ ॥ ਸਮਾਕ੍ਰਿਤ ਸਿਤ੍ਰ ਸ੍ਰਿਧ੍ਰ ਵਸ੍ਤ੍ਰਯ: ਸਾਨ੍ਤ ਤਤ੍ਰ
… ਤਸਿਤ: ਸਮਾਣਿ ਸਿਤ੍ਰ ਸ੍ਰਠਯੋਰ੍ਨਣਤੰ ਧਨ
ਸੁਵੰਸ ਸ੍ਰੁ … ਪਿਕ੍ਰਿਸਾਸਿਤਿ ਸਾ … ਵਯੰਣਾਸਿ: …
ਤ੍ਰਿਸ੍ਰੈਕਾਨ੍ਤਤਪਾਿ ਨਮ: ॥੧੧॥ … ਤ੍ਰਿਕ੍ਰਤੇਤ੍ਰਿਯੇਸ੍ਰ
ਸਨਕਨ੍ਨਕ੍ਸ਼ੁਧਿਨਮ: ਤ੍ਰਿਤਾਤ੍ਰਿਤ: ॥ ਏਤੇ
… ਸਿ … ਧਿਨਸੈਣਧ੍ਮਨਕ੍ਰਨ੍ਤ …

[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]

ਰਨਬ੍ਰਹਨਸੰਕ੍ਰ[illegible]ਤਿ ਰਿਖਪਛ[illegible]ਾਸਅਬਕ੍ਰ[illegible]ਪਹਿ
ਾਸਅਸ੍ਰ[illegible]ਪਸ੍ਰਿ~ ਪਸ੍ਰ: ਪ[illegible]ਾਸ: ਪਸ੍ਰਾਤੇ ਤ੍ਰ[illegible]ਾਨੰ
[illegible]ਨੈ: ਪ[illegible]ਾਸਨਕਾ~ਾਨਾਸਪ੍ਰਕ੍ਰਤਿ: ਪਹਿ
[illegible]ਰੈ[illegible]ਕਾ~ਾਵਸ੍ਰਪਹਿ~ਾਸੈ: ਤ੍ਰਵੈਕ
ਲ਼ੈ ਸਧਿਤੁ~ ਵਤੁਅਵਤਿਖ੍ਰਤੇ ਸਲੰਸਤੁ~ ਚਤੇਤੁ~
ਸ੍ਰਾਠਵ੍ਰੈ ਤਸ੍ਰਵਾਤਿਕਾ~ ਸਕ੍ਰੰਤੁ~ਾਨਾਸਿਤਿ ਲਤੇ
ਵਕ੍ਰਤੇਰ੍ਹਿ ਵੇਖ੍ਰਪਸ੍ਰਪਸ੍ਰਿਠੇਸ~ਤ੍ਰਵਿਠ: ਪਹਿ~ਾਸੈਵੋਸ
ਵ੍ਰ: ਪਾਸਜਤਸ੍ਰੁਕਾ ਵਪਹਿ~ਾਸ ਪਸ੍ਰਸ੍ਰਤੁਪਸਟੈ
ਤਿਪਠੈ ਪਸਿਵਿਕ੍ਰਿ ਵੈਵੈਖਾਪਸ੍ਰਤਾ ਸ੍ਰਪਸ੍ਰਤੇ ਤਰ
ਪਸ੍ਰਸ੍ਰਪਸ੍ਰਿ~ਵਤੁਅਨਸ੍ਰਸ੍ਰਸ੍ਰਤੀਤਵਾਰਤਵਤੁਅਨੈ
ਸ੍ਰਠਵਾਤ੍ਰਪਤ੍ਰੰਠਵਤਿ ਨਤ੍ਰਤ੍ਰਾਤ੍ਰਖਾਨੈ ਘਖਸ੍ਰਵਲੋ
[illegible]ਨਸ੍ਰਤਿਤ੍ਰ ਤ੍ਰਖਾਤ੍ਰਿਖਸ~ਸ੍ਰਸਠਵਾਤ੍ਰਖਾਨੈ
ਠਵਤਿ ਨਸ੍ਰਵਲਸ੍ਰਾਤ੍ਰਖਾਤ੍ਰਸਿਤਿ ਸਪਾ ਸ੍ਰਤ ਪਸ੍ਰ
[illegible]ਪਿ ਕੈਪਸ੍ਰੀਤਤ੍ਰਅਨਤਿਤ੍ਰਸਤ੍ਰਖਾਪਾਵਕ੍ਰੇ
ਸਸਤ੍ਰਪਾਤਿ [illegible] ਕੋਸਤ੍ਰੈਤਪਹਿਕਨੈ ਘਣਤ੍ਰਪੀਸ੍ਰ
ਤਿਤ੍ਰਪਸਨੈਧਿ: ਕਸ੍ਰਜ ਲਕਾਤ੍ਰ ਨਤ੍ਰਪਸਤ ਤ
[illegible]ਤ੍ਰਿ~ਪੈਤਿ ਨਿਤਿਤ੍ਰਸ੍ਰਤਿਖੈਸ ਤਸਾਤੈ

ਮਪੁਸਿਤਿਵਿਨਾਸਪ੍ਰਤਿਧਿਆਣਾ ਸੰਮਨਾਸਾਸੁਸੋਤੰ
ਸੋਭ੍ਰਮਾਤਪਨਾਸ੍ਰਿਤਿ ਨਕਾ~ਪਤਿ~ਮਪਤਿ
ਸੁਸਰਤੁਮਾਵੈ ਤੀਤੇਤੀਤੇਨਕ~ [illegible] ਰਾਣਾ
ਮਾਨਾਹੂ ਅਵਿਗਤੁ ਅਭੁਖ ਪਤੁਮਾ [illegible] ਤੁ [illegible]
~ਪਤੇਤੀਤੇ ਰਾਣਾ ਤਾਹੂ ਅਵਿਗਤੁ ਅਭੁਖ ਨਾਣਤੇ
ਰਾਣਾਤਨਕਾ~ਪਤੇਰਤੁਮਾਨਾਤੀਤਨਕਾ~੬
ਅਵਿਪਤੁ ਤਤਿ ਯਖ ਪਨਧਾ ਕਸੁੰ ਸਿਪੰ ਰਤੇ੬
ਤਿ ਰ ਅਕਾਸਵਿਗਤੇਕਪਤਿ ਸਰਨਕਾ~ਪਤਿ~
ਸੇਅਚਸੁ ਅਚਲ ਕਾ~ਪੈਗਾਸੁ ਅਕਾ: ਪ੍ਰਪੈ
ਜੀਤਿਪ੍ਰਕਾਸਧ: ਤਸੁ ਪਾਕਾ: ਪਦ [illegible] ਪਸਦ
ਪ੍ਰਮਾਤੁ ਅਤਿਪਸਤੇਨਕਾ~ਤੇਕੋਵਸੂ ਪਤੁਮਾਨਮ
ਮਯਾਧਵਾਸੂਪਸਤੇਂ ਤੂੰਪਕਲੋਣਾਸੂਮੈਂਕਾ
ਸਿਤਿ ਕਿੰਸ ਤਯਲਾਂਨਕਾ~ਤੰ ਪਣਪਕੂੰ
ਪ੍ਰਤੇਨਾਸਿਅਸਵ: ਤੂਸੇ~ਮੁਧਤਕ ਸਿ [illegible] ਤੇਰ
ਸੂਵਤਤਿ ਪ [illegible] ਤੁਪਾਤਿਸੂਣ [illegible] ਤਿਨਾਤ
ਪਾਸਤੇ~ਵਿਨਤੂਤੇ ਅਸਾਤੂਣੇਤਿਸੂਵੈ: ਮਪ੪
ਪਤੁ ਤਮਾ [illegible] ਅਕਾ: ਧਖਾ [illegible] ਤੇ ਤੇ ਤਿਤ

...ਸਮਾ ...ਤਿ ਚਰ... ਨੀਅਮ੍ਰਿਤੰਵ: ਕਿੰਤੁ ...ਵੰ
...ਮਨੇ ...ਮਤ੍ਰਾਣਾਤ ਤ੍ਰ...ਮੁ ਤਮੁ ਤਸਮਾਤ੍ਤੇਨ
...ਨ੍ਯਾ... ਤ ਤੇ ਚ ਯਥਾ ਸ੍ਵਰੂਪ ਪਸ਼੍ਯਨ੍ਤਿ: ਤ
...ਕਿਤ ਸ੍ਵਤੰ ਤਸ੍ਮਾਦ ਭਵ ਮ੍ਰਿਤ੍ਯੁ ਪ੍ਰਵਰ੍ਤਤੇ
ਤ੍ਰੈਯਪ੍ਰਤਿ ਨਿਹਿਸ੍ਰਿਤੇ ਵਸ੍ਤੁਨਾਤੇ ਨਤੁ ਵਸ੍ਤੁਨਾਤ: ਯਥੈ
ਕਾਰਿਕ ਮਤਸ੍ਤੁਨੈ ਸਤੰ ਤਸ੍ਯ ਸ੍ਤੁਨੇ ਤਸੈਕਸ੍ਮੈ ਕਸ੍ਤੁਨੇ
ਯਥਾਸ੍ਮੈ ਕਤ੍ਰੈ ਪ੍ਰਿਸ੍ਰੀਮਾਤਸ੍ਮੈ ਸ੍ਰਿਤੇ ਨਾਦਿਤ ਸਸ੍ਰੁਮਾਸ
ਤ੍ਰਵਸ੍ਤੁ ਮਾਤਿਸ੍ਮੇ ਕੀਟਸ੍ਯ ਮਤ੍ਰ ਸੈਧ: ਕੈਸ੍ਰਿਤ...:
...ਮਾਤੇ ਸ੍ਵਰੂਪਾਣਿ ਰੂਪਾਦਿਤ੍ਰ੍ਵੰਤੇ। ਯਥਾ ਯਤ੍ਰ:
ਸੁਵਰ੍ਣਪਾਨਕੌ ਤਿਤਕ ਨਾਸ੍ਤਿ: ਯਥਾ ਕੌਤਿਤਕ
...ਤਿਮਾਨ: ਯਥਾ ਜਤ੍ਰ ਨਿਰਤ ਸੁਵਰ੍ਣੀ ਤਤ੍ਵੰ ਯਤ੍ਰ
ਕਲਿ... ਸੂਕਾ...ਨਾਮ ਸਮ੍ਤੁਨਾ ਕੋ...ਮ੍ਰਿਤ੍ਯੁ ਪ੍ਰੇਤੀ ਤਿਪ
ਤ੍ਰੈਖੇਤ ਸ੍ਰਿਤੇ ਨਾਸ੍ਮੈ ਸੈਧ: ਕਸ੍ਮਾਤ। ਗੁਸ਼ਿ...ਨਿਤ੍ਯੰ ਵੇ
...ਤਸ੍ਯ ਵਿਸ਼ਮ ਵੈਸ਼ਿਤ੍ਰਾਤ। ਯਥਾ ਸੰਸ੍ਤੁਨਮਾਤ
...ਮ... ਸ੍ਰੀਵੰ ਵਿਨ...ਵਸਨਾ ਮਿਤੰ ਏਵੰ
...ਨਿਸ਼ਮਤ੍ਰ ਸ੍ਮਰਤ ਸਤ੍ਰਸ੍ਯੀਵ ਗੁਣ...ਤਸ੍ਯ ਵਿਵ
...ਵਿਕਾਰ ਸੰਤ੍ਰੈਮਿਤਿ ਤਸ੍ਯ...

ਮਨੁਸ੍ਰੀਧਿਕ੍ਰਕਾਨ੍ਰਮ੍ਰਤੁਰਮਪਮੰਪਤ੍ਰ [illegible] ਨੋਰ [illegible]
ਪਰਿਓਮਤਿਘਟਕੇਕ੍ਰਤਿਘਟਕੇ [illegible] ਕਾਮਾਂ
ਕ੍ਰਤ੍ਰਮਨਲਖ੍ਹਾਓਂਪ੍ਰਕ੍ਰਿਤਿਪਰ੍ਹੈਤ [illegible] ਨਕੁ [illegible]
ਰਿਓਮਤਿਘਟਕੇਰਬਧਾਓਡੰਪ੍ਰਕ੍ਰਿਤ [illegible] ਮਰ
ਰਰਕ੍ਰਪਰਿਓਮੰਪ੍ਰਕ੍ਰਿਤਿਮਨੁਤੇਤਤਿ ਧਮਿਓਪਿਰ
ਮ੍ਰਤੁਮਰਕ੍ਰ ਧਮ੍ਰਪ੍ਰਪਿਨਰਰਓਤ੍ਰਮਰਮੈਟੇਕ
ਣਰਪਰਿਓਮਠੋਮੈਰੈਪਿਸਖ੍ਰਿਤਃ ਣਰਪਸੁਤ੍ਰ
ਪਿਰਹੈਮਿਤਿਸੈਰਪਮ੍ਰਲਰ੍ਹਾਓਰਕ੍ਰਧਮਿਸੁਤੁ
ਪਮਨਤਿਕ੍ਰਤੁਣਟੇਕਿਣਰਪਰਿਓਮਃ [illegible] ਕ
ਣਰਛਿਪ੍ਰਰਤੇ॥੦੪॥ ਮਖਕੈਧੰਪਰਿਓਮਃ।ਸ
ਰਮ੍ਰਿਤਮਨ੍ਰਤ੍ਰਮ੍ਰਪ੍ਰਰਧਮ੍ਰਰਿਰਤੈ ਧਮਤ੍ਰਗੈਤ੍ਰਿਃ
ਪਰਿਓਮਣਤਿ।ਤਰਮਣਤੈਮ੍ਰਿਤਸ੍ਰਪਸੈਸ੍ਰਧਮ੍ਰਃ
ਤ੍ਰਪਣਤੀਧਮ੍ਰੀ॥੦੫॥ਧੈਟੁਤਰਛ੍ਹਿਰਧਮਿਃ
ਸਕ੍ਰਿਰੈਖਧਮ। ਮਧਪ੍ਰਮਰਠੋਸਰਮਿਤਪ [illegible] ਸ
ਕਮ੍ਰਣਰੈਤ੍ਰਸ੍ਰਪ [illegible] ਧਸ੍ਰਃ ਤਰਰ [illegible] ਰੈਤ
ਮਕਰਰ [illegible] ਧਮਣਰੋਕਃ ਮਣਤ੍ਰਕਸ੍ਰ ਹਪ [illegible]
ਸ੍ਰਿਤੇ ਤ [illegible] ਪਿਨਧਮਿਓ [illegible] ਧਮ੍ਰ [illegible]
[illegible] ਮਨ [illegible] ਤ ਕਣੀ

...ਮਨਤ... ਸ੍ਰਮਅਸ੍ਰਤੁ: ਵਸੁਮਾ...ਨਤ

...ਕਿ ...ਮਤਅਤੀਤ ਸ੍ਰਮਾਨਤੁਕ੍ਰਨਤਿ...

...ਧ ...ਮਵਾਧ ਸ੍ਰਨਕਵਤ। ਧਖਾਨਾਣਤ...

...ਵਿ: ਸ੍ਰਵਧਸ੍ਰਿਮਤਾਨੈਵਮਤੀਤ ਸ੍ਰਤਅਸ੍ਰੂਤ੍ਰੀਤ

...ਸ੍ਰਮਮਨਤੁਨੇਸ੍ਰਮਨਿਾਣਤਾਣਵ ਮਮਨਤੁਰੈਵਤਿ ਵਤੁ

ਮਾਨਸ੍ਰੁਤਿ ਸਾਖਤ੍ਰਪਲਿਸ੍ਰ: ਕੋ, ਸ੍ਰਚਤ੍ਰਕਮਿਤਿ ਧਾਰੇਤੁੰ

...ਨਕੁਸ੍ਰ: ਪਾਹਿਲਾਮਿਕੰ ਨਮਾਲਿਵੈਸ੍ਰਤੁਟੰ ਸ੍ਰਵ...ਸ੍ਰਕੁ

ਧੁੰਤਖ ਸ੍ਰਵਾਲੋ ਲਾਤ੍ਰਮਿਖ ਲਾਤ੍ਰਮਧਾਂ ਸ੍ਰੁਵਾਕੇਖਣਟਵ

ਏਟਨ ਸ੍ਰੁਲਿਨਮਧੰਮਧਾਤ੍ਰਕੰ ਲਿਸਕਾਲਾਕਾਨਿਮਿਤ

...ਤ੍ਰਾਨਾਪਨੁਮਮਾਨਕਾਨਮਤ੍ਰਨਾਮਛਿਵ੍ਰਤਿਮਿਤ

ਧਾਣਤੇ ਸ੍ਰੁਛਿਟ੍ਰਤੇਖ ਧਮਿਖ੍ਰੁਨਧਾਤੀਮਾਮਾਨ੍ਰਵਿਸਧਾਤ੍ਰ

ਸੇਤ੍ਰਯੀਧਸ੍ਰੀ ਧਸ੍ਰਤੁਧਤ੍ਰਮਾਨ੍ਰਮੇਵਲਿੰਵਿਨਤ੍ਰਧੰਤਸ੍ਰੁਠੇਦ

ਵਾਵ: ਕਅਤ। ਸਟੇਨਵਿਕ੍ਰਨੇਨਕੁਤਸ੍ਰਕਸ੍ਰ... ਤ੍ਰਕੁਥੰ

ਵੇਕੁਹੋ...ਧਾਤ੍ਰਧਤੇ ਤਕ੍ਰਤਿਕਵਸ੍ਰਵੰਹਨਸ੍ਰੁਟਸ੍ਰਾ

...ਤ... ਵਸੁਮਟਠੋਠ... ਸ੍ਰਕਿਤੇਤ੍ਰਯੀਧਸ੍ਰੀ

...ਖਾਤ੍ਰਮਕ੍ਰਧਨਮ: ਸ੍ਰਛਿਕ੍ਰਵਤੇ ਤਮਾ...ਵੇ...

...ਮਿਤਿ ॥੦੫॥ ਸ੍ਰੀ ਮ...ਤਾਂ...

ਤ੍ਰਸਾਨਰਾਨ [illegible]

[illegible] ਸਿਧੁ ਸ੍ਰੁ ਤੜਸੁਟਧ ਦ੍ਵਕ: ਪਰਿਛਿੰਨ:

[illegible] ਪਰਿਛਿੰਨੁ ਸੁਸਮੁਰਕਵਤਿ ਸਤਸਾ [illegible]

[illegible] ਧਾਰ ਕਮੁਸਾਤ੍ਰਸਕਾਰ: ਨਿਰਿਧਨ ਸੰਕੁਨ: ਥਿ

[illegible] ਮ [illegible] ਬਕਾਰਵਿਰ ਸੇਖੁ ਸਜਿਨ੍ਨ ਮਿਤ੍ਰਮ੍ਰਧਮ੍ਰਸ੍ਤ੍ਰ

ਨਵਰਿਨ੍ਤਤ੍ਰਤਿ ਸਤੇਥੇਸਿਰ ਤ੍ਰਧਾਤੁ ਸਕਸਾਧਤ੍ਰਸ੍ਰ

ਧਤ੍ਰਤ੍ਰਿਤਤ੍ਰਕ੍ਰਤਿਧਾਰ ਵਸੰਧਮਰਿਧਕ ਤ੍ਰਧਕਿਤ੍ਰਿਤ ॥੭॥

ਪਾਰਿਨਸਹਧਸੰਧਸਾਕਤੀਤਾਨਾਤਹੁਕਸਾ ॥ ਧਨ

ਨਕਨਿ ਕਸੁਪਰਿਨਸੇਧੁ ਸੰਧਸਾਕ੍ਰਿਧੇਨਤ੍ਰਛੇਵਟੇਜੀ

ਰਾਣਾ ਹੁੰ ਰਧਾਨਸ੍ਰਾਨਸਸਾਧਿਰਵੰਸੰਧਸਤ ਹੁਤ:

ਤੇਨਪਰਿਨਸਹਧਸਾਕਾ ਹੁਧਸਾ ਸਤੀਤਾਨਾਨਤ

ਹੁਕੰਤੇਧੁਸਾਨਧਤਿ ॥੭੧॥ ਸਕੁਤਕ੍ਰਟਧਾਨ ਮਿਤ

ਰੇਤਾ ਧ੍ਰਸਕ੍ਰਕ੍ਰਸੁਤ੍ਰਵਿਕਣਸੰਧਸਕ੍ਰਚਕ੍ਰਤਮਤ

ਹੁਕਮਾ ॥ ਤਰਵਾਸੁਕੇਧੁਜਵਤੀਸੁਹੇਸਧੁਰਿਧਰਿਨਸ

ਸਾਤਸਿਧਰੰਧਰ੍ਰਧਨਤ੍ਰਸ੍ਰਨਸੰਕਾਰਗੁਕਿਨਿਜੁੰਕਮਿ

[illegible]

[illegible]

[illegible]

ਮਃ

ਸ੍ਰਿਤਕ: ਚੇਖੰਸਭ੍ਰ: ਸੰਧਮਤ: ਚੇਤ: ਮਸਮਾਤਿ

ਕਾਮਤੇਤ੍ਰਾਪੂ ਮਤ੍ਰਮ: ਮਕ੍ਰਿਤੇਨ ਤਿ ਤਦ੍ਰਿਵਮਤਿ

ਮਵ [illegible] ਦ੍ਰਮ ਦ ਤੇਤਾ ਪ੍ਰਮਤ੍ਰਿਕ੍ਰਿਲਿ: ਜਿਮਿਤਿ

ਸਾਵ [illegible] ਤਿਦਜੋਣੇਣਿ ਤੇਹ੍ਰਨੰ ਚਾਵਧੰ ਮ੍ਰਵਿਨਾਣਹੁ:

[illegible] ਮਚਵਿਤ [illegible] ਵਧਮੇ [illegible] ਣਿਤ੍ਰਿਕਾਹ੍ਰਮਤਿ: ਕਚਾਤ

ਤ੍ਰਤੇ ਮ੍ਰਾਣਿ ਮ੍ਰਤੇਨਮਤੰ ਧਮਤੇਦ੍ਰਠਿਮਾਤੀਤਿ ਤਥ

ਤੰਕ੍ਰਮਾਣਨ ਕ੍ਰਿਧਾ ਮ੍ਰੀਤਿ ਧਮਤੀਕ੍ਰਿਤਿ: ਮਵਕਾਕ

ਣਮਾਚੇਧ: ਵਿਧਮਾਜਨਵਾਮ: ਕਨ੍ਰਕਾ ਕਮਾਣਂ

ਸੈਦ੍ਰ ਮ੍ਰਿਤ ਤੁ ਲਾਨ ਮਿਤਿ ਕਾਥੰਮਵਾ ਨੁਤੇਧਮਾਸ

ਤੰ ਸ੍ਰੀ ਹ੍ਰਿਧਕ੍ਰਿ ਮੇਧੀਤਿ ਲੀਵਾਤਿ ਯਣਨੁਣਧਾਤਿਤਦ

ਵਕ੍ਰੈਧਧਮਜਾਠਿਦ੍ਰਕ੍ਰਿ: ਤਤ: ਮ੍ਰਵਿਹ੍ਰਿ ਦ੍ਰਾਕਾਲੀ ੫੨

ਧੰਕ੍ਰਿਧਾ ਵਾਮਕੰ ਕਾਕਵਾਮਕੰਵ ਮਦ੍ਰਥੰ ਠਵਦ

ਸ੍ਰੈ [illegible] ਣਧਧਤਦ੍ਰਿਵਮਾ ਕ੍ਰਿਥ੍ਰ ਨਾਮਾਧ੍ਰਤ੍ਰਮਾਤ੍ਰਦ੍ਰਮ

ਵਿਕ੍ਰਤੰਕਥੰਕ੍ਰਿਧ ਧੰ ਕਾਕੇਨ ਦ੍ਰਾਕ੍ਰਿਧਤੇ ਤੇਧੰਮ

[illegible] ਧਤਧਾਨੰ ਮ੍ਰਵਿਠਾਣ: ਤਨ੍ਰਥ ਸ੍ਰਤੇਤੇਮ੍ਰਮਾਤ

[illegible] ਜ: ਸ੍ਰੁਤਾਮ੍ਰਮਾਮਤਾਤਕਾਕਾਕਾ: ਸਵ: ਕ੍ਰਿ

[illegible] ਕਾਕਦ੍ਰ ਤਮ: ਮਦਧਮਕਮ [illegible] ਮਧਾਮਿਟ

ਜਿਨਿ ਤੂੰ ਸੇਵਿ[illegible] ਕਰਣਹਾਰ ਪ੍ਰਭੁ ਹਰਿ ਸਃ ਅਕਾਲ ਤਿ ਪੁਰਖੁ
ਤੇ[illegible]ਃ ਅਸਮਰਥ[illegible] ਵਧੇ [illegible] ਸੁਣੀ[illegible]ਤਃ ਆਦਿ ਪੁਰਖੀ
ਚਰਣ ਜਿਨਿ ਗਿਰਿ [illegible] ਸਮਰਥ ਅਦਰਾਤੁਃ [illegible]
ਕਰਣਹਾਰ: ਰਣਾਤਃ ਏਵੰ ਸਚੁ ਏਵੰ ਪੁਰਖ ਪ੍ਰਭ ਕੇਤੇ ਕੈ ਮਾ[illegible]
ਤੁਧੁ ਜੇਹਾ ਸਚੁ ਤੁਧੁ ਪੁਰਖ ਪ੍ਰਭ [illegible] ਪਰਵਿਕਾ[illegible]
ਵੰਤ [illegible] ਗਣਾ ਸੰਪਧ [illegible] ਮਃ ਸਚ [illegible]
ਪ੍ਰਭੁ ਤੇਰੀ ॥੧੩॥ ਸਲੋਕੁ ਮਃ [illegible] ਹੁਕਮਿ [illegible]
ਹੁਕਮ[illegible] ਪਾਪ ਕ੍ਰਿਪੀ ਸਲੋਕੁ ਮਃ [illegible] ਮੰਦੋ ਦੇਤ ਵ
ਰ ਅਨ [illegible] ਵਿਧਿ ਕਦੇ ਵੇ[illegible] ਪਰਮ ਤਤੁ ਪਰਮੁ ਪ੍ਰਭੁ
ਜਨਿ ਸੰਪੂਰਣਃ ਪ[illegible] ਅਸਪੁੰ[illegible] ਸਤਿ[illegible] ਵ
ਪਰਮਪਰ [illegible] ਪੁ ਮਿਤ੍ਰ ਪਰਮ ਪ੍ਰਭ ਸੰਪਰਮਃ ਸਲੋਕੁ ਮਃ
ਤ੍ਰਿਪਧੇ ਵ ਅਭਉ ਨਮਃ [illegible] ਕੰਨ ਨਿਮਿਤ ਤਕਵ
ਜਿਨ ਤਧਾ ਅਗ੍ਰਿ ਅ[illegible] ਡਮਿਤੁ ਸਲੋਕੁ ਮ
ਹਾ [illegible] ਉਮਾਧਮਦੂ ਹੂਤੇ ਧੈਣਿਵਃ ਧਾਰ
ਪ੍ਰਭ ਵਿ ਸਲੋਕੁ ਮਃ [illegible]
ਧਰੇਮ ਅ [illegible] ਅਤ ਕ੍ਰਮ [illegible] ਵਿਤੇ [illegible] ਸੀਧ[illegible]

੫੦.

ਤੇ ਦੀ

[illegible] ਕੁ [illegible] ਸੁਸਸੁਭਜ [illegible] ਨੇਧੁ [illegible] ਪਰਿਲਿ
[illegible] ਸਭਤਪ੍ਰਭੁਤਿ ਰਿਕਰਾਂ [illegible] ਠਵਤ ਸਥਠ
ਗਣ [illegible] ਟ ਸੁਰਧਾਸਭਵਾਸ ਸਸਸੁਭਜਾਸਨੇਧੁ [illegible]
ਤੁਸਨਿ ਛਿਕ੍ਰਤਰਹਿ ਸਤੁ ਨਤੁਪਾਨਗਕਤਿਦ੍ਰਿਣੁਵਕ੍ਰਿਃ ਪ
ਸਪਸ੍ਰ [illegible] ਵਿਭਤੁਬ੍ਰਿਧੁ ਨਃ ਪ੍ਰਨਜਦ੍ਰਿਟਿਸਾਨੇਨ ਸਾਪਨ੍ਰਿਃ
ਾਪਵਃ ਕਿਸਧਿਕ੍ਰਭ ਪਲਕ੍ਰਿਬੁਭਿਤਿ ਠਣਵਤੁਮਾਰਵਹੁ
[illegible] ਧਹਿ ਉਵਾਸ ਸਸਸੁਭਜਾਸਨੇਧੁਠਵਹੁਰਨਾਠ
ਕ੍ਰਤਸੁਭ੍ਰਿਨਸਪਾਨਂਕਤਿਦ੍ਰਿਣੁਵਂਕ੍ਰਿਃ ਾਪਸਪਸ੍ਰ [illegible] ਵਿ
ਭਤੁਬ੍ਰਿਧੁ ਧਨਃ ਪ੍ਰਨਕਦ੍ਰਿਟਿਸਾਨੇਨ ਪਾਕ੍ਰਿਲਿਸ੍ਰਿਸਨਕ੍ਰਤਤ
ਤ੍ਰਿਵਂਕ੍ਰਿਃ ਾਪਸਵ ਪ੍ਰਿਬਿਭਿਠਣਵਨਕਵਹੁਉਵਾਸ [illegible]
ਲਿਸਭਾਧ੍ਰਭੂਤਃ ਪ੍ਰਣਨਵਭਿਤੁਸਨਤੁਸਂਸਸਤੁਖਸ
ਪਂਕਿਭਿਸਸਾਧਿਕ੍ਰਿਃ ਾਪਧਕੇ ਨਿਕ੍ਰਿਤੁ ਭਿਤਿ ਠਣਵ
ਕ੍ਰੈਣੀਧਂ [illegible] ਉਵਾਸ ਵਿਧਂਧਸਾਪ ਧਕ੍ਰਪੈਵਸਭਤ
ਤੁਸਂਸਤੁਖਸਾਪਿਭਤੁੰ ਕੈਵਨ੍ਰਿ ਪਕ੍ਰਪ ਕ੍ਰਿਃ ਾਪਸਵ ਤ
ਖੁਸਤੁ [illegible] ਭਿਤੁ ~ ਭਿੰਤੁ ~ ਸੁਧੁਦ੍ਰਿਪਕੈਧਪ
[illegible] ਟੈਸੁਡ [illegible] ਕ੍ਰਿਃ ਾਪ [illegible] ਉਰਕ੍ਰਿਃ [illegible] ਸਤੁਪਾਪ
[illegible] ਤੁਸਭਸਨਾਸਂ [illegible] ਕੁਨਾਸ [illegible] ਸਕੁਸਾ ॥੪॥ ੭ ॥

[illegible]

ਮੁਹਧਮੁਧਾਮਿ [illegible] ਨਿਰਮਾ॥ ਮੁਹਧਮੰਧਮਤੁਨੂ ਧਨੂਮ
ਧਾਕੰਨਾਤੁਤਮ [illegible] ਨਿਤੁਨਿਰਮਦੂਹੂਤਧਾਨਿਵਨਾਤੁ॥ ॥
ਨਸਸਾਨਸਮੁਵੰਤੂਨ੍ਹੋਗਿਸਿਤੁਨੈਨਸੁਗੀਭੁ [illegible] ਸਤੁਧ
ਸਾਰੰਤੁਧੋਗਿਸਿਤੁਮੁਨਾਨਸੁਧਾਭ੍ਰਤੁਗਿਤੁ॥੪॥੭॥
ਧਨੁਧਮੰਧਸਾਤੁਨੂਹੂਮਨਿਤਿਧਸੁਸੁਤੁ॥ ਮੁਕਾਨੂ ਮੰਗ
ਗਤੁਰਾਨਸਾ॥ ਪਿਤੈਮਮੂ ਮੂਤਧਾਨੰਸਤਸਾਂ॥ ਸੁਧਕਸਾਂ
ਨਿਕੁ [illegible] ਸਾਤਕੂਮਤੂੰਧਸਾਨਧਾਨੁਨੂਨਮਗਿਥੂ
ਹੋਵਾ॥ ਸੁਧਵਿਧਾਕੰਕੂਮਸੋਪਦੂਸੰਨਿਨਪਦੂਮੰਸ ਤ
[illegible] ਧਾਨੂਵਸੁੰਵਿਤਾਨਿਤੰਲਧੀਵਮਾਕਾਲਨਤੁਧੂ
ਤੋਤਧਸੋਪਦੂਸੰ ਤਧਾਸਤਨੋਵ ਮਧਿਕ੍ਰਿਤੰਸਿਗਾ
ਸੰਨੁਧੂਨੋਵੰਨਿਗੋਨੂਸ ਧਧਾਗਿਃ ਸੁਧੂਕਨੋਧਾਤਤਸ
ਮਤੁਤਧੁਤੁਃ ਨੋਧੀਧਸਾਕਾਲਨਵਨੋਦੇਤੁ ਤਧਾਸੋਧ
ਨੂਸੰ ਧਧਾ ਮਾਨਵਾਗ੍ਰਿਮੁ ਗਸੋਨੂਮਸੋਨਧੋਵਧੂ
ਤੁਸੁਗ੍ਰਿਨੋਦੇਤੁਤਧਾਨਿਨਧਨੂਸੰ ਤ [illegible] ਕੋਨਿਕੋ
ਮਾਗਿਧੂਕੰਕੂਮਗਿਵਿਧਸੋਨੂਸ ਗਿਨਧਨੂਸੰਸਪਨੂ
ਧਮਾਨੂਮਾਨਤੁਮੂਧਾ ਮੂਨੂਨਮ ਗੋਮੂਹੋਵੋਤੁ

[illegible]

ਨ੍ਯਾਸਿਧੁ ਸੁਵਾਣਾਤ੍ਰਕਮਾਪਿਣੈਵੰ... ਮਾਪਰੋਏਤਿਕੰਮਾ॥
ਅਵਣਾਤ੍ਰਿਕ੍ਰ ਯਥ ਕੁੰਰੈਪਿਦ੍ਰਿਤ੍ਰਕੋਚਮਾਨੰਤਿ, ਤ੍ਰਥ
ਤਿ... ਪਨਧਨਧਾ ਦਸ੍ਰਤਿ ਪਿਤ੍ਰਚਤੌਤਾਨਾਣਤਾਮਚ
...ਸ੍ਤ੍ਰਵ ਪਸ੍ਰਤਿ ਪਿਤ੍ਰਚਤੀਤਾਨਾਣਤਾਚਕਆਰੇਤਿ ·
ਸੁਮਿਏਵਕੰਸੁਨ...ਕਾਦ ਦ੍ਵਿਤ੍ਰਵ ਪਸ੍ਰਤਿ ਵਿਪਰੀਤੰਅਚ
ਮਿਤਿ ਮੁਨੇਵਚਾਸਨਾਤਿ ਸੁਪਾਤ੍ਰਮਪਕ੍ਰਿਤਮਿਤਿ॥੧੧॥
ਮੈਤ੍ਰੀਮਿਖੁਚਨਾਦਿ॥ ਮੈਤ੍ਰੀਕਰੁਣਾ... ਮੁਦਿ... ਪੇਖਾਣਾਂ ਸੁਖਵਚ:
ਸੁਖਤੇਖੁ ਮੁਪਿਤੇਖੁ ਮੈਤ੍ਰੀਂਭਾਵਯੇਤ ਮੈਤ੍ਰੀਵਾਨ੍ਲੋਕਤੇ। ਸੁ:
ਪਿਤੇਖੁ ਕਰੁਣਾਂਭਾਵਯੇਤ ਕਰੁਣਾਵਾਨ੍ਲੋਕਤੇ ਪੁਣ੍ਯਸੀਲ
ਖੁਮੁਦਿਤਾਂਭਾਵਯੇਤ ਮੁਦਿਤਾਵਾਨ੍ਲੋਕਤੇ ਲਾਵਨਾਤ: ਸਮ
ਦ੍ਵ: ਸਮੰਧਮ: ਤਤੋਰਜਾਟਵਨੂਵੀਦਾ–ਣ੍ਯਤੇ ਪਚ
ਸੀਲੇਖੁਪੇਕ੍ਸ਼ਾਂਤਭਾਵਨ ਤਤਸ੍ਤਤਸ੍ਯਾਂਚਾਸ੍ਥਿਸਮਾਧਿਮਿਤਿ
ਸਤੋਰਜਸ੍ਯਪੇਕ੍ਸ਼ਾਤਸ੍ਯਸੰਧਮਾਭਾਵਾਸਿਤਿ॥੩੩॥ ਰਾ
ਧੁਦੀਸੁਚਨਾਸੀਤਿ॥ ਪ੍ਰਛਰਨੇਸੰਧਮਾਤ੍ਰਪ੍ਰਚਰਨੇਭਵਤਿ
ਵੈਤ੍ਰੇਧਰਨੇ... ਤੇਧਰਨੇਭਵਤਿ ਵਾਧਰਨੇਸੰਧਮਾਤ੍ਰਾਪ
ਰਨੇਭਵ ਤੀਤਿਸਮਾਧਿ॥੩੪॥ ... ਵਤ੍ਰਤ੍ਯਲੇਕਤ੍ਰਾਮਨ੍ਦੂਸ਼ਕ੍ਰ
...ਤਿਤਪਸਾਨ... ॥ ... ਤਿਖਾਜੀਖ... ਤੋ ... ਨਮ:

[illegible]

[illegible] ॥੧॥ [illegible]

[illegible] ॥ [illegible] ਲੋਕਃ [illegible]

[illegible] ਲੋਕਃ [illegible]

[illegible] ਲੋਕਃ [illegible] ਲੋਕਃ [illegible]

[illegible] ਲੋਕਃ [illegible]

[illegible]

[illegible]

[illegible]

[illegible]

[illegible]

[illegible] ਅਤਲ ਤਲ ਸੁਤਲ ਵਿਤਲ ਤਲਾਤ [illegible]

[illegible]

[illegible]

[illegible]

[illegible]

[illegible]

[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]

ਮਃ ੩ [illegible] ਨਾਨਕ ਬਿਨੁ ਨਾਵੈ ੧੬ ॥ ਕਤੁ

ਤੁਲੈ [illegible] ਤਣਿ ਆਤਮਿ ਸਬਦਿ ਮੈਲੇ ਵੀਚਾਰਿ

[illegible] ੧੭ ॥ ਪੁਤਰ ਮਹਲਾ ੩ ॥ ਪਉੜੀ

[illegible] ਮਿਲਿ ਹਰਿ ਨਾਮੁ ਧਿਆਇ ॥ ਕਲਪ ਅਦਰਿ

ਬੁਝਿ ॥ [illegible] ਗੁਰਮੁਖਿ ਨਾਨਕ ਸਤਿਗੁਰ ਸਬਦਿ ਵੀਚਾਰਿ

[illegible] ॥ ਗੁਰਮੁਖਿ ਜਿਨ ॥ ਗੁਰਮੁਖਿ ਸਿਖ ॥ [illegible] ੩ ॥

[illegible] ਹਰਿ ਹਰਿ ਪਵਣਿ ॥ ਹਰਿ ਜੀਉ ਗੁਰਮੁਖਿ ਮੈਲੇ ਕੋਇ

[illegible] ਸਬਦਿ ਵੀਚਾਰਿ ॥ ਸਤਿਗੁਰੁ ॥ ਮਨ ਤਨੁ ॥ ਮ

ਮਨ ਨਾਮੁ ਤ ਤਿ ਤਤੁ ਤਿ ਹਰਿ ਪਰਤਿ ਮਵੀਨਿ

[illegible] ਹਰਿ ਗੁਣ ਤਾਪੁ ॥ ਮੈਘ ਧਿਆਨ ਕਰਾ ॥ ਮਨ

ਬੁਝਿ ॥ ਜਨ ਤੁਮ ॥ ਜਨੁ ਮਨੁ ਤਿਨ ਤਨੁ ਮਪਾ

ਸਹਿ ਮਧੁ ਨਾਮ ਤਨੁ ਨਾਵਿ ਧਾ ॥ ਹਰਿ ਜੀਉ ਗੁਰਮੁਖਿ ॥ ਮਣ

ਲੋਕ ਮਨ [illegible] ਸਬਦਿ ਕਾਧ ਮਨ ਤਨ ਨਾਮ [illegible]

[illegible] ॥ ਗੁਣ ਨਾਮਿ ਵੇਖਾ [illegible]

[illegible] ॥ ਮਧਿ ਗੁਰਮੁਖਿ ਮਾਪ [illegible]

[illegible] ਮਨ ॥ ਮ [illegible]

[illegible] ਮੀ [illegible] ਨਾਮਿ ਅਰ [illegible]

[illegible]

[illegible] मुलकेषु उधुतु उ [illegible]

[illegible] विलिद [illegible]

[illegible] उत्तलेकेभहित्रुभु [illegible]

[illegible] पीयं भ्रुद्दञ्ज भंयभंनञ्ज उ [illegible]

[illegible] भेनुपञ्च मिलं भवंभ [illegible] ॥१२॥

[illegible] धुज छुनभा॥ मनु भंयभंनञ्ज [illegible]

[illegible] कीयञ्ज॥ पुवे उञ्जु उ छुनभा॥ [illegible]

[illegible] भंयभंनञ्ज [illegible] णीयञ्ज [illegible]

[illegible] वेधुञ्ज भंयभ भुणविवि णीयञ्ज ॥१३॥

वणठिमह कंध पुज छुनभा॥ वणठिमह [illegible]

भंनञ्ज कणपञ्जुं विरुणीयञ्ज॥ [illegible]

भुर्वेरिधः [illegible] पेणञ्जवः भधु वम [illegible] कोदिउ भंभ भम्रुणु

[illegible] सुधु [illegible] पुञ्चंधुञ्चभेधं [illegible] मिरिधवित्त

भः ॥१४॥ [illegible]

[illegible]

[illegible]

[illegible]

6

[illegible] ਥਮ: ਸ੍ਰਿ [illegible] ਪਸੰਲਠ
ਤਿਧਿ [illegible] ਨਭਾ॥ [illegible] ਸਿਰ: ਕ੍ਰਪਲ [illegible]
[illegible] ਯਰਫ਼ [illegible] ਤਿਸੁਰਸੰਘਸਾ ਡ੍ਰਿਕੁ [illegible]
ਯਾ [illegible]
[illegible] ਕਸਾਗਿਲੋਂ ਸੁਕਰਭਾ॥੩੪॥ ਪ੍ਰ
ਤਿਠਾਕ੍ਰਮਕਰਾਤੀ॥ ਪ੍ਰਾਤਿਠੋਂ ਤਾਕੰ ਸਿਵਕਲ
[illegible] ਤੁਸੂਪ੍ਰਵੰਤੁਪੰ ਯਥੋਲੋਕ ਪ੍ਰਤਿਠ ਠਾਕ੍ਰ [illegible] ਤਾਸ
[illegible] ਵਲਾਵਾਤਿ ਯੋਗੀ ਪ੍ਰਾਤਿਠ ਸੁਕੁਕਰ ਸ੍ਰੁਤੋਕਾਗਿਤਿ॥੩੩॥
[illegible] ਯੋਸ੍ਰਿਤ ਸੰਸ੍ਰਿਤ॥ ਯਾ ਸ੍ਰਿਸਸ ਸ੍ਰਿਤ੍ਰਕ੍ਰਪਰਸਦ [illegible]
ਤੰਕ੍ਰਸ੍ਰਾਗੀਕੰ ਵੇਸੁ ਤਰਵਿਲ੍ਰਨੰ ਤਸ੍ਰਿਕ੍ਰੰ ਧਮਾਗ੍ਰਿਤ
[illegible] ਤ॥੩੫॥ ਮਤ੍ਰਧਕਯਯੇਰ ਹੁਤੁਸੰਕੀਲਪੰ: ਪ
ਹੁਧ ਵਿਸਿਧੇਠੋ: ਯਾਕ੍ਰ ਤੁਤੁਸੰਯਸਤ੍ਰਕਯਹ੍ਰ
ਮਾ॥ ਗ੍ਰਿ ਸੰਤ੍ਰਧਾਸ ਸੀਨੰ ਸਮਾਚ ਤ੍ਰੁਪਨਿਰਵ੍ਰ
ਤਸਾਤੁਸਸੀਵਸੀਕਤ੍ਰ ਸਤ੍ਰੁਪਕਧਾਤ੍ਰਤ੍ਰ ਪ੍ਰਤੋ
ਧੀ [illegible]
[illegible] ਸ੍ਰਵ ਦਨਿਕੁ ਭਿਵੇਰਤੁ ਸਿਯਮ ਸ੍ਰਤ੍ਰ
ਸਾਤੁਪ: ਪ੍ਰਕਾ: ਤਯੋਰਤ੍ਰਤ [illegible]
ਸ੍ਰਿਤੁ [illegible]
[illegible] ਪ੍ਰਕਾਸਿਤਗਾਤਸਥ ਪੰ
ਤਤ੍ਰ [illegible]
[illegible] ਰਿਤੇ [illegible] ਪ੍ਰ: ਯ [illegible]

ਹੁ ਕਿ ਜਿਸੁ ਸ੍ਰਿਤਿ ਮ [illegible] ਟ

[illegible] ਪੁਰ [illegible] ਪ੍ਰਾਣ [illegible] ਨਾਕ [illegible]

[illegible] ਸਤੁ ਦ੍ਰਾ ਪੁਨਿ ਖੇਲਸੁ ਤ ਨਾਥ [illegible]

ਵਸ੍ਨਾਨ ਸੁਵੰਧ ਸ੍ਰੁਤਿ ਤਖ ਕ੍ਰਤੰ [illegible]

ਰਵਿਲ ਨੀਧਾ ਜਿਤ ॥੩੫॥੩੩: ਪ੍ਰੀਤਿ ਕਸੂਣਵ

[illegible] ਵੇ [illegible] ਸ੍ਰ ਸੁਨ ਵਤ੍ਰ [illegible] ਸਣਵਤ੍ਰ ॥ਪ [illegible]

ਚਨ੍ਦ੍ਰ ਕ੍ਰਿ ਹਵ ਡਿਸ਼ੈਵ ਪੂਨ ਸ੍ਰੂਗੀਤ ਨਾਗਤ ਕ੍ਰਾ [illegible]

[illegible] ਛਿਦ ਸਕ੍ਰ ਕ੍ਰਿਵੰ ਵੇਸਨਾ ਛਿਦ ਸਧ ਸ੍ਰਣਾ ਪਿ [illegible]

ਸੁਸ੍ਰ ਛਿਦ ਤ੍ਰੁਪਸਸ੍ਰਵੰ ਸੁਸ੍ਰ ਛਿਦ ਸ੍ਰਮ [illegible]

ਵਿਤ ਵਤ੍ਰ ਜਿਦ ਗਨੂ ਕ੍ਰਾ ਜਿਤ੍ਰੇ ਪਵਿਸਣਵਤ੍ਰ ॥੩ [illegible]

ਤਿਸਮਾਪਾ ਬਧਮਨ ਦ੍ਰਤ੍ਰੁਵੇ ਜਿਨੂਧ: ॥ ੩ ਪ੍ਰ [illegible]

ਰਸੂਧ: ਸਸਾਡਿਤ ਜਿਤ ਸ੍ਰੈਦ੍ਰ ਸਮਾਨ: ੪ਪ

ਸਨ: ਤ੍ਰਸ੍ਰ ਨ ਪ੍ਰਹਨੀ ਕਵ੍ਰਸ ਦ੍ਰਿਕ੍ਰਤ ਜਿਤ ਸ੍ਰੈਦ

ਹੁ ਸਾਨ: ਜਿਨੂਧ ਤ ਹ੍ਰ ਸਾ [illegible] ਸ੍ਰਕ

[illegible] ਖਿਲੁ ਹੂਸਮਾ ਵੇਸਨ ਸ੍ਰੁ ਜਿ [illegible]

[illegible] ਵਸ: ਨਾਲਿ ਨੀ ਕ੍ਰ ਪਸਾ [illegible] ਜ਼ਿਤ [illegible]

[illegible] ਸਧ ਗਿਾ ਵਵ [illegible] ਸੁਭੂ [illegible] ਤਸ

ਕਰੂ ਕਰਣ ... ਸੋ ਹਿ ... ਪਿਰਲਾ ਸੁਬਤਿ ਪ੍ਰਮ...

... ਸਮਿਤੁ ਸ੍ਰੁ ਸ ... ਰਾਬਰ ... ਕੁਸਰ ਰਬੂਰ

ਸਤੁ ਪ੍ਰਸ ... ਅੰਬਰਸਨ ਰਸ੍ਵ ਪਸੀ ਸਿਤੁ ਅੰਬ੍ਰਸਗੀ ... ਬ੍ਰ

ਧ੍ਰਨਗੰ ... ਤੁਗਧ੍ਰ ... ਬਿਪਤਿ ਸਿਤੁੰ ਸੋਕ੍ਰਿਧਾਣ ਰਪ

ਤਿ ਧਬਾਸਪ੍ਰਕਰਾਣੰ ਸਭਿਕ ਉਦੁਤੁਸ ... ਦਾਤਿ

ਸਿਤਿ ਸਭਾਨਸਭੰਤ੍ਰ ਬਿਸਤੁ ਤੁਬੋਕ੍ਰਿਧ ... ਧਾਸਗੀ

... ਬ ਸੋ ਸਿਤੁ ਸਭਤ੍ਰ ਬਿਣੀਧਤ੍ਰ ਤਤਿ ॥੩੩॥ ਉਸਨ

... ਨਪਕ੍ਰਕਠ ਕਾਸਿਪ੍ਰ ਸਕ੍ਰ ਉਕ੍ਰਤ੍ਰ ... ॥

ਸਸ੍ਰ ... ਕ੍ਰਿਧਕਤ੍ਰਿ ... ਬਿਰੰਤ ... ਕ੍ਰਿਧ ਪਭ੍ਰਤ੍ਰਧੀ ...

... ਸ੍ਰਾਪਨ ਸਿਕ੍ਰਾਤਿ ... ਧਕਤਿ: ਸਸ ...

ਰਸ੍ਰ ਸਾਰ ਸ੍ਰਨਾ ਠਿਕਤਿ: ਸ੍ਰਪਨਪਨ ... ਪਨ ਸ੍ਰ

ਪ ... ਤਨਕਤਿ: ਉਤ੍ਰਪਨ ... ਨ ਸ੍ਰਸਿਸ੍ਰ ... ਤਿ: ...

ਧੀਕ੍ਰਨ: ... ਧਾਤ੍ਰ: ... ਉਸ੍ਰਨਕ ...

... ਕ੍ਰਕਠ ਕਾਸਿਪ੍ਰ ਸਕ੍ਰ: ਉਕ੍ਰ ਤਿਕ੍ਰ ਧਨ ...

... ਪ੍ਰਸਿਪ੍ਰਕ੍ਰਤ ... ਤਿ ॥੩੭॥ ਸ ...

... ਨਸਾ॥ ... ਸਨਵਤੁ ... ਉਪ ...

ਨ ...

ਸੁਣਿ[illegible]ਤਿ ॥੧੦॥ ਸ੍ਰੋਰਕਾ [illegible] ਰਾਗੁ ਸੰਡਾਰਾ[illegible]

[illegible]ਤੁ ॥੧੦॥ ਅਜਰੁ ਸੁਤੁ[illegible] ਪਾਕਾਲ[illegible]

ਧਧੂ ਕੰਗਸ ਤਖਾਸਿਤੁੰ ਹੁਨ੍ਹਸਿਸਭੂਵ[illegible]ਰਾਸ

ਸੂਤਿਰੈਂ ਸਹਿਵੇ ਧੰਠਵਜੀਤਿ ਤਸ੍ਰੁਤ[illegible]ਕਾ ਸਭਲਿ

ਨੂਸਨਕਾ ਸਿਤੁੰ ਤਖਾਸ੍ਰਤਸੁਤ੍ਰਟੂਨਾਕਾਵ

ਮਸਨਾ ਵਿਤੁਰੂ ਸਪਿਸ੍ਰਹੂਤ ਸਾਕਾ ਸਹੂ ਸਨ

ਪੂਫੁਗੁਰਸਿਤੁੰ ਤਸੂੰ ਹਰਖਿਆਰਖਿਰਿਰਕੈ: ਸਹ

ਗਹੁਤਿ ਸਪਾਰਾਣਹੁਤਿ ਤਸਾਕੁੰ ਹੁਸਿਕਸ

ਹਿਕਿਖਰ: ਸੂਰੂ ਕਾਸਖੈ: ਸਭੂਕੂਗੁਤਸੰਖਨਾਦੂ

ਪੋਇਣਿਰੈਲਿਹੂੰਸੁਹੰਦ੍ਰਤੁਤ ॥੧੪॥ ਕਾਧਾਕਾ

ਖੈ: ਸੰਰਹੂ ਸੰਧਸਾਲ੍ਹ ਧਤੁਨਸਸਾਪੋਤਸ੍ਰ ਕ

[illegible]ਸਨਸਾ ॥ ਧਰਧਰਕਾਧਸੁਰਤੁਰਾਕਸੰ ਤ

ਸੂਕਾਸਾਕਾਕੁਧਸੂਤਿਨ[illegible]ਸੂਵੰ ਧਾਤਿਸੁਰਹ

ਤਸੰਰਸਿਕਿਨ੍ਰ ਤੁਦ੍ਰਸੁਨਧਤੁਨਾ[illegible]ਧਾਸ

ਰਹ: ਸਭਾਧਤਿੰਨ[illegible]ਸਸੁਰੈਨਧਾਈ

ਸ੍ਰਵ ਬਕ੍ਰੂ ਬਿ ਜ ਜਾ ਤਿ ਤਤ ਅਨੁ ਤ੍ਰਵਾ ਛਿਤ ਤ੍ਰੁ ਸਾ ਣੇ ਖ੍ਰ
ਨ ਸ਼ ਗਸ੍ਰਿ ਬ੍ਰਧਿ ਗਤਿ ਤਤੇ ਪਥਖ੍ਰੁ ਮਾ ਕ ਸਗਾ ਤਿ ਜਿ ਸ੍ਰੂ
॥੧੩॥ ਗਜਿ ਕਾਨ੍ਹਿਤ ਬਾਤੇ ਮਜਾ ਬਿਲਕ
ਕ੍ਰਸ੍ਰਾ ਬਾ ਯ ਨਮ: ॥ ਸਗੀਰਾ ਤੁਜਿ ਸ੍ਰਿਨ ਮ ਧ
ਤਿਨਾ ਕੇ ਬਿਸ੍ਰਿਜਿਨ ਮ ਕਤਿ ਤਿ ਤਨਾ ਤ ਮਾ ਪਾ ਮਿ ਸ
ਬੀਰ ਸ੍ਰਤਿ ਜਿ ਸ੍ਰੁ ਸ੍ਰਮ ਨ ਮੋਗਜਿ ਕ ਤਿ ਅ ਨਾ ਤੇ ਨ ਛ ਬਾ ਤਿ ਜ
ਕਲਿਤ ਤੈ ਤ੍ਰੁ ਸ੍ਰੁਤ ਧਾ ਤ ਸਗੀਗ ਜਿ ਸਿਪੈ ਕ ਗਜਿ ਕ੍ਰੁ ਤ ਸ੍ਰੂਮ
ਨਮੋਗ ਜਿ ਕਾ ਤਿ ਸ੍ਰਾਪਨ ਕਲਿਤ ਤ ਕਾਨ੍ਹਿ
ਤਧਮਾ ਧਬ੍ਰੁ ਕਲਿਤੰ ਮਜਾ ਬਿਸ੍ਰਿਜੰ ਧਧਾ ਧਰ
ਸਗੀਰ ਣਾ ਬਿਸ ਤ੍ਰਿ ਧੇ ਗਿਨ: ਤ ਕ੍ਰਸ੍ਰ ਧਾ ਨ ਤੁ: ਸ੍ਰਕ
ਸ ਕ੍ਰਨ ਬ੍ਰਤਿ ਮ ਕ੍ਰੁ ਸ੍ਰੁ ਧਲ ਬਾ ਕ੍ਰੋਮ ਕ ਮ ਬਿ ਧਾ ਕਰ
ਬੰਸ਼ਲਾ ਸ੍ਰੁ ਮ ਸ੍ਰੁਨੰ ਤ ਸ੍ਰੁ ਮ ਕ ਧੇਨ ਬਾ ਤਿ ॥੧੩॥ ਸ੍ਰੀ ਨਸ੍ਰੁ
ਧ ਤ੍ਰਸ੍ਰਾ ਬ੍ਰਧ ਜ ਵ ਤ੍ਰ ਮੰਧ ਮ ਕ੍ਰੁ ਤਨਾਥ ... ਨਮ: ॥ ਤਰ
ਧਜਿ ਕ: ਸ ਕ੍ਰਨ ਧੇ ਬਿ ਸੇ ਧ: ਅਜ ਕਾ ਮਿ ਠ ਗ
ਤੈ ਸ੍ਰੁ ਲ ਸ ਕ੍ਰੈ ਵ ਹ ਧਿ ਤ: ਧਿ ਤ ਕ੍ਰੁ ਤ ਵੰ ਸ੍ਰੁ ਸ ਮੰ ਤ੍ਰੁ ਧਮਾ
ਛ੍ਰਿ ਗੀ ਬ੍ਰਸ੍ਰੁ ਮਾ ਮ ਤ੍ਰੁ ਸ੍ਰਤਿ ਤ੍ਰੁ ਮਿ: ਧ੍ਰੇ ਜੇ ਨ ਲੰ ਬਾ ਕਿ ਜ
ਸ੍ਰੁ ਕ ਵ ਧ: ਸ੍ਰ ਨ ਸੀ ਮ ਬ ਤੋ ਜਿ ਕਾ ਮ ਟ ਤੈ ਤ ਸ੍ਰੁ ਤੁ
ਧ ਸ ਕ੍ਰੈ ਤੈ ਸ ਮ ਮਾ ਮ ਤ੍ਰੁ ਸ੍ਰੂ ਸ ਵ ਧ ਲ ਬੇ ਬਿ ਸ ਧ: ੩

ਧਸੇਤ੍ਰੇ ਏਕਰਾਤਿ ਅਸਸ ਤ੍ਰਿਤ੍ਰਾ ਸਥੰ ਧਸ੍ਰਸਾਸ੍ਰ
ਧਾਤਿਗਿਤਿ ਅਸਾਤ੍ਰ ਵਿਸਿਧਸ: ਸਧਏਸ੍ਰ [illegible]
[illegible] ਜਿਸਪ੍ਰਕ: ਪ੍ਰਟਸੁਮਿਤ ਠੇਸ [illegible]
ਤ: ਅਪ੍ਰਕ: ਪਠਖੇਸ੍ਰਿਵ ਅਤ੍ਰਧ੍ਰ: ਅਪ੍ਰਕਸ੍ਰਸ੍ਰਿਵ
ਠਾਣ: ਅਤ੍ਰਧ੍ਰ ਕ੍ਰਿਤੀਧਿਠਾਣ ਸ੍ਰਕ੍ਰਸੇਵਾਠਣੀਧਤ
ਸਤ੍ਰਕ: ਅਸਠੇਕਠੇਸਵਿਵਕ੍ਰਿਤ: ਸ੍ਰਸ੍ਰ ਤੰਵਵ੍ਰ
ਕ੍ਰਤਵੰ ਅਪ੍ਰਕਤ ਟਸ੍ਰਵਵੰਧ੍ਰਕ੍ਰ ਅਡ੍ਰਤਤਿਅ
ਪਵਕ੍ਰਿਸਿਧ: ਧੁਤਮਿਕੁਵਥਥਵ: ਸਧੁਤਮਿਕੁਵ
ਧਵਸ੍ਰ ਧੁਤਮਿਕੁ ਵਥਥਵ: ਅਪ੍ਰਕੇਪ੍ਰਬੰਵਨਾਮਿਤਿ:
ਧੁਤਮਿਕੁ ਵਥਥਵ: ਅਪ੍ਰਕ: ਸਗੀੰ ਵਕ: ਧਾਸਾਗਸ
ਤਿ ਸਧੁਤਮਿਕੁਵ ਧਵਠੇਕਤਾਣਤ: ਅਪ੍ਰਕੇਟੂਟਸਿ
ਤਿਪਤਸ੍ਰਲਿ: ਏਤਟ੍ਰਤ੍ਰਪਮਿਟ੍ਰੰ ਸਥਕ੍ਰਿਸਿਧੰ੍ਰ
ਸ੍ਰੰਤ੍ਰਪ ਤਸ੍ਰਰੰ ਕ੍ਰਤਕੰ ਡਸ੍ਰੈਕੇਵਥਵ: ਧਾਸਾਗ:
ਅਸਾਤ੍ਰਵਿਸਿਧਕ੍ਰ ਸਧੁਤਮਿਕੁਵਥਵਠੇਕਤਾਣਤ:
ਅਪ੍ਰਕਵਡਤਿ ਏਵੰ ਅਵਤਸ੍ਰੇਰ ਏਤਟ੍ਰਗੀਧੰਸ੍ਰ
ਧਸਤੰਤ੍ਰਪ ਏਸਾਤਿਕ੍ਰਿਧਾਕ੍ਰਿਤਿਸੀਲ ਗੁਣ: ਕ੍ਰ
ਟਸ੍ਰਠਵਾਤਧਾਤਿਵੇਤ੍ਰਯਸੇਕ੍ਰ ਤਜੇ: ਸਬੰਧੇ ਪਕ੍ਰ
ਸੰਤ੍ਰਪ ਸਸਾਧਤ੍ਰ ਠੇਸਾ [illegible] ਤਗਤਜਤ ਗੁਣੇਧ੍ਰਟਵਿਵਨੀ

ਗੁਣ ਅੰਮ੍ਰਿਤ ਸਰਹੁ ਤਜੈ ਕੋ ਪ੍ਰਿਉ ਸਭ ਸਜਣ ਗਤਿ ਪ੍ਰਿਉ ਸਨਾ
ਪਤਿ ਸਹਜੁ ਤੇ ਖਪਾਤ੍ਰ ਗੁਰੁ ਤੇ ਪੇਖ ਮੰਦਸ ਰਸ ਗੁਰ ਤੇ ਪਰਸਹਜੁ
ਪਰ [illegible] ਪਸਰੂ [illegible] ਹਰਿ ਤਜਹੁ ਪਾ [illegible] ਨਸਮ
੩ ਕਰ ਗੁਰ ਮੁ ਸਹਜੁ [illegible] ਪਿਤ੍ਰ ਗੁਰ ਤੇ ਪੇਖਤ ਹਰਿ ਤ੍ਰਿ ॥੫॥੫॥
ਤਤੋ [illegible] ਸਹਜੁ ਕਰ ਪਸਮ ਪਤਹੁ ਸਰਨ ਪਾ
ਸਤ੍ਰ ॥ ਤਰ [illegible] ਸਰਨ ਤਿਖਸ ਨਖ ਠਰਤਿ ਸ
ਜਿਸ ਸਰਣਿ ਗਤਿ ਸਰੁ [illegible] ਪਿਸਾਤਿ ਸਹੁ ਸਮੰ
[illegible] ਸਿਖ ਨਰ ਠਿਪਾਤ: ਗੁਸ ਰਸ ਸਾਤਿ ਜਿਸ ਸਾਤਿ
ਸਪਖ ਸੰਕੇ, ਰਸਿ ਤੁ ਗੁਰ ਤੇ ਤਿ ਕੰਚਸੀ ਠਰਤਿ ਸਰਸ ਸ੍ਰਤ
ਰੂਖੰ ਗੰਸਿ ਤੁ ਤੇਖੰ ਪ੍ਰਕਰ ਗੁਰ ਪ੍ਰਖਨ ਭੀਖੁ ਪਰਕਸ
[illegible] ਪਿਤ੍ਰ ਸਟ ਸਕੂ ਪਰ ਤ੍ਰਖ ਸਕੂ ਪ੍ਰਖ ਗੁਰ ਪ੍ਰਜੀ
ਨਸਰ ਗੁਰ ਨਸਸ ਜੋ ਪਿਪਸ ਜਰਿਪਰ ਸੰਕਰਤਿ ਕਸ
ਸਤ੍ਰਿਸੂ ਪਰਕਸ ਰਸ ਧਿਨ: ਪ੍ਰਚਸਿ ਗੁਰ ਤਖ ਤੇਖ ਸ
ਕੂਲਪ ਸਿਤ੍ਰ ਸੂਖੁ ਰੈਸੁਦ [illegible] ਕਰੂ ਸਪਰ ਸਸ
ਤ ਗੁਰ ਨਠਿਪਾਤ: ਪਖਿਰੀ ਸ੍ਰਹੁਨ ਰਿਜਾ ਹੁ ਪੋਗਿਨ: ਸ
[illegible] ਸਿਹੂਪੰ ਸਿਲ ਸਤ੍ਰ ਰਿਸ ਤਿ ਨਸ: ਪ੍ਰਿਸੁ: ਕੌਸ
ਪਤਿ [illegible] ਨਰਸ: ਪ੍ਰਸੀ ਰਜਤਿ ਸੌਰ
[illegible] ਕੇ ਪ੍ਰਕਸੇ ਕਰਸ ਕਸ: ਸਿਕੁ ਸਪ੍ਰ

ਸੁਣੈਕਰਗੀਤਾ॥੧੫॥ਤ੍ਰਯਲਾਬਦ [illegible] ਰਲਕਨ੍ਰ ਅੰਡਜਾਦ
ਨਿਕਾਯਮਸਾਤ॥ਸ੍ਰਕਾਨੀਯਃ ਕ [illegible] ਤ੍ਰਿਮਾਤਿਸਯਰਲੇ
[illegible] ਅੰਡਜਾਸ੍ਰਿਤਿ॥੧੬॥ਧੂਕ ਸੁਤ੍ਰਪਾ [illegible] ਰਯ
ਜਾਤ੍ਰੈਅੰਧਮਾ ਸਿਦ੍ਰਿਯਰਾਯਃ॥ਮਾਮਾਤ੍ਰਵਿਸੇਧਾਤ੍ਰਮ
ਸ੍ਰਸਿਵਿਯਯਸ੍ਰੁਧਿਦ੍ਰਿਯਾ ਤਾਤਿਨੁਦ ਤਮਤ੍ਰਮ
ਤ੍ਰਮਾਤੂਦਾ ਕਾਂ ਕਾਯਮਾਨਾਲੇਸਿਤਃ ਸ੍ਰਵਿਧਯਵਿਸੇ
ਧਤ ਦ੍ਰਿਯੇ ਮਾਜਮਾਤ੍ਰਤ੍ਰਕਮੀਯਤੇ ਸ੍ਰਤ੍ਰਯੰਧਜਾਤ੍ਰ ਗੀਯੰ
ਧ੍ਰਕਾਮਾਤ੍ਰਜੇਵਾਤ੍ਰਿਸਤ੍ਰਮਾਮਾਤ੍ਰਵਿਸੇਧਯੇਧਤਸਿਦ੍ਰਵ
ਯਵਨੇਸ੍ਰਤਾਤਃ ਮਸ੍ਰਜੇਤ੍ਰਸ੍ਰਸਿਦ੍ਰਿਯਮਾਤੇਧੰਤ੍ਰਗੀਯੰਤ੍ਰ
ਧਮਸਿਤਾਤ੍ਰਕ ਜਤ੍ਰਾਃ ਤਸ੍ਰੁਮਮਾਤ੍ਰਸ੍ਰਦ੍ਰਿਯ
ਵਿਸੇਧਃ ਮਤ੍ਰਜੰਤ੍ਰਯੰ ਤ੍ਰਕਮਾਯ ਤ੍ਰਕਃ ਧ੍ਰਕਮਦ੍ਰਿਯ
ਸ੍ਰਿਤਿਸੀਲ ਗੁਣਃ ਚੇਖਸਿਦ੍ਰਿਯ ਮਾਜਤ੍ਰਾ
ਧਤਿਮਃ ਧਤ੍ਰਸੰਤ੍ਰਯੰਤ੍ਰ ਧ੍ਰਯਮਾਤ੍ਰਣਤੇਧ੍ਰਜਧਜਵ
ਤ੍ਰਸਿਤਿ ਧਤ੍ਰਸ੍ਰੈਤੇਧ੍ਰਿਦ੍ਰਿਯਤ੍ਰਯੇਧਯਯਵਾਤ੍ਰ ਮੰਸਮਃ ਤਰ
ਤ੍ਰਸਾਯੰਤ੍ਰ ਧਤ੍ਰਸ੍ਰਤ੍ਰ [illegible] ਯਾਸਿਦ੍ਰਿਯਰਾਯ
ਧ੍ਰਤ੍ਰਕਵਾਤਿਯੇਗਿਨਃ॥੧੭॥ਤਤੇਮਨੇ [illegible] ਵਿਦੇਸਿਕਾ
ਣਵਃ ਸ੍ਰਣਾਤ੍ਰਕਾਯਤ੍ਰ॥ਕਾਯਸ੍ਰਾਤ੍ਰਮਗੀਤਲਾਣੈਮ
ਨੇਲਾਵ੍ਰੰ ਵਿਸਿਵਾ ਸਿਦ੍ਰਿਯ ਮਸਿਤ੍ਰੇਤਾਸਮਕਾਲ

ਵਿਖਯਾਪੰਥਾਵਿਤ੍ਰਿਲਾਤੋ ਵਿਕਾਰਾਣਵ: ਮਚਪੁਰੁਸ਼ਤ
ਵਿਕਾਰਵਸਿਤੰਪ੍ਰਣਾਸਾਧਨ ਦ੍ਰਿਤ ਮਿਤ੍ਰ: ਮਿਤ੍ਰੁਧੇਸਯ
ਪ੍ਰੀਕਨਦ੍ਰਸ੍ਤੇ ਨਤਸ੍ਵਕਾਨ ਪਸ੍ਰਕਸ੍ਤ੍ਰਪਸ੍ਯਾਸ
ਦਿਣਾਮੁਤੇ ॥੪੩॥ ਮਤ੍ਰੁਪ੍ਰਨਖਾਣ੍ਤ ਕ੍ਸ਼ਣਤਿਮਾਨ੍ਰ ਯਣ
ਵਾਧਿਪ੍ਰੁਣ੍ਰਤ੍ਰੁੰ ਮਵਦ੍ਧਣਟਵੰਸ ॥ ਨਿਤ੍ਰੁਤਸ੍ਯ ਮੁਸੋਮਨਸੂਵਾਤ੍ਰਿ
ਮਤ੍ਰੁਸ੍ਰਪਾਵੈਸਾਨੈ ਪਾਸ੍ਰੂੰ ਨੀਵਸੀਕਾ ਮੰਡਲਯੰਰ
ਤ੍ਰੁਮਾਨਸ੍ਰੁਮਤ੍ਰੁਪ੍ਰਨਖਾਣ੍ਤ ਕ੍ਸ਼ਣਤਿਮਾਨ੍ਰਤ੍ਰੁਪਸ੍ਰਤਿਪ੍ਰੁਟ੍ਰੁਮ
ਚਠਾਵਾਧਿਪ੍ਰੁਣ੍ਰਤ੍ਰੁੰ ਮਵਦ੍ਧਨਿਗੁਣ: ਦ੍ਵਵਮਾਯਦ੍ਵਵਮੋਪ
ਦ੍ਰੁਕ: ਸ੍ਵਣਮਿਤਵਾਂਤ੍ਰੁਲਮਸੋਖਨਸ੍ਰੁਣਵੈਪਕ੍ਰਿਤਣਤ੍ਰੁਣ:
ਮਵਦ੍ਧਣਟਵੰਮਵਾਦ੍ਧਨਗੁਣਨੰ ਸਾਤੋਮਿਤ ਦ੍ਵਪਸ੍ਰਸ੍ਰਪਮ
ਤ੍ਰੁਣਟ੍ਰਵਕ੍ਰਿਤਾਨਮਤ੍ਰੁਮੋਪਤ੍ਰੁਸੰ ਵਿਵੇਕਸਾਂਛਨਾਮਿਟ
ਤ੍ਰੁ: ਤਤ੍ਰੁਖਾਵਿਸੋਕਾਨਾਮਮਿਤ੍ਰਿ: ਯੰਪ੍ਰਸ੍ਰਯੇਗੀਮਚਲਣ:
ਸ੍ਰੀ ਤ੍ਰਸਰਤ੍ਰੁਵ੍ਰਸੀਨ ਵਿਕਾਰਤਿ ॥੪੭॥ ਤਤ੍ਰੈਣਾਸ੍ਰਸ੍ਯਪਿ
ਣੋਖਗੀਸ੍ਰਕਾਪੈਕੈਵਲ੍ਯਮ ॥ ਯਸ੍ਰਸ੍ਰੁੰਵਠਵਾਤਿਲੋਸਕਮ
ਕਾਯੇਮਤ੍ਰੁਸ੍ਰਯੰਵਿਵੇਕਪ੍ਰਣਵ: ਮਤ੍ਰੁਸ ਜੇਯਪਕਾਟਮੁਪਨਖ
ਸ੍ਯਪਾਗੁਮੀਸੁਤ੍ਰੁਵੈ: ਮਤ੍ਰੁਮਿਟਵਾਣਮੁਤ ਤਤੋਪਿਵਿਤ੍ਰੁ
ਮਾਨ੍ਰਸ੍ਰਯਾਨਿਤ੍ਰਸਗੀਸ੍ਰਪਿਮ੍ਰੁਸ੍ਰਾਨਿਗੀਸ੍ਰਕਨ੍ਯਾਟਪਸ

ਧਸਮਭਜਾ ਨਿਮਦਮਨਮ ਪ੍ਰਤ੍ਰਸੁੰਗਛ੍ਰਤਿ ਤੇਧ੍ਰਪ੍ਰਨੀਨੰਧ੍ਰ
ਨਥ: ਪ੍ਰਨਿਸਿੰਤਾਪਤ੍ਰਪੰਨਤੁਤੁ ਤਸੈਧੰਗੁਣਨੰਭਨਸ
ਧਪਲ੍ਰੋਸਵਿਪਕਮ੍ਰਤੁਪਾਣਿਥ੍ਰਜਾਨੰ ਪ੍ਰਤਿਪ੍ਰਸਾਤਿ
ਧਾਧਮ੍ਰਟਤ੍ਰਿਕੇਤੁ~ਵਿਧੇਨ: ਕੈਵਨ੍ਰੇ ਤਸਮ੍ਰਤੁਪਪ੍ਰ
ਤਿਧ੍ਰ ਸਿਤਿਸਤ੍ਰਿੰਵਧ੍ਰਨਥਣਤਿ॥੫॥ਅਤ੍ਰਧਾਵ
ਮਤ੍ਰ~ਮਨ੍ਰਸ੍ਰਯਾਕਾ~ਪ੍ਰਵਗਵਿਧ੍ਰਪ੍ਰਸਨ੍ਰਤ॥ਮਤ੍ਰ:
ਾਪਨ੍ਰਸੀਧੇਸਿਵ: ਪ੍ਰਥਮਕਨ੍ਵਿਕੇਸਪਤ੍ਰਸਿਕ: ਪ੍ਰਣ
ਤ੍ਰੇਤਿਵਤਿਕ੍ਰਤ੍ਰਠਵਨੀਧਸ੍ਰਤਰਠ੍ਰਸੀਪ੍ਰਕਤਿਸਨਟ੍ਰ
ਤਿ: ਪ੍ਰਥਮ: ਟਤਸ੍ਰਗਪ੍ਰਲ੍ਰੋਤ੍ਰਿਤੀਯ: ਕ੍ਰਤਿਕ੍ਰਯਸਾਧੀਰ
ਤੀਯ: ਮਵਧ੍ਰਤੈਧੇਠ ਵਿਤੇਧ੍ਰਠਵਨੀਯਧ੍ਰਣਤਕ੍ਰਾਗਰ੍ਰ:
ਕਤ੍ਰਟ੍ਰਮਾਧਨਰਕ੍ਰਸ੍ਰ ਮਤਜਸ੍ਰਤਿਕ੍ਰਤ੍ਰਠਵਨੀਯਮ੍ਰਤ੍ਰਸਿ
ਤ੍ਰਪ੍ਰਤਿਮਨਾਕੇਤ: ਮਪ੍ਰਣਤ੍ਰਸ੍ਰਪ੍ਰਣਤ੍ਰਤਸਿਪ੍ਰਣ ਤਰਸ
ਪ੍ਰਸੰਗੀਕ੍ਰਸਿੰਮਾਥਤੁਵ੍ਰਤੇਪ੍ਰਕ੍ਰ~ਸ੍ਰਮ੍ਰਨਿਨੇਸੈਵੇ: ਮਤ੍ਰਤ੍ਰ
ਕ੍ਰਿਮਤ੍ਰਧਸ੍ਰਤ: ਕ੍ਰਨੈਪਨਿਮਤ੍ਰਧੇਤ੍ਰ ਠੈਦਿਸ੍ਰਤੰ ਕਮ
ਨੀਯੇਧੰਠੇਨ: ਕਮਨੀਯੇਧੰਕਤ੍ਰ ਧਸਾਧਨਸਿੰਲਨਾਮਹ
ਰਾਧਤ ਵੈਜਾਯਮਸਿਮੰਧਾਨੰ ਸਮੀਕ੍ਰਨ੍ਯਕ੍ਰਸ: ਪ੍ਰਣਸ
ਧਕਿਨੀ ਸਿਕ੍ਰਮਜਹ੍ਰਯ: ਪਤ੍ਰਮਾਵਨ੍ਰ ਸ੍ਰਮ੍ਰਨ੍ਯ:॥੬॥

ਦੇਸੁਦੇਸੁ[illegible]ਧੀ ਵਨੂ ਪਸ: ਕਾਖ: ਸੁਤੁ[illegible]: ਸੁਚ ਭਿਸਸੁਧਾ ਕਿ
ਮਾਧੁ ਧ੍ਰੂਤ ਧ੍ਰੂਟਪਨੂ[illegible] ਭਿਲਮਗ੍ਰਾਹੂਮਲਾ ਮਮਾਮੁਨੰਸ੍ਵ
ਚੰਗੀ ਧ੍ਰੂਵੋ ਭਿਟਵ ਮਠਿਧੀਧ ਵ: ਮਨੂਲੇਧਾ ਠਵਵੇ[illegible]
ਸੰਮਾਗਾਗੁਧੁਪਸੂਮਾਨਵ ਮਧਾ ਮਾਨਵ ਮਾ ਗੁਤ੍ਰੂਕਾ ਵਿਧਾ:
ਵਤੁਮਾਨਵ ਕਥ੍ਰਿਮਾ ਮਾਭਿਤ: ਕ੍ਰੋਮਤਿਭਿਗ ਵਿਨਾਸੀਧੇ
ਗਧ੍ਰੂਸੀਪ ਸੁਸ੍ਰੂਸੈਤ[illegible]ਧੇਨਪੇ ਵਿਖਧਵਾਧਵ: ਧ੍ਰੁਤਿਪਕਾ:
ਮਾਸੁਦਾਂਲਨੂ ਲੋਕ: ਕਥਮਨਧਾ ਵਿਖਧਮਾਗਤਸੂਧਾ ਵਾਖ੍ਰਿਤ:
ਤਸ੍ਰੈਵੰਧੂਨ: ਧ੍ਰੂਸੀਸੁਸ੍ਰੂ ਸੰਮਾਗਾਧ੍ਰੋਗਸੂਨ ਭਿਨੂਨੀਜ ਵਾਸਭਿਤਿ ਥ੍ਰਿਸੁ
ਵ: ਸੁਧ੍ਰੇਪ ਮੋਕੁ: ਤ੍ਰਪ[illegible]ਜੀਧੇਠੇ ਵਿਖਧੇਠ ਙਟਵੇਤਿ
ਸ੍ਰਿਤਮਾਤਿ: ਸਮਾਧਿੰਠ ਵਧੇਤ ਮਨੂ ਮਜਤ੍ਰੂ ਸਧਮਾਪਿਨਤ
ਤ੍ਰਗਤ ਏਵਮਪਿਸੇਵਾਸੀ ਨਮਾਪਿ[illegible]ਜੀਧਙਤਿਸਧ[illegible]
ਸਸ੍ਰਿਤ ਮਤ੍ਰਤਧ ਮਤ੍ਰਨ ਕੋਮਣ ਜੀਤਮਾਤ੍ਰੂਨੰ ਚਠਵਧਿਸ੍ਰੁਤਿ
ਤਥਾਸਾ ਸ੍ਰਿਕ੍ਰਿਤ੍ਰਤ ਗਧ੍ਰਕੀ ਵਿਟੰਧਤ੍ਰ ਧਸਧਾਤ: ਧ੍ਰਮਾਲ
ਧ੍ਰੂਵਿਕ: ਕ੍ਰੋਮਾਤ੍ਰਤਸਠਧਿਸ੍ਰੁਤਿ ਤਸ੍ਰੂ ਧਨਾਗਿਸ੍ਰੁਸਮਨੂ: [illegible]
ਵਮਸ੍ਰੂਮਨੂਸਧ ਵਤੁ ਧਵਤੇਠਾਵਿਤੇਜੇਸਦਾਸੀਠਵਿਧ੍ਰੁਤਿ ਠਵਨੀ
ਧਸ੍ਰੂਨਾਂ ਛਿਮਾਪਿਠ੍ਰੀਸ਼ੁਤਿ ॥੫੦॥ ਬਾਲ ਤ੍ਰੂਸਧੇ: ਸੰਧਾ[illegible]
ਵੇਦਾਂਤਨਮਾ ॥ ਧਥਾਪਕਠਪਟਤੰਤ੍ਰੂਏਧਾ ਮਾ: ਏਵ
ਧਮਾਪਕਠਪਟਤੁ: ਕਾਨ: ਬਾ[illegible]: ਧਾਵਤਵ ਮਮਧੇਵਸ

ਲਿਤੁ॥ਪਰਮਾਨ॥ਪ੍ਰਥਮੇਸੰਸਾਰਿਹੁਤਾ।ਓੁਸੁਵੰਸੇਸਮੁਪਮੰਧ
ਕ੍ਰਤੇਮਕਾਲ॥ਕਾ ਮੁਕ੍ਰਵਾਰਸਗੁਲ ਪੁਕ੍ਰਮ॥ਕਾ ਤਕ੍ਰਮ
ਧੇਤ੍ਰ ਇਵਮੁਸਮਾਰਾ ੬ ਤਿ ਭਰਿਸਮਾਰਾਭਿਕ੍ਰਤਾ ਰੋ
ਟ੍ਰਾਯ॥ਮਾਪਨ੍ਰਵੰਕਾਲਵਮੁਕ੍ਰਤਵੇਡਿਨਿਦ੍ਰ ॥ਸਦ੍ਰ
ਸ੍ਰਵਨ੍ਰਪਾਤੀਲਕੇਨਵੰਭ੍ਰਿਕ੍ਰਿਤਸਜਨਾਨੰਵਮੁਘਕ੍ਰਪਣਵ
ਵਠਾਮਤੇਕਾ ਮੁਵਮੁਪਤਿਤ॥ਕ੍ਰਮਾਵਲਾਸੀ ਕ੍ਰਮਸ੍ਰਕਾ
ਵਤਦਾਸ੍ਰੀ ਤੇਕਾਲਾਵਿਮ॥ਕਾਲਤ ਤ੍ਰਸਕਾਤੇਯੋਗਾਨ॥ਨਸ
ਭ੍ਰੈਕਾ ਮਾਜਠਵਤ॥ਕ੍ਰਮਸ੍ਰਨਕ੍ਰਯੇ॥ਮਜਤ੍ਰਵੇਮੰਠਾਵਤ
ਪ੍ਰਵਸ੍ਰਸਤਤਮ੍ਰਿਠਾਵਿਨੇਧਸਨਤ੍ਰਦੰਕਾ ਸ੍ਰਮਕ੍ਰਮ॥ਤਸ੍ਰ
ਭ੍ਰਤਮਾਨਾਪਿਵੰਕਕਾ॥ਨਪ੍ਰਚੇਤਗਕਾ॥ਮਤ੍ਰੀਤਿ ਤਮਾਤ੍ਰ
ਸ੍ਰਿਤਸ੍ਰਮਾਰਾ॥ਧੇਤਕ੍ਰਤਠਾਵਿਨ॥ਕਾ॥ਤਪਰਿ ਮਾਤ੍ਰਿ
ਤਤਧਾਕ੍ਰਾਧ੍ਰੈਯ॥ਤੇਨੈਕੈਨਕਾ ਨਜਕ੍ਰਿਲੈਕੈ॥ਪਰਿ
ਸਮਨਠਵਤਿ ਤਕ੍ਰੂ ਪਾਕ੍ਰਸ॥ਪਨ੍ਰਮੀਸੰਵਪਸ੍ਰਮੁਧੇ॥
ਕਾ ਕ੍ਰਮਧੇ॥ਮੰਧਮਾਤ੍ਰਵੇ॥ਮਾਜਕ੍ਰਾ ਤਤਸ੍ਰਵਿਧਿ
ਸੰ ਸ੍ਰਨ੍ਰਸ੍ਰਾਤਵਤਿਤਸ੍ਰਿਵਿਧਯਵਿਸੇਖ ਪਪ੍ਰ ਤੇ॥ਪਤ੍ਰ
ਸ ਨਿਨਕਾ ਸੈਸੇਗਟ੍ਰਤਾਨਵਸ੍ਰਗ ਤੁਨ੍ਰਯਵੈਮੁਤ॥ਪ੍ਰਤਿਪ
ਦਿ॥॥ਤਨ੍ਰਯੇਸ੍ਰਿਸਿਨਕਾ ਮਾਤ੍ਰਪ੍ਰਣਤਿਠੈਸੈਟ੍ਰਤਾ
ਤ॥ਗੋਭਿਵੰਜਵਧਾਮਿਤਿ ਤਨ੍ਰਸ੍ਰਸਰਣਤੀਪਰਵਨਕਾ

[illegible]

ਬਿਖਯਬ੍ਰਮੰਸਬਿਬੇਕਰਸੰਛੁਟਨਮਾ ॥੩॥ ਤਾਕਾਮਿਸ੍ਰੁ
ਪ੍ਰਤਿਕਿਤੁਮਨੇਪਸ੍ਰਿਮਕਾਮਿਹਤ੍ਰ: ਮਵਬਿਖਪਵ੍ਰ
ਮੁਕਿਤਿਸ੍ਰਿਬਿਖਯੀਕ੍ਰਿਤਮਿਹਤ੍ਰ: ਮਬ੍ਰਸਬਿਖਯੰਮਵ
ਮਤੋਤਨਣਤਪ੍ਰਦ੍ਰਦ੍ਰਤ੍ਰੰਮਵਪਦ੍ਰੈਯ: ਮਵਯਰਣ
ਤੀਹਤ੍ਰ: ਸਨਰ੍ਰਮਮਿਹੈਕਕਨੇਪਕ੍ਰਤੁੰਮਵੰਮਵਯ
ਯਤ੍ਰਤੀਹਤ੍ਰ: ਣਵੰਜਿਬਿਬੇਕਰਸੰਛੁਟੰਪਾਪ੍ਰਿਤੰਸ
ਮ੍ਰਿਵੰਸੇਯੋਣਾਪ੍ਰਸੀਪਿਮਪ੍ਰਮੰਤੀਕ੍ਰਿਮਿਮੁਪਸ੍ਰਯਯਣਵਸ
ਮ੍ਰਿਪਾਿਮਮਣਿਪ੍ਰਮਿਤਿ ਬਿਬੇਕਰਣਛੁਟਨਸ੍ਰਿਪ੍ਰਯਬਿਬ
ਕਰਣਛੁਟਨਸ੍ਰਿਕ ॥੫+॥ ਮਤ੍ਰਿਪ੍ਰਸਯਯੋ: ਸ੍ਰੁਤਿਮਨ੍ਰਿ
ਕੈਵਲ੍ਯਮਿਤਿ ਯਰ੍ਸਨਿਤ੍ਯਤਸ੍ਰਮੁਮੇਮਲੰਬ੍ਰਦ੍ਰਿਮਤ੍ਰਿਪ
ਨਿਖਮ੍ਰਿਨ੍ਰਿਤ ਪ੍ਰਦ੍ਯਮਣਾਧਿਕਾਰੰਸ੍ਰਮੁਕ੍ਰੋਸਗੀਰਣਛਵ
ਤਿ ਤਸ੍ਯਪ੍ਰਨਖਮ੍ਰਿਤੁਦ੍ਰਿਮਤ੍ਰਿਖਮਿਵਾਧਤ੍ਰੰਛਵਤਿ ਤ
ਸ੍ਯਪ੍ਰਨਖਮ੍ਰਿਨ੍ਰਿਤ ਪ੍ਰਦ੍ਯਮਣਾਧਿਕਾਰੰਸ੍ਰਮੁਕ੍ਰੋਸਗੀ
ਰਣੰਛਵਤਿ ਤਸ੍ਯਪ੍ਰਕਖਮ੍ਰਿਪਾਸਿਤਛੇਣਛਵ: ਸ੍ਰੁਤਿ
ਣਤਮ੍ਰਿਮਵਸ੍ਰਯੰ ਕੈਵਲ੍ਯੰਛਵਤਿ ਰੰਸ੍ਰਗਸ੍ਰਿਨੇਸ੍ਰਮ੍ਰਿਵ
ਸ੍ਯ ਬਿਬੇਕਰਸ ਛੁਟਨਛਣਿਨਣਤਸ੍ਰਿਕ ਨਜਿਸ੍ਰਪ੍ਰਕੇ
ਸਰੀਰਸ੍ਯਮ੍ਰਿਛੁਟਨੇਪ੍ਰਯਪੈਕ੍ਰਕਾਮਿਸ੍ਰਿਤਿ ਮਤ੍ਰਿਤ੍ਰਿਕ੍ਰੈਰ

ਸ੍ਰੁਤੇਂ ਪ੍ਰਸਿਨਿਮਿਤ੍ਰਮਪੰਚਾਮਾਂਤਟਤੇ ॥੭॥
ਨਿਮਿਤ੍ਰਮਪ੍ਰਪੰਚਕੰਪੂਰਨਕੀਨੰਵਾਸੁਦੇਵਮਮੁਤਤਃ ਕ੍ਰਿ
ਤ੍ਰਿਕਵਤ ॥ ਜਾਂਕਿਸਪਦ੍ਰਸਿਨਿਮਿਤ੍ਰੰਪ੍ਰਪੰਚਕੰਹਵਾਤੇ
ਪੂਰਨਕੀਨੰ ਜਕਾਦੇਵਾਂਕਾਂਪ੍ਰਵਤ੍ਰਤੇਤਿ ਕਥੰਤਦਿ
ਵਾਸੁਦੇਵਮਮੁਤਤਃ ਕ੍ਰੀਤ੍ਰਿਕਵਤ ਯਥਾ ਕੋਤ੍ਰਿਕਃ ਕੋਮ
ਲਾਸਪੰਤ੍ਰਕ੍ਰਲਕੁਸਲਾਤ੍ਰਾਮਪਿਪਿਪ੍ਰਾਵਕਿਪ੍ਰਃ ਅਮੰਤ੍ਰਿ
ਪ੍ਰੰਜਿਮਤ੍ਰਗੰਵਾਜਨ੍ਰਃ ਪਾਸਿਜਤੁਪਕਰਤਿ ਸੁਵਾਂ
ਨ੍ਰਮੰ ਕ੍ਰਿਜਾਤਿ ਤਮਿਕ੍ਰਿਵੇ ਸ੍ਰੁਯਮੇਵਮਜਤਯਃ ਸ੍ਰੁੰਸ੍ਰੰ
ਵਿਕਾਸਮਾਪ੍ਰਾਵਯਤਿ ਯਥਾਂ ਯਾਣਵਕੋਤ੍ਰਿਕਮੁਮਿਵੇਵ
ਕੁਸਲੇਨ ਪ੍ਰਠਵਤਿ ਤੇਸਾਕਾਤ੍ਰੋਮਾਵ੍ਰਾ ਗਮਾਤ੍ਰਾ ਟ੍ਰਸ
ਲਾਤ੍ਰਤਪ੍ਰਵੇਸਯਿਤੁੰ ਕਿੰਤਦਿ ਮਨੂੰਵਤਕਸ੍ਰ ਮਕਾਂਸੀ
ਮੁਤਿਪਕਰਤਿ ਸਾਪਾਸ੍ਰਪਤਤ੍ਰ ਸ੍ਰੁਯਮੇਵਗਮਾਯਾਤ੍ਰਸ
ਲਾਤ੍ਰਤਪ੍ਰਵੇਸਯਤਿ ਤਥਾ ਪਦ੍ਰੇਜਿਕਤਿਮਾਣੇਕਾ~
ਮਣਮ੍ਰਤ੍ਰ ਸੁਤ੍ਰ ਸੁਤ੍ਰੌਗਣਤਵਿਗਾਣਤ ਜਤਪ੍ਰਜਤਿਪ੍ਰਵ
ਪਦ੍ਰੇਜ ਤਕਵ ਤੀਤਿ ਮਣਜਸੀਸ੍ਰੁਗਸਯਰਸਾਜਾ ਦਃ
ਵਿਪਦ੍ਰਵਿ~ਪ੍ਰਪਦ੍ਰੇਪਦ੍ਰੰਗਾਯਤੇ ਤਤਸ੍ਰਾਸ੍ਰਾਕ੍ਰਿਪਃ ਇਜ
ਮਃ ਤਰਾਪਿਜਕ੍ਰਿਮਾਸਾਗਾਸਯ ਰਸਾਜਾਦਃ ਯ
ਸਾਤ੍ਰਪੇਗਾਂ ਗਕ੍ਰਵ੍ਰਾਯ ਤ੍ਰਿਮਿਮੀਤੇ ਤਸ਼ਾਕਿਮਕਸ

ਨਾਠਵਸਗੁਰੂਕੇ ਸਤਗੁਰੂ ਸਬਦਿ ਜਿਤਾ ਨ ਆਪਿ ਨਾ ਸਿਮਰੁ
ਸੋਮਿਤੁ ਕਠਵਾਨ ਛੋਡੈ ਗੁਰ ਮੈਵ ਮਿਤ੍ਰ ਮਿਤ ॥੭॥ ਤ
ਮਾਮਨਾ ਮਿਤ੍ਰ ਸਿਖ ਨਿਰਵੈਰ ॥ ਤੂਵ ਮਨਾਨ ਮ
ਸਿਖ ਨਿਰਵੈਰ ਨਾ ਮਿਤੁ ਏਵ ਮਨ ਸੀਸ ਨ ਛੁਵੰਛੁਧੰ ਮ
ਮਿਤ ਮਵ ਸੁਮ ਸੁਤ ਮਾ ਘੁਠਾ ਵਿਕੀ ਕਮਾ ਗਾ ਰਤ ਮਾਰ
ਮੁਨ ਨ ਛੁਤ ਮਾ ਧਮ ਕਮੁ ਕੁਧਨ: ਧਨ ਸਮ ਤਿਤੁ ਪੈ
ਮਾ ਮ: ਕਧੰ ਠਵੇਗ ਨਮ ਸੂਠਾ ਵਿਕੰਵ ਮੁਨਿ ਮਿਤ
ਮੁਧਾ ਕੇਤੁ ਤਸਮ ਨਾ ਮਿਵਾ ਮਨਾ ਤੁ ਵਿਤ੍ਰ ਮਿਸੰ ਮਿਤੁੰ ਸਿਮ
ਤਵਸਾ ਕੁ ਮ੍ਰਿਤੁ ਮਨ: ਮੁਤਿ ਨ ਮੂਧ ਨ ਧ ਸੂਠਾ ਵੇਧਵ
ਤੁਤੇ ਡਤਿ ਧਾਟ ਮੁਸਾ ਕਮੁ ਸੀ ਪਕਲੰ ਮਕੁ ਸੈ ਸਵਿਕ ਮਿ
ਸਿਤੁੰ ਸਗੀਰ ਪਰਿ ਮਾ ਕੁਰ ਮਾਤ ਮਿਟ ਪਾ ਮੁਤਿ ਪਵ:
ਤਧਾ ਸਤੁਰ ਠਵ: ਮੰਮਾ ਘੁਤ ਡਤਿ ਵਤ੍ਰਿ ਵਾ ਸੂ ਮਕੁ
ਸਵਿਕ ਮਿਵੀ ਟਸਾ ਦੁ: ਤਮ੍ਰ ਧਮ ਧਮ ਮਿ ਨਿ ਮਿਤੁ ਪੈ
ਸੋ ਮਿਤੁੰ ਸ ਕ੍ਰਿਵਿਧੰ ਰਾਰੂ ਮਾ ਸੂ ਮ੍ਰਿਕੰਸ ਸਗੀਰ ਮਿਸ
ਨਾ ਧੰਵਰਾਰੂ ਸੁਤਿ ਰੂਨਾ ਛਿਵਾ ਰੂਨਾ ਮਿ ਮਿਤੁ ਮਾਰਾ ਧੀ
ਨੰ ਸੂਕੁ ਮਿ ਸੁਤੁ ਮਾ ਸੂ ਮ੍ਰਿਕੰ ਤਧਾ ਸਤੁੰ ਵਸਤੈ ਮੈਤੂਸ
ਧੂ ਧਿਸੰ ਵਿਜਾ ਮੁਰਾਰੂ ਮਾਧਨ ਨਿਗਨ ਸਜੁਸ੍ਰੈ:

ਸਣਾਂ ਖੂੰ ਪੰਧਮ ਮਹਿ ਜਿਵਤੁ ਪਤੀਣਿ ਤੁ ਪਿਆਸ ਨ ਸੰਤਲੀ
ਪ ਕਾਂ ਖੈ ਸੁਨ ਵੈਸਾਣੁ ਕੈਨਾ ਤਿਸ ਖੂਤ ਮਨ ਕਾਰ ਵੰ
ਸਾਮਿਤੁ ਰਲਸਾਂ ਤਿਕੈ ~ ਕਾ: ਸਾਨੀ ਤੇ ~ ਕਮ ~ ਰੁ
ਤੂੰ ਕੰਤੁ ਮਹੂ ਨਤ ਮਸਕੂ ਮਾਣਸੁ ਵਸੂ ਖਿਵਤੇ ॥੧੦॥ ਦੇ
ਤਉਨ ਲਸੂ ਘਾਨ ਲਮੁਵੈ: ਮਨੂ ਜੀਤ ਵੁ ਸੰ ਖਾਮ ਠਾਵੇ ਤਮ
ਠਵ ਡੇ ਤ: ਪਸੂ ਹੁ ਪਿਮ ਪੁਸਨੂ: ਜਾਂ ਸਾ ਨ ਜੂਣਾ:
ਨੁ: ਜਾਂ ਨੂੰ ਖ: ਤਤ ਸੁਰ ਪਤੂ: ਤੇ ਨ ਮਨ ਮ ਵਾਸਾ ਕੁ
ਖੇਤਵ ਪਿ ਮਿਦੂ ਮਨ: ਪਾਮਨ ਗਨ ਛੁ ਤਿ ਤਪਦ
ਤ੍ਰਿਵ ਪਨ ਚਸਾਪਛੇ ਸਾਪਨ: ਜਪੇ ਸਣਾਂ ਨੂੰ ਖਾ ਬਿਤਿ
ਖੂਵ ਤੁ ਮਿਸ ਖਸੂੰ ਸੰਮਾਨ ਸਨੂ ਸਸੂਸ ਖੁਤਿ ਕੁ ~ ਮਾ
ਵਤੁ ਮਾ ਵੈ ਸੂਣ ਵਿਹੁ ਮੁਲੰ ਸੰਮਾਨ ਲ੍ਹੋ ਮਾਨਾ ਮਿਤੇ ਖੇਦ
ਤੁ: ਡਲੰ ਤ ਪਮਾ ਬਿਹੁ ਤੁ ਪਸੁ ਖੁਦੁ ਦੁ ਤੇ ਤਾ ਪਸ ਮੇ: ਨੇ
ਪ੍ਰਵੇ ਪਸਾਨਨ: ਮਨਸੁ ਮਾ ਪਿਕਾਨ ਮਾ ਸੂ ਪੈ ਵੇ ਮਨਾ
ਨਹੁ ਵਮਿਤ ਪਿਕਾ ਨੇ ਮਨਾ ਮਿ ਜਿਗ ਸੂ ਪਾਵ ਮਨ: ਕੁ
ਤਮਤੂ ਜਤੂ ਪਸ ਛਿਮਾ ਪੀ ਕੁਤੰ ਵਸੁ ਪੈ ਵਾ ਮਨੰ ਖੂਜਾ ਕੁ
ਪੁਸੂੰ ਮੁਸ ਲਮੁਵੰ ਜਿਵੰ ਡੇ ਤਡਲ ਸੂ ਘਾਨ ਲਮੁਵੈ ਤੇ

ਜਿਤ ਨ੍ਵਾਮੁਵਾਮ੍ਰਿਨਸ੍ਰੂ: ਏਵੰਨਾਮੁਯਥੁਮਿਤ੍ਰਨ੍ਹਲਮ
ਤਮਪਿਨਾਣ੍ਹੁਤੇ ਤਸ੍ਮੇਤ੍ਰੁਤ੍ਰਿਤੇ: ਮਤ੍ਰਪ੍ਰਸ੍ਪਤ੍ਰਮਾਣ
ਤ੍ਨ: ਸ਼ੁਤ੍ਰਨ੍ਨਿ ਮਿਤ੍ਰ ਵਿਪ੍ਰੂਤਿਪਨ੍ਯਥੰਪ੍ਰਵਾਤ੍ਰੈਤਯੇ:
ਮਖ੍ਵਤ੍ਰਨ੍ਯਪਨਾਹ੍ਰਿ: ਪ੍ਨਯਸ੍ਰਿਣੇਨ੍ਤਿ ॥੭॥ ਤਤ੍ਰਪ
ਤਣਾਂਪੇਕ੍ਰਿਤ ਸ੍ਵਿਤ੍ਰਸ੍ਰਿਵਸ੍ਰੁਲ੍ਹੁਤ੍ਰਾਨ੍ਹੁਤਮਾ ॥ ਸਯਪ੍ਰ
ਤੁਮਾਨਿ ਕਨ੍ਨ ਵਿਧਯ ਸ੍ਯ: ਮਯਸ੍ਰਕੰਮਿਤ੍ਰਮਠਿ
ਪਗਸ੍ਰੂਯਤਿ ਯੇਨੋਵਿਧਯੇਨ੍ਧਾਤ੍ਰੰਮਿਤ੍ਰੰਮਾਵਿਧੇਯੇਨ੍ਹੁ
ਤਸ੍ਮੁਤ੍ਰਿਤ੍ਰਿਧਿਨ੍ਨਾਹੁਤੈਵਸ੍ਮੁਨੈਹ੍ਹੁਤ੍ਨਾਹੁਤੈਤ੍ਰਦ੍ਰੀ ੭
ਮਿਮਿਤ੍ਰੰ ॥੦੧॥ ਯਸ੍ਯੁਤਮੈਵਾਮਿਤ੍ਰੰਵਿਧੇਯਸ੍ਮਨ੍ਰੂ ॥ ਮ
ਨਾਹੁਤ ਸ੍ਵਿਤ੍ਰਹੁਤ੍ਰਯਸ੍ਰੁਤ੍ਰਿਕੇ: ਪ੍ਨਯਸ੍ਰਿਣਪਾ੭ਮਤਾ ॥੦੨॥
ਯਾਮਿਮਿਤ੍ਰਵ੍ਹੁਤ੍ਰਾਪਿਪ੍ਨਯ: ਪਾ੭ਮਤਾ ॥ ਤਤਮ੍ਰਿ
ਧਯਾਸ੍ਵਿਤ੍ਰਹੁਤ੍ਰਯਸ੍ਯਾਂਨਿਵਿਧਯਵਸ੍ਰੂ ਸ੍ਹੁ ਸ: ਸ੍ਰੂ:
ਮਨਾਹ੍ਹੁਤ੍ਰੰਤਮਨਮਸ੍ਰੁਤ੍ਰਿਕੇ: ਪ੍ਨਯਸ੍ਰਿਣਪਾ੭ਮਿਤ੍ਰੂ
ਮਤ੍ਰਮਾਪਯਤਿ ॥੦੩॥ ਸ੍ਰਿਨ੍ਨਸਹ੍ਹੁ ਮਿਤ੍ਰੁਮੈਵਸ੍ਮੁਨ੍ਹਮ
ਵਿਧਯਨ੍ਹਮੰਸ੍ਹਵਿਸ਼੍ਰੁਤਿ ਸ੍ਮਾਪ੍ਰਵਤਾ ॥ ਨੈਤਤ੍ਰੁਕੇਵਸੰਸ
ਸ੍ਰਿਵਸ ॥੦੪॥ ਯਥੈਤਾਨੀ ਕ੍ਰਿਯਾ ਸਕ੍ਰੂਨ੍ਯ
ਸ੍ਰਨ੍ਸ੍ਰਿਵ ਤਸ੍ਰੁਨ੍ਹਮਾਵਿਤਖਾਮਨੋਪਿਪ੍ਰਤੈਤ੍ਰੰਤਸ
ਪ੍ਰਿਤਨ੍ਹ ਸ੍ਰਤੁ: ਨਹ੍ਹਾਪਿਤ੍ਰਸ੍ਰਤੁਪਮਪ੍ਰਕਸੰਪ੍ਰਕਸ੍ਯ
ਤਿ ਪ੍ਰਵਸਮਸ੍ਰਾਪ੍ਰਕਸ੍ਰਾਕਸਕਸੰਯੋਗਸ੍ਹਯ:

ਸਤ੍ਰੂਨੇਪ੍ਰਜ੍ਯਸਮੇਵਸ੍ਵਾਸਿਨੰਸਿਤੁਸ੍ਰੁਠੇਤ੍ਰਾਗਸਪਧਾਤ੍ਰੀਤਿ॥੧੦॥
ਕਥੰ, ਸਿਤੇਤ੍ਰਸ੍ਰੁਤਿਸਤ੍ਰੂਸਾਧ ਸ੍ਰੁਣਕਾਨ ਪਤੇਸ੍ਰੁਵ੍ਰਿਤੰ
ਵੇਸਿਨਸਾ॥ ਸ੍ਰਪਾਤਿਸਾ ਸਿਨੀਕਿਠੇਤ੍ਰਸਕ੍ਰਿਤਸ੍ਰੁਤਿਸਤ੍ਰੂ
ਸਾਸਪਾਤਿਸਾ ਸਿਤ੍ਰਜੈਸ੍ਰੁਤਿਸਤ੍ਰੂਤੇਵਤਸ੍ਰੁਤਿਸਨਪਤਤ
ਤਸ੍ਰਾਸ੍ਤ੍ਰਸ੍ਯਪ੍ਰਸਤੇਤ੍ਰਧਾਰੂਣਸ੍ਰਤੁਧਾਯ ਵਤ੍ਰਿਕਤੇਗਨਕ
ਰਸਾਣਤਧ ਵਤ੍ਰਿਧਤ੍ਰਵਸਿਪ੍ਰ ਕਿਤ੍ਰਨਕਤਿਸਾਤ੍ਰ
ਧਤੇ ਤਥਾਸਿਤੰ ਨਪਤ੍ਯਨੰਨਵਿਵਿਗੰਣਿਗੀਣੇਵੈਵਸ੍ਰੂਕ
ਗੰਤੁਧਾਪੇਨੇਸਿਪੀਨਸਾ ਗੁਣਸ੍ਯਪ੍ਰਸ੍ਰੰ ਕਿਕਿਤੇਵ੍ਰਕ੍ਰਸ
ਸ੍ਰੁਤੰਸ੍ਰੁਤ੍ਰਿਕਤ੍ਰਿਸਵੇਸਿਧ੍ਰੰ ਕਵਧੇਵੇਸਧਤ੍ਰੇਤਿ॥੧੧॥
ਸਤਸ੍ਰੇਤਸ੍ਰਪਣਸ੍ਰੁਤੇ, ਸ੍ਰੁਸ੍ਰੁਸ੍ਰੇਪਗ੍ਰੰਸ੍ਰਵਾਗਸਾ॥ ਸਿਤੁ
ਸਨੇਕਿਸਤੁਤ੍ਰਨ੍ਯੇਪਗਤੁੰਤਤ੍ਰਵੰਸਵਿਧਧਤ੍ਰਾਕ੍ਰਿਧਵਿ
ਣਪ੍ਰਕਧਾਣਤ੍ਰੀਯਧਾਵਤ੍ਰਠਿਸਪ੍ਰਤ੍ਰੰਤਸੇਤਸ੍ਰਿਤ੍ਰਸੇਵ
ਸ੍ਰੁਪ੍ਰਸ੍ਰੇਪਗਤੰਵਿਧਵਿਧਾਧਿਵਿਤ੍ਰਸੰਸੇਤਨਸੇਤਨ
ਸ੍ਰੁਤੁਧਾਪਤ੍ਰੰਵਿਧਧਾਤ੍ਰਕਸਪ੍ਰਵਿਧਧਾਤ੍ਰਕਸਿਵ ਸ੍ਰਸੇਤ
ਵੇਸੇਤਨ ਸਿਵਸ੍ਰਕ੍ਰਿਕਸਾਣਿ ਕਨ੍ਯੰਸਵਧਾਗਸਿਤ੍ਰਸ੍ਰੁਤ:
ਸ੍ਰਨੇਵਸਿਤੁਸਾਤੁਪ੍ਰੇਣਿ ਤ੍ਰਤੁ: ਕੇਸਿਤੁਸੇਵਸੇਤਵਸਿਤ੍ਰ
ਤ੍ਰ: ਸ੍ਰਪਾਸਿਤੁਸਾਤ੍ਰਸੇਵੇਸੰਸਵ ਨਸਿਤ੍ਰਪਨ੍ਰੁਧੰਸਵ
ਤ੍ਰ: ਧਾਤਸਿਤ੍ਰਸਕਾਣਿਲੇਕੇਤ ਤ੍ਰਨਕਸਧਾਨੀਧਾਸੁ

ਕਸ੍ਮਾਤ ਸਾਮ੍ਰਾ ਦਿਤੇਧਾਂ ਤ੍ਰਿਵੀਸ੍ਰੰ ਅਥ ਕਰਾਵਿਠ ਸੰਸਿਤ
ਸਿਤਿਅਸਾਵਿਧ ਤ੍ਰਯਾਆ ਪ੍ਰਸ੍ਨੋਯੇਤੇ: ਪ੍ਰਤਿਰਿਸੀਕ੍ਰਤਸ੍ਤੁ
ਪ੍ਰਸ੍ਨ ਪ੍ਰਤੀਕ੍ਰਤ ਤ੍ਵਾਮ੍ਤ: ਅਸਿਮ੍ਜੁਸ਼੍ਟਿਤ ਅਸੰਤ ਪ੍ਰਸ੍ਤਾ ਕਥੰ
ਪ੍ਰਸ੍ਨੋ ਪ੍ਰਸ੍ਨੋ: ਪ੍ਰਸ੍ਨਸ੍ਯ ਅਵਧਾਰਣਤ ਅਪ੍ਰਸ਼੍ਨਖਣ੍ਡਤਿ ਏਵੰ
ਪ੍ਰਸ਼ੀਟਧੁਰ ਸੁਰ੍ਸ੍ਯਸ੍ਵਤ੍ਰਪਾਸਿਤ੍ਰਤ ਨਸ੍ਤ੍ਰਯਅਪ੍ਰਤਸ੍ਨੋਤਿ
: ਪ੍ਰਵਿਠਸ੍ਤੁ ਤੇਸ੍ਪ੍ਰਸ਼੍ਟਿਨ ਸ੍ਪ੍ਰੁ ਧਿਣਤ: ਪ੍ਰਸ਼੍ਨ: ॥੪੭॥
ਤਤ੍ਰ, ਤਸ੍ਮਸ੍ਯੈਵੰਵਸਨਾਸ੍ਨ੍ਰ ਆਪਿਪਾਤੇਸੰਦਤ੍ਰਕ
ਸਿਤ੍ਰਤਾ ॥ ਤਸ੍ਮਤੇ ਸ਼੍ਰੁਤ ਅਸਸ੍ਨੁਯਾਣਿਵਸਨਾਣਿ ਵਸਿ
ਸੀਸ੍ਤ ਅਵੈ ਪਾਤੇ ਪਸ੍ਪ੍ਰਤਿਣਾਧਵਨਾਤੇ ਸੰਦਤ੍ਰਕਾਸਿਤ੍ਰ
ਸ੍ਰਦਵਤਾ ਸੰਦਤ੍ਰਕਾ ਸੇ ਸਿਤ੍ਰਨਸ਼੍ਰੁਤੇਨਣਿਵਤ੍ਰਆਨ ੧੧
ਯਿਲੁ ਆਪਾਸਿਤ੍ਰ ਆਪਾਤੇਨ ਸ੍ਨੁਨੰ ਸ੍ਨਨਾਤਸਨਯ ਅਪ੍ਰਤਦ੍ਰ
ਨਸਾ ਯਸ੍ਤ੍ਰਣਿਨੇਪਵਨੇ ਵਾਤੇਨ ਜ੍ਵਨ੍ਰ ਸ੍ਵਾਂਪਾ: ਨ
ਪਾ: ਸਮਾਤ੍ਰਸਾਣੇ ਯਤ੍ਰੁ ਕਿਸ੍ਟਿਦ੍ਰੰ ਸਮਾਤ੍ਰਸਾਣੇ ਸ਼੍ਰੁਤ੍ਰੇਪ
ਸ੍ਵਦਸ੍ਤ੍ਰੈਣ ਸਿਕ ਸ਼੍ਰੁਦ੍ਰਪੰ ਸੰਦਤ੍ਰਕਾ ਵ੍ਰਦ੍ਰਾ ਜਸੈਵਸ੍ਰ
ਤ ਯਸ੍ਰ ਸੇ ਪਾਤੇ ਵਿਸੇਧ: ਸਨਸੰਦਤ੍ਰਕਾਣੀ ਪ੍ਰਸ਼੍ਨਖਣ੍ਡਤੇ ਵਿਸ
ਧਸ੍ਯਸ੍ਤ੍ਰਨ ਸ੍ਰੁਤ੍ਰਣ ਵਠਵਨਾਵਿਵਿਕਾਂਤ: ਯਥਾ ਪ੍ਰਕਾਧਿਤ
ਤ ਸ੍ਰਾਪ੍ਰਤਿਸ੍ਤ੍ਰੈਨ ਤਸ੍ਰੀਸ੍ਮ ਅਸ੍ਰੁਵਤ੍ਰ ਅਥੀਯਤੇ ਤਥਾ ਸਿਠਅਸ
ਪ੍ਰਵਸ੍ਵਨਯਸ੍ਪ੍ਰਿਸਤ੍ਰਿਣੰ ਅਪਾਤੇ ਸ੍ਰੇਸ੍ਰਤੇ ਤਤ੍ਪ੍ਰਸਿਤ੍ਰਿਵਿਸ
ਸਨਵੀਸ੍ਰ ਅਪਕਣਤ ਣੀਪਕ ਪ੍ਰਤਿਸ੍ਰਿਵਤਿਤਅਸੇ

[illegible]
[illegible]
[illegible]
[illegible]
कथं [illegible] विभ्रमः कथं [illegible] विभ्रम [illegible]
[illegible]
[illegible]
[illegible] ॥ १२ ॥
उक्त विवेक [illegible] ॥ [illegible]
[illegible]
[illegible]
[illegible] ॥ [illegible] ॥ [illegible]
[illegible]
[illegible]
[illegible]
[illegible] ॥ [illegible] ॥ [illegible]
[illegible] ॥ [illegible]
[illegible]
[illegible]

ਮਣੀ ਮਤ੍ਰ ਸੋਰੰਡ ਤਿਨਾ ਸਰੂਤੇ ॥੪੨॥ ਪ੍ਰਸਾਦ੍ਰ ਯਦ੍ਰ ਜਮੀਂ
ਮਸਵਿਯਣਾ ਵਸਕਾਹਿ ਤੇ ਸ੍ਰਮਸਯਃ ਸਮਾਣਿ ॥ ਯਸ੍ਰਮ
ਧੰਸ੍ਰ ਸ੍ਰ ਪ੍ਰਸਾਦ੍ਰ ਨੇ ਪ੍ਰਜਮੀਸਿ ਸੁਤੇ ਨੇ ਕਿ ਪ੍ਰਿਦ੍ਰ ਜਯੇਤੇ ਤ
ਦਾਪਿ ਪਾਵਿਤ੍ਰ ਸ੍ਰਮਨਥ ਵਿਵਕਾਰ੍ਹ ਤਿ ਨੇਕਸ੍ਰ ਵ
ਸੰਸ੍ਰਕਾਰਰੀਸਿ ਕ੍ਰਯਵ ਵ ਪ੍ਰਸ੍ਰਹਯ ਤ੍ਰਰ ਦ੍ਰ ਦ੍ਰਿਤ੍ਰੇ ਤਸ੍ਰ
ਯੇ ਨੇ ਸਮਸਮਾਣਿ ਭ੍ਰਵਤਿ ॥੪੩॥ ਤਤਃ ਕ੍ਰੋਸਕਸ
ਵਿਕਤਿਃ ॥ ਤਤ੍ਰ ਠਾਸ ਵਿਟ੍ਰਸ੍ਰਯਃ ਕ੍ਰੋਸਃ ਸਮੁਲਕਾਂ
ਕ੍ਰਸਿਤ ਠਵਤਿ, ਤੇ ਸਨ ਤੇ ਸਨਸ੍ਰ ਕ੍ਰਸਸਯਃ ਸਮੁਲਯ
ਤੰਟਤ ਠਵਤਿ ਕ੍ਰੋਸਕਸਵਿਕਤਿ ਸੀਵਚਵੇਵਿਕ੍ਰ ਸ੍ਰਤੇ
ਠਵਤਿ ਕਸ੍ਰ ਟ੍ਰਸ੍ਰ ਵਿਪਦਯਠ ਵਸ੍ਰਕਾਰ੍ਹ ਨਾਜਿਕ੍ਰੀ
ਕ੍ਰੋਸਵਿਪਦਯਃ ਕ੍ਰਸਿਕ੍ਰੇਨਸਿ ਤ੍ਰਸਿਸ੍ਰਤੇ ਸ੍ਰਤੇਠਤਿ ॥੪੪॥
ਤਸ੍ਰਵ੍ਰ ਸਨੰਧਿਤ ਸ੍ਰਦ੍ਰ ਸ੍ਰਯਵ੍ਰ ਦ੍ਰਯਸਨਸਾ ॥
ਸਵਿਃ ਕ੍ਰੋਸਕਸ੍ਰ ਵਾ ਵਿਸਤ੍ਰ ਸ੍ਰਨ ਤ੍ਰ ਦ੍ਰਵਤਿ ਤਸਸ
ਠਿ ਕ੍ਰਤ ਸਾ ਕ੍ਰਤ ਸਨਤੰ ਕ੍ਰਨ ਸਤ੍ਰੰ ਗੁਸਿਸੇਵਸ੍ਰ ਸ੍ਰਵਤਿ
ਤ ਸਕ੍ਰਾਇਤੰ ਨੁਰ ਸਸਜੰ ਠਵਤਿ ਤਦ੍ਰਯਸ੍ਰ ਸਵ੍ਰਾ ਯਸ੍ਰ
ਸਲੇਧਣਤੰ ਠਵਤਿ ਤਸ੍ਰ ਠਵਦ੍ਰਾ ਨਤ੍ਰ ਤੰਸ੍ਰ ਨਤ੍ਰ ਕ੍ਰਨ ਯਸ,
ਨੰ ਸਸਹਤੇ ਯਥਾ ਕ੍ਰਸੇਯਫ਼ਿਤਃ ਯਦ੍ਰਸ ਸਤੰ ਸਤ੍ਰਸਾ
ਸਯਣਵਿਪ੍ਰਤ ਸਨ ਤ੍ਰ ਨਿਸ ਵਯਜ ਤਸਚਯ੍ਰਸਯ ਣੀਵਸਤ੍ਰਸ
ਸ ਕ੍ਰੋ ਠਿ ਪ੍ਰਸ੍ਰ ਣਸਿਤਿ ॥੩੦॥ ਤਤਃ ਸ੍ਰਤ੍ਰ ਕ੍ਰਨੰ ਪਾਸਿ
ਸਸਸਾ ਸਿ ਨਸਾ ॥ ਤਸ੍ਰ ਕ੍ਰਸੇਯ ਨ੍ਰਸੇਯ ਸ੍ਰਤਜ

ਸ੍ਰੁ[illegible]ਤ੍ਯਾਖ੍ਯਾਤਿਃ ਸ[illegible]ਨ੍ਯਃ ਤ੍ਵਮਸਿਦ੍ਰਸ਼੍ਯਤਿ ਤਤ੍ਰ
[illegible] ਤ੍ਰਿ ਯਥਾ ਸਮਾਖ੍ਯਾਤਿਃ ਸ੍ਵਰੂਪਸੀਨਵ ਸ੍ਵਰੂਪਸਾ
ਤ੍ਵ[illegible] ਸ਼ਿ[illegible] ਪ੍ਰਤਿਸਮਨੀਯਃ ਪ੍ਰਸ੍ਰੁਃ ਪਸ੍ਤ੍ਰਾਗਰ੍ਭਸ੍ਰੁ
ਪਸੀਮਿਵਾਨ੍ ਯਥਾ[illegible] ਪਿਤ੍ਰਦ੍ਵੌਤਿ ਸਪਂਡ੍ਰਵਿਚਮਨੀਯਃ
ਃ ਸਂਸਾਰੇਯਮਤ੍ਵਵਾ। ਸਥਾਨ੍ਤਤ੍ਰਤਿ ਤ੍ਰਸਮਨ੍ਵੂਪਤ੍ਰਿ
[illegible] ਤ੍ਵਸਪਸ੍ਵਿਸਮਾਪ੍ਰਤ੍ਰਿਤਸ੍ਯ ਸਤ੍ਵਤਾਨ੍ਵਯਾਨ੍ਯੇ
ਧਃ ਤਸ੍ਮਾਤ੍ ਕਾ[illegible]ਸੀਯਾਣ੍ਵਾਨ੍ਯਂ ਪ੍ਰਸ੍ਰਤਿਤਿ॥੩੩॥ਪੁਰ੍
ਖਕਾਰ੍ਯਸਿਸਮਾਪ੍ਤੇ ਕੈਵਲ੍ਯਮਕਂ ਤਸ੍ਰੂਪਸਵਯਾਦ੍ਵਤਿ।
ਪੁਰਖਾਰ੍ਥਸ਼ੂਨ੍ਯਾਨਾਂ ਪ੍ਰਤਿਪ੍ਰਸਵਃ ਕੈਵਲ੍ਯਮ੍॥ ਸ੍ਵਰੂਪਪ੍ਰਤਿ
ਸ਼੍ਠਾਵਾਸਿਤਿਸ਼ਕ੍ਤਿਰਿਤਿ॥ ਕ੍ਰਿਤਭੋਗਾਪਵਰ੍ਗਾਣਾਂ ਪੁਰਖਾ
ਰ੍ਥਸ਼ੂਨ੍ਯਾਨਾਂ ਯਃ ਪ੍ਰਤਿਪ੍ਰਸਵਃ ਕਾਰ੍ਯਕਾਰਣਾਤ੍ਮਕਾਨਾਂ ਗੁਣਾ
ਨਾਂ ਤਤ੍ਕੈਵਲ੍ਯਮ੍। ਸ੍ਵਰੂਪਪ੍ਰਤਿਸ਼੍ਠਾ ਪੁਨਃ ਬੁਦ੍ਧਿਸਤ੍ਤ੍ਵਾਨਭਿਸਂਬ
ਨ੍ਧਾਤ੍ਪੁਰਖਸ੍ਯ ਚਿਤਿਸ਼ਕ੍ਤਿਰੇਵ ਕੇਵਲਾ ਤਸ੍ਯਾਃ ਸਦਾ ਤਥੈਵ
ਵਸ੍ਥਾਨਂ ਕੈਵਲ੍ਯਮਿਤਿ ਸਿਦ੍ਧਮ੍॥੩੪॥ ਇਤਿ ਸ੍ਰੀ ਪਾਤੰਜਲੇ
ਯੋਗਸ਼ਾਸ੍ਤ੍ਰੇ ਸਾਂਖ੍ਯਪ੍ਰਵਚਨੇ ਕੈਵਲ੍ਯਪਾਦਸ਼੍ਚਤੁਰ੍ਥਃ॥
ਸਮਾਪ੍ਤਸ਼੍ਚਾਯਂ ਪਾਤੰਜਲਿਕ੍ਰਮੇਣ [illegible] ਸ੍ਯ ਯੋਗਸ੍ਯ [illegible]ਨਃ ਸਮ
ਪ੍ਤਃ ਸ੍ਵਾਮੀ ਸਮਾਧਿਃ ਪ੍ਰਤਿਪਾਦਿਤਾਸ਼੍ਚਿਤ[illegible] ਸ੍ਯਮ[illegible]
ਸ੍ਯਾਨ੍ਤਰ੍ਗਤਾ॥ ॥ ॥ ॥ ॥ ॥ ਸੰ ੫੩

ਸਾਗਾ ਮਾਧਿਸਾਗਾਨੂੰ ਰਸਮਰਸਤ੍ਰਾਂ ਧਾਸਸ ਦਾਂਵਰਵਸਾਸ੍ਰੁਵੇ [illegible]

ਮਿਲਤੰ ਅਾਗਸੌ ਵੇਥੁ ਧੋਪੈ ਥੁਧਪਤ੍ਰਿਕ ਰੰਦੂ ਸੀਵੇਧਲਦੇ [illegible]

ਤਨੂਤਾ।

[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]

ਪ੍ਰਿ...ਸਮਤੋਏਵਰਥ੍ਹਾਤ... ...ਮਾਤ੍ਰਵ੍ਰਿਤੇਰ੍ਵਰਣਨਨ੍ਯਾਪ੍ਰਸਿਧਿਤ
... ॥ ਅਥ ਯੋਗਾਨ੍ਤਸਮਾਪਨਮ੍॥ ਸਰ੍ਵੇਸਮੁਦ੍ਯ
ਸਾਨੁ... ਸਿਧ੍ਵਾ ਛਿਧਯਸ੍ਯਯੋਗਾਨ੍ਤਾਨੁਸਾਰਧਾਤੇ ਸਰ੍ਵਸ
ਤ੍ਰਿਧਿਕਾਨ੍ਤਨ੍ਤਕਮਨ੍ਨਾਨ੍ਤਰੁਸ੍ਤ੍ਰ, ਧਰ੍ਤਿਰ੍ਹੇਗੋ: ਧਰ੍ਮਾਸਮ
ਧਿ: ਅਥਾਪਾਨੰ ਸਤਿਸਿਧ੍ਯਤੇਰੁਪਾਯਸ੍ਯਾਪਤੇਨ੍ਤਕਾਨ੍ਤਿਸ੍ਮਧਿ
ਯਧਿਨ੍ਤੇਤਸ੍ਤਨ੍ਤਸਮਾਪਨੰ ਯੋਗਸ੍ਯਾਨ੍ਤਸਮਾਪਨੰ, ਤਸ੍ਯਸਾਸ੍ਯਾਪਧਿ
ਸਮਾਨ੍ਯੇਰਨਧਿਕਤ੍ਵੰ ਵਿਕ੍ਸ਼ੁਭਿਤ੍ਰ:, ਤਤ੍ਸਮਾਸੁਸ੍ਵਤ੍ਵਤ੍ਰਾਤ
ਯ ਯੋਗ: ਸਮਾਪ੍ਯਤ: ਸਛਨ੍ਤੋਛਿਧਯ:, ਤਕ੍ਸ਼ਦ੍ਰਨਾਨ੍ਤੰਛ
ਨ੍ਤੰ ਵ੍ਰਿਦ੍ਧੰ ਨ੍ਤਸਮ੍ਯੋਗਸ੍ਯਕੈਵਲ੍ਯੰਛਨ੍ਨਸਾ, ਸਾਮ੍ਯਛਿਧਯ
ਯੋ: ਪ੍ਰਸਿਧਸ੍ਯ ਪ੍ਰਸਿਧਸ੍ਯ ਕਠਨ੍ਵਨ੍ਤਕਾਨ੍ਤ: ਸਮ੍ਬਨ੍ਧ:, ਸ
ਛਿਧਯਸ੍ਯ ਯੋਗਸ੍ਯ ਤ੍ਰਛਾਨ੍ਤਸ੍ਯ ਸਮ੍ਯਸਮਾਪਨਕਤ੍ਵ:, ਏ
ਤਤ੍ਤੰਵਧਿ ਵ੍ਰਿਦ੍ਧਸ੍ਯ ... ਯੋਗਸ੍ਯ ਸਮਾਪਨਾਨ੍ਤਿਸਾਸ੍ਯ
~ਸਸ੍ਯ ਵ੍ਰਿਤੇ, ਤਤ੍ਸਾਪਨਸਿਧ੍ਯੋਗੋ: ਕੈਵਲ੍ਯੰਛਨ੍ਨਸ੍ਯ
ਤਿ॥ ਤਤ੍ਕੈਯੋਗਾਤ੍ਰਛਿਤ੍ਰਸ੍ਯ ॥ ॥ਯੋਗਸਿਧ੍ਯਤ੍ਵਤ
ਪ੍ਰਿਧਿ: ॥ ਸਿਤ੍ਰਸ੍ਯਾਸਿਸ੍ਮਨ੍ ਸਮੂਤ੍ਰਪਸ੍ਯ ਵਕ੍ਸ਼੍ਯਤੇ
...ਵਧਿ...ਸਤ੍ਰਯਾ... ਸੰ ਨਿਸ੍ਯੋਗਜਿਗ੍ਯਾਸਯਪਧਿ
...ਤਿਸਿਕ੍ਤੇ...ਸ੍ਯਤਯ ਪ੍ਰਤਿਨਿਸਧਿ...ਸੋਨ੍ਤ੍ਰ
... ... ਸਮਾਧਿਨਾਗੋ: ਸਧ
ਸੰ ਸਿਤ੍ਰ... ...ਕਸ੍ਮਾਸਿਕ੍ਸ਼੍ਯੰਸਿ

ਕ੍ਰਮਾਣਾਦਿ ਚਿਤਵਤਿ ਤਸ੍ਮਾਜ੍ਜਿਯੰ: ਸਿਜ੍ਯਮਕਸ੍ਸੁਨਿ
ਕਤੁਸਿਤਿ ਸਿਤੁਸ੍ਕ੍ਰਮਪਸ੍ਥਿ ਤਸ੍ਯ ਪਕ੍ਸ਼ ਵਿਸੇਸ਼: ਤੇ
ਜਿਯੰ ਗਤਾਸਮਤ੍ਰ੍ਕੇ ਕਸ੍ਮਿਨ੍ਦੁਂ ਗਜਿਮ੍ਰਯਤ੍ਰ ਸਾਪਕ:
ਯਾਸਿ ਵਿਧਵੈ ਧ੍ਰਵਿਕਲ੍ਪਿਤੇ ਧ੍ਰੁਵਵਾਕ੍ਯੇ ਧ੍ਰਮਾਤ੍ਰਿ
ਧ੍ਰਵਗਤ: ਪ੍ਰਤਿ, ਤਸ੍ਮਾਮੈਵਸ੍ਮੈ ਤਸ੍ਯ ਨਵਸ੍ਮੀਵ ਧ੍ਰ
ਤਸ੍ਯ ਤਤ੍ਵ ਕਨ੍ਦੁਤ ਜਟਾਵਿਠਸਮਗਾ ਯਤ੍ਨੇਪਸ੍ਮਿ
ਯਿਗ੍ਰਹਣ ਧ੍ਰੁਵਮਕ੍ਸ਼ ਸਿਧ੍ਰੁਵਤੁੰ ਤਸ੍ਮਾਮੈਵਗਤ:
ਪਿਸਾਸ੍ਮੀਵੰ ਵਿਗ੍ਰਹ੍ਯੰਤ ਮਤ੍ਰੈਰ੍ਕ ਸ੍ਵੈ ਸਿਧ੍ਰੁਨਪਰਿ
ਗ੍ਰਹਣ: ਪਿਸਾਯਾਂ ਸ੍ਵਾਪਸਾਯਾਂ ਧ੍ਰੁਵਮਕ੍ਸ਼ ਸਿਧ੍ਰੁਵ
ਤੇ ਤਸ੍ਮਾਮੈਵਲੈਵਾਨੰ ਯਤ੍ਨੇਠਵਾਤਿ ਗਤਾਸਾਪ੍ਰ
ਤ੍ਰਿਤ੍ਵੰ ਤਸ੍ਯਾ ਧਰਾਪਕਾ ਵਿਗਤੰ ਮਤ੍ਰੈ ਸ੍ਵਾਪਸਾਂ
ਸਿਤ੍ਵੰਠਵਾਤਿ ਯਤ੍ਨੇ ਸਿਤ੍ਸਮ੍ਸ੍ਥਿਤ ਵਕ੍ਤ੍ਰ ਨਸਸਾਂਯਾਂ
ਵੇਗਿਤ੍ਵ: ਯਕਾਣ ਵਿਜਗ੍ਰਤ ਪੈਤ੍ਰੈ ਸਮਤ੍ਰੈ ਕ੍ਸ਼ਦ੍ਰਤ੍ਵ
ਤੁਗਮਵ ਸਿਤ੍ਵ ਤ੍ਰਕ੍ਰਸਾਯਾਂ ਵਧਵੈਗੰ ਛਤ੍ਰਾਂਤ ਮਤ੍ਰਾਂ
ਕ੍ਰਸ੍ਵਦ੍ਰ ਕ੍ਰਸੈ ਤ੍ਵਵ ਮਛਿਨ੍ਨਵ: ਕ੍ਰਪੈਗ ਪਿਗਤਾ ਸੁਮ
ਸੈਗ੍ਰਤ੍ਤੇ ਕੈਪੈਤੇ ਧ੍ਰੁਤੇ ਸ੍ਮ੍ਰਤਾਂ ਗਤਾਸ: ਪ੍ਰਥਮਸਾਯ ਸ੍ਮਤ
ਯਾਵਤ੍ਵਧ੍ਰ ਕਾਤ੍ਵਸ੍ਮਿਤ ਤਸ੍ਯ ਵਿਰ੍ਯਤ੍ਵ ਮਕ੍ਤੇ:

ਸ੍ਰੀਧਿਤਭਿਤ੍ਰਿਰੂਪ ਸ੍ਵਰੂਪਵੋਨ ਪ੍ਰਸਤ੍ਰਨੰ ਭਤ੍ਰ ਸ੍ਵਰੂਪਤਸਤੰਪ
ਸ੍ਵਰੂਪਸ੍ਤ੍ਰਨੰ ਧਤਸ੍ਰਿਕੇਵ੍ਹ ~ ਤਸ੍ਵਰੂਹ ਸ੍ਵਰੂਆਧਿਐਧਧੋਗਿਰ
ਵਿਤੇ ਸ੍ਰਨਧੋਸ੍ਵਰੂਧੋਂਕੇ ਸ੍ਵਨਿਸ੍ਵਰੂਪੇਵਸ੍ਤ੍ਰਿਤਸ੍ਰੈਕਰੂ
ਸ੍ਵਰੂਪ: ਪਰਿਣਾਮ: ਸਧਏ: ਕਿਸਤੰ ਭਵਤਿ ਏਕਸ੍ਵਰੂਰ
ਲਿਕਤਿ ਨਿਰਪ: ਵਿਰੋਧਸ੍ਯ ਭਵਾਮਂ ਕਥੀਵੇਂ ਸਸੰ
ਸ੍ਵਰੂਪਾਣਂ ਪ੍ਰਵਿਲਯ ਡ ਹ੍ਵਨਧੋਵੇਵ ਸ੍ਵਰੂਪੈਂਦ੍ਵੇ ਸ੍ਵਰੂਸਠਵ: ॥
ਤਸ੍ਯੈਵੀਪ੍ਰਤ੍ਯਕ੍ਸ਼ਸ੍ਯ ਸ੍ਤ੍ਰਿਤਕਤਿ ਨਿਰੋਧਪਸ੍ਯ ਵਿਸ੍ਵਰੂਪਸ੍ਯਤ
ਕਮ: ਪ੍ਰਥਮੇ ਸਿਤੁਪਸ੍ਯ ਸ੍ਵਰੂਪਸ੍ਥ ॥ ॥ਤਸ੍ਯ ਸ੍ਵਰੂਪ: ਸ੍ਵਰੂਪ
ਵਸ੍ਯਨਮਾ॥ ਸ੍ਵਰੂਪ: ਪ੍ਰਕਥਸ੍ਯ ਤਸਿਕ੍ਰਮੇ ਸ੍ਵਰੂਪੇ ਸਿਦ੍ਧ
ਸ੍ਵਰੂਪਸ੍ਯ ਧਸ੍ਯ ਭਵਕ੍ਰਮੰ ਕ੍ਰਿਯਾਸਿਦ੍ਧਵਤਿ, ਸਧਸਤ: ਓਦ੍ਵਤ੍ਰ
ਵਿਵੇਕਪ੍ਰਸ੍ਤੇ ਸ੍ਤ੍ਰਿਸ੍ਵਰੂਪ ਸਾਵ੍ਕ੍ਰਤ੍ਵਰੂਪਭਿਸ੍ਯ ਵਿਕਤ
ਰੂਪਸ੍ਯ ਪਰਿਣਾਮਾਂਵ ਵ੍ਹਰੂ ਵਸ੍ਵਰੂਪ: ਸ੍ਵਰੂਪੇਣ ਵਸ੍ਵਰੂਪੰ
ਸ੍ਵਰੂਪਸਿਦ੍ਧਵਤੀਤਿ॥ ਦ੍ਵਰੂਪਸ੍ਯ ਤਸ੍ਯ ਕਿੰਸ੍ਵਰੂਪਸ੍ਯ
॥ ॥ਇਤਿ ਸਤ੍ਵਸ੍ਵਰੂਪਭਿਤਕ ॥ਤਤਰ ਧੋਣਾਂਸ੍ਵਰੂ
ਸਿਕ੍ਰਮੇਵ ਤਧੋਵ ਸ੍ਵਰੂਸਾਣ: ਤਸ੍ਯ — ਕਿ: ਸਤ੍ਵਰੂਪੰ
ਤਸ੍ਵਰੂਪੰ, ਸਧਸਤ: ਧਸ੍ਯਸੇਵ ਤਧ: ਸਧਿਕ: ਏਸੰ
ਕਦ੍ਰਿਕਸ੍ਯ ਸ੍ਵਰੂਪਵਤਿ ਤਸ੍ਯ ਸ੍ਵਰੂਪਧਾਣ ਸੰਵੇਸ੍ਵਰੂਤ ਸ੍ਵ
ਸ੍ਵਰੂਪ: ਪ੍ਰਕਸ਼: , ਤਸ੍ਯੈਵੰ ਲੀਸ੍ਤ੍ਰਿਕੇਣ ਸ੍ਤਤਧਧਾ

इन्द्रियप्रणालिकया चित्तस्य बाह्यवस्तूपरागात्तद्विषया
सामान्यविशेषात्मनोऽर्थस्य विशेषावधारणप्रधाना
वृत्तिः प्रत्यक्षं। गृहीतसम्बन्धाल्लिङ्गाल्लिङ्गिनि सा
मान्यात्मना यज्ज्ञानं तदनुमानं। आप्तवचनमागमः ॥
एवं प्रमाणरूपां वृत्तिं व्याख्याय विपर्ययरूपामाह ॥ ॥
विपर्ययो मिथ्याज्ञानमतद्रूपप्रतिष्ठं ॥ अतथ
भूतेऽर्थे देहे आत्मज्ञानं विपर्ययः। यथा शुक्तिका
यां रजतज्ञानं। अतद्रूपप्रतिष्ठमिति तस्यार्थस्य
रूपं न तस्मिन्रूपे प्रतिष्ठत इति तस्यार्थस्य यत्पारमार्थिकं
रूपं न तत्प्रतिभासयतीति यावत्। संशयोऽप्यतद्रूपप्र
तिष्ठत्वान्मिथ्याज्ञानं। यथा स्थाणुर्वा पुरुषो वेति ॥ वि
कल्पवृत्तिं व्याख्यातुमाह ॥ ॥ शब्दज्ञानानुपाती व
स्तुशून्यो विकल्पः ॥ शब्दजनितं ज्ञानं शब्दज्ञानं तदनु
पतितुं शीलं यस्य स शब्दज्ञानानुपाती। वस्तुनस्तथा
त्वमनपेक्षमाणो योऽध्यवसायः स विकल्प इत्युच्यते।
यथा पुरुषस्य चैतन्यमिति। अत्र देवदत्तस्य कम्बल
इति शब्दजनिते ज्ञाने षष्ठ्यावसीयमानो भेद
इवाभासते [...] वस्तुतस्तु

मेवधर्मेधः नित्यं द्रव्यं गुणभाव ॥ ॥ अथ वप्रूट

पान्नभूनावत्तिश्रिद ॥ अथ वप्रूष्ट पश्नन्नभूवंप

ध्रुवत्तेः अत्तषेत्रो, एतत्तजं वत्ति, यामत्तअभ

श्रित्रद्वत्तभमः अभ्रत्तुविधयपदिहृणेनप्रवत्तत्त्व

त्तिः अणनिह्र, अस्मृत्स्व भाथभरुअंभुस्मभित्तिय

स्निक्षनन्त, अन्त्ते भूनवत्पत्तिकेनपपत

वात्तिहृमा ॥ अन्त्तित्रंणभूत्तमण ॥ ॥ अथत्त

विधयत्तुभंपूमेधः अन्त्तिः ॥ भूम न्नित्तनहुभूति

धयभूयेषमभूमेधः अंस्कृनवस्तु ध्रुनुवपनि

क्षः अन्त्तिः, उदभूम विपदयविकल्पयस्य

वमु, उपवयपन्तनवल्हदयायमाणः अस्तु

पुः, निह्रुभंवन्हृमनाविधये, अन्त्तिनभूम वि

धदयविकल्पनिहृनिभिन्न ॥ एवंवंतीह्न भूपयम

पायंनिगिंधत्त्वायभूत्तभण ॥ ॥ अथ भवेगापृहं

उत्तिगिधः ॥ अथभवेगात्तेवत्तुभ न्नवत्तानत्तहं

धूरुमथत्तत्तिनियमत्तुपर्श्रमित्तहत्तीरं यद्वृत्ति

क्ननंभनिगिधः, किश्रत्तंवत्ति उभंविनिवे

उवक्तणचिनिवेशानभत्रस्ताप्रत्तयवमूत्र उत्त

[illegible]

ਮਯਵਿਖਯੰ, ਦ੍ਵਿਤੀਯੰਤਤ੍ਤ੍ਵਾ ਵਿਖਯੰ, ਤ੍ਰਤਤ੍ਵਾ
ਮਾਂਖਵਿਵੇਕਗ੍ਰੰਥੇਏਵਠਵਤਿ, ਇਤਿਯੇਅਮਾਤ੍ਰ
ਤ੍ਰਾਨੁਕੂਲਕ੍ਰਮ॥ ਏਵੰਯੋਨਿਮੂਮੁਕ੍ਸ਼ੁਪ੍ਰਸ਼੍ਨਮੰਤ੍ਰੰ
ਤ ਅੰਧੂਲ੍ਹਤਤੁਪਠੇਮਾਨ੍ ॥ ॥ਵਿਤਕਵਿਮਾਨਨ
ਤਾਮਿਤਤੇਗਮਾਨ੍ਦਾਮੂਲ੍ਹਤ: ॥ਅਮਾਨਿਨਿਤ੍ਰਿਮਧ:
ਮਮੂਮੰਮਯਵਿਪਰ੍ਹਯਗਦਿਤੇਤ੍ਵੇਧੂਲ੍ਹਯਤੇ ਠਰ੍ਹਮੂਮ੍ਮ
ਤ੍ਰੁਯੇਨਮਮੰਧੂਲ੍ਹਤ: ਅਮਾਨਿਤ੍ਵਨਾਵਿਸੇਧ:,
ਮਵਿਤਕਾਸਿਠੇਸਾਮ੍ਰਤਚਿਯ:, ਮਾਵਿਤਕ:ਮਾਵਿਮ
ਤ:ਮਾਨ੍ਹ:ਮਾਖ੍ਯਿਤਸ੍ਰਠਵਨਾਠਰ੍ਹਮੂਵਿਖਯਾਤੁ
ਵਪਸਿਦ੍ਧਾਨੇਸੋਤਸਿਧਨ:ਧਨਚਿਨਿਕੇਸਨੰ, ਠਰ੍ਹ
ਸਤ੍ਰਿਯ, ਰੰਮੂਗਮੁਤ੍ਵਾਵਿਕ ਤਾਤ੍ਰਪਿਤ੍ਰਿਵਿਯਾਨਿ
ਸਾਤ੍ਤਸਾਤੁਕੇਸਾਤ੍ਰ, ਸਾਤੁਨਿਸਤ੍ਰਯਿੰਸਤਿ: ਸਾਸ
ਠ:ਧਨਧ: ਤਤ੍ਯਸਮਕਕ੍ਰਤੇਤ੍ਰਿਯਾ ਮ੍ਰਨਾਨਿ
ਵਿਖਯਤ੍ਵੇਨਸਾਯਪ੍ਰਵਾਪਾਨ੍ਤਮਤੁਨੇਨਸਕੂਤੇ
ਲ੍ਹਾਪਠੇਸੇਨਸਠਾਵਨਾਧੂਵਤ੍ਰਤੇਤਸ ਮਵਿਤਕ:ਅ
ਮਾਯਿ:, ਸਾਮਿਤ੍ਵੇਨਾਮਾਨੇਪ੍ਰਵਾਪਾਨ੍ਤਮਤੁ
ਨਸਕੂਤੇਲ੍ਹਾਪਮਤ੍ਵੇਨਯਸਠਵੰਨਧੂਵਤ੍ਰਤੇਤ
ਸਾਨਿਵਿਤਕ: ਤ੍ਰਸਾਂਤ: [illegible]

ਧਿਧਮਨਿਮੁਹਮੁਤਮੁਮਸਕਾਲਣਮਕਸਤੂਮਨਧਸਠ
ਸਜ,ਕਤੁਤੇਤਸ॥ਤਿਸਾਃ,ਤਸਿਕੈਕਲਸੁਨਸਮੇਕ
ਧਨਕਨੂ॥ਸਿਨਧਸਿਮਾਨਕਨਸਿਤੁਨਠਕਨਕਿ
ਥਮ੍ਹ॥ਤਿਚਿਰਸਾਤਤ੍ਰਸੂਤੇ,ਣਕੰਪਦਤੁਃਅਮਾਧਿਨੁ
ਹਮਮਾਪਾਤਗਿਗਿਸੂਪਾਸਿਸੂਤੇ,ਧਸਤੁਕਸਾਸੁਮੇਲੇਸ
ਨਧਿਤੁੰਸਤੁਃਕਾ॥ਮਤੁੰਠਾਸੂਤੇਤਸਤੁ॥ਠਕਾਸਿ
ਛੂਤੇਃਸੂਕਕਾਸਮਧਸੂਮਤੂਸੂਠਸੂਮਾਨਸੂਰਾਕਦੂ
ਨਹੁਃਮਮਾਣਿਹਕਤਿ,ਸਸਿਕੈਕਮਮਾਧੇਧੇਧੁਤਧ
ਸੁਤੂਤੁੰਧੁਧਾਨਧੁਨਧਤੁਧੰਨਧਸੂਤੁਤੇਕਿਣਤਸੇਫਫ
ਕੁਕਤਾਤ੍ਰਿਸਿਫਸਕੁਕਾਸੂਃ,ਤਧੰਨੂਫ॥ਮਮਾਪਾਤਿਃ,
ਤਤਃਪਾਂਗਸਾਸੁਮੇਲੇਸਾਨਠਿਕੁਤੁੰਸੁਤੁੰਮਤੁਸਾਲਸੁ
ਚੀਨਿਤੁਧਧੁਕਤੁਤਠਾਕਨਤਸੂੰਸੂਨਹੁਸੂਮਤੁਸੂਟਗੁ
ਕਾਸ੍ਰਿਸ੍ਕੂਤੇਨਸੂਕਦੂਤੂਮਾਨਾਕਸੇਧਕੂਨਮਮਾਧਿਃਮ
ਸਿਤ॥ਤੂਸੂਤੇ,ਨਸਾਫਕੁਸਾ,ਸਿਤਧੇਠੇਸਃਸਕੂਸੀ
ਧਃ,ਧਤੇਨ੍ਹਤੁਃਕਾ॥ਮਜਾਮਤੂਲਾਪੇਨਕਿਸਧ
ਕੂਸਾਧਤਸੇਫਕੂਾਃ,ਧਨਤਸਾਪਤਧਧੁਤਿਲੇਮਪਰਿ
ਤਮੈਨਧੁਜਾਤਿਲੀਨਸਿਤਸਿਮਤੂਮਾਨਮਕਠਾਤਿ
ਮਾ॥॥ਸੂਸਿਸਿਕੈਕਮਮਾਧੇਧੇਜਤਪਾਤਿਖਃ॥

ੰਪਾਸਮ੍ਰਾਣੰਪਨਖੰਨਪਸੂਤਿ ਬੇਧਾਂ... ਪ੍ਰਸੁਕੰ
ਮਪਗਤੇ ਪ੍ਰਜਤਿਲਾਯਾਃ ਦ੍ਰਸ੍ਟੰਤੇ, ਬ੍ਰਮਿਂਪ੍ਰ...
ਸਨਾਥੰ ਪ੍ਰਵਤ੍ਤੇ ਤੇਖਾਮਿਕੰ ਸਿਵੰਕਾਪ੍ਰਾਣੇਤਿਨੂ
ਦ੍ਰਸਮਾਪਤਿਰਿਦ੍ਰਸ੍ਟੰ, ਤਦ ਮਾਵਿਤਕ੍ਰਮਸਮਾਪ੍ਤੋ ਸਸੂ
ਤ੍ਰਵਦੂਃ ਸਤਿਤ੍ਰਪਤਯ, ਵ੍ਰਤਿਪ੍ਰਵ੍ਰਤੇ, ਤਤਾਕੈਕਸ੍ਟਾਮੂ
ਗੇਯਤ੍ਤਰੇਤ੍ਤਰ ਤ੍ਤਿਸਤ੍ਤਾਵਮ੍ਰੇਧ ਸੰਪ੍ਰਜ੍ਞਾਤਃ ਸਮਾਧਿਃ ॥
ਸੂਸਮਾਪ੍ਰਜ੍ਞਾਤਸਮਾਧ ॥ ॥ਵਿਰਾਮਪ੍ਰਤ੍ਯਯਾਭ੍ਯਾਸਪੂਰ੍ਵਃ
ਸੰਸ੍ਕਾਰਸੇਸੋ਽ਨ੍ਯਃ ॥ ਵਿਰਮ੍ਯਤੇ ਨੇਨੇਤਿ ਵਿਰਾਮਃ ਵਿਤਰ੍ਕਾਦਿ
ਚਿੰਤਾਤ੍ਯਾਗਃ ਵਿਰਾਮਸ਼੍ਚਾਸੌ ਪ੍ਰਤ੍ਯਯਃ ਵਿਰਾਮਪ੍ਰਤ੍ਯ
ਯਃ ਤਸ੍ਯਾਭ੍ਯਾਸਃ ਪੌਨਃ ਪੁਨ੍ਯੇਨ ਚੇਤਸਿ ਨਿਵੇਸਨੰ,
ਤਦ੍ਯਸ੍ਯ ਕਾਰਣੰ ਸਿਤ੍ਤਵਤ੍ਤਿ ਤਤ੍ਸ੍ਸਾਤ ਤਸ੍ਯਨੇਤਿਨੇਤਿ
ਵੈਰਾਗ੍ਯ... ਪੂਰ੍ਵਸਮਾਨਂ ਤਤ੍ਪਰਕੈ ਅਸੰਪ੍ਰਜ੍ਞਾਤਃ ਸਮਾਧਿਃ
ਸੰਸ੍ਕਾਰਸੇਸਃ ਤਦ੍ਵਿਲਕ੍ਸ਼ਣਃ ... ਜ੍ਞਾਤ ਦ੍ਰਸ੍ਟ...
ਤਦਨਕਿਂਚਿਤ੍ਰੂਪੰ ਅਸੰਪ੍ਰਜ੍ਞਾਤ ਦ੍ਰਸ੍ਟੰਪ੍ਰ... ਤੋਖਿਲੀ
ਨਃ ਸਮਾਧਿਃ, ਤਦਾਸਤ੍ਤ੍ਵਿਨਿਸ਼੍ਚਤਪਨਿਤ੍ਯਸਃ;
ਦ੍ਵੇਯੰ ਸਮਾਧਿਪ੍ਰਾਸ਼ੁਃ ਏਕਾਗ੍ਰਤਾ, ਨਿਰੋਧਸ੍ਚ, ਤਦ
...ਧਿਮੁਕ੍ਤਿ ਸਿਤ੍ਤਸ੍ਯ ਸੀਧ੍ਰਤੁਦ੍ਯੰ [illegible]
[illegible] ਵਿਧਿਪੁਤ੍ਰਸਿਃ ਸੰਸ੍ਤੇਰੂਸਮ

[illegible]

ਧਸ੍ਰਮਸੂਨੁ ਸਿਪ੍ਰਜਕਿ: ਤਸਮਸੂਨੁ ... ਨੁਸਾਨੁ
... ਧਿਪੇਯਠਕੇਨਮ੍ਰਚਤੁਸਾਕ: ਸਮ੍ਰਤੁ ... ਸਮ੍ਰਸਮ
ਯੇਨਪਾਯਤੰ ਪ੍ਰਤਿਪਨ੍ਰਤੇ ਤਸਮ੍ਰਨੁ ਯੋਗਵਿਸਯੇ ਚੇ
ਤਸ: ਪ੍ਰਸਾਦ: ਵੀਰਯਮੁਤ੍ਸਾਹ: ਸਮ੍ਰਤਿ ... ਨੁਭੂਤਾਸੰਪ੍ਰ
ਮੋਖ: ਸਮਾਧਿਰੇਕਾਗ੍ਰਤਾ ਪ੍ਰ ... ਪ੍ਰਜ੍ਞਾਤਵ੍ਯਵਿਵੇਕ:
ਤਤ੍ਰ ਸ੍ਰਧਾਵਤੋ ਵੀਰਯੰ ਜਾਯਤੇ ਯੋਗਵਿਸਯੇ ਉਤ੍ਸਾਹਵਾਨ।
ਭਵਤਿ ਸੋਤ੍ਸਾਹਸ੍ਯ ਪਾਸ੍ਚਾਤ੍ਯਾਸੁ ਭੂਮਿਸੁ ਸਮ੍ਰਤਿਰੁਤ੍ਪਦ੍ਯਤੇ ਤ
ਤ੍ਸਮਰਣਾਤ ਚ ਚੇਤ: ਸਮਾਧੀਯਤੇ ਸਮਾਹਿਤਚਿਤ੍ਤਸ੍ਤੁ
ਸਮ੍ਯਗ੍ਭਾਵ੍ਯੰ ਵਿਜਾਨਾਤਿ ਤ ਏਤੇ ਅਭ੍ਯਸ੍ਤਾ: ਸਮਾਧੇਰੁਪਾਯਾ:
ਤਸ੍ਯਾਭ੍ਯਾਸਾਤ੍ਪਰਵੈਰਾਗ੍ਯਾਚ੍ਚ ਭਵਤ੍ਯਸੰਪ੍ਰਜ੍ਞਾਤ: ॥੮
ਤੋਪਾਯਵਤੇ ਯੋਗਿਨਾਮੁਪਾਯਤੇ ਭੇਦਮਾਹ ॥ ॥
ਤੀਵ੍ਰਸੰਵੇਗਾਨਾਮਾਸੰਨ: ਸਮਾਧਿਲਾਭ: ॥ ਸੰਵੇ
ਗ: ਕ੍ਰਿਯਾਹੇਤੁ ਦ੍ਰਿੜ੍ਹਤਰ: ਸੰਸਕਾਰ: ਸ ਤੀਵ੍ਰੋ ਯੇਸੰ
ਮਧਿਮਾਤ੍ਰੋਪਾਯਾਨਾਂ ਤੇਸਾਮਾਸੰਨ: ਸਮਾਧਿਲਾਭ:
ਸਮਾਧਿਫਲੰ ਚਾਸੰਨੰ ਭਵਤਿ ਸੀਘ੍ਰੰ ਨਿਸਪਦ੍ਯਤੇ ਇਤ੍ਯ
ਰਥ: ॥ ਕੇ ਤੇ ਤੀਵ੍ਰਸੰਵੇਗਾ ਇਤ੍ਯਤ ਆਹ ॥੨੧॥ ॥ਮ੍ਰਿਦੁਮਧ੍ਯਾ
ਧਿਮਾਤ੍ਰਤ੍ਵਾਤ ਤਤੋਪਿ ਵਿਸੇਖ: ॥ ਤੇਭ੍ਯ: ... ਸੋ
... ਤੋਪਾਯਵਤਾਂ ... ਵਿਸੇਸ ...

[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]

ਠਤੇ ॥ ਪਮ ... ਮੰਤ੍ਰੰ ਨਿਰਮਲ ਮਨ ਤ੍ਰੁਕੁਹਮ ਨ੍ਰਮ ਪ੍ਰਹ ਪ੍ਰਗਤਿ
ਨਸੂਤ੍ਰੇ ਸਿੰਘੂ ਧ ਮਸੂਤ੍ਰੇ ਸਿਵ ਹੂੰਠ ਵਾਤਿ ਨੇਵ ਭੀਸ੍ਰੁ ਗਸ੍ਰੁਤ ਪ੍ਰ
ਗਕੇਵਲ ਏਵ ਮਨ ਤ੍ਰੁਕ ॥ ... ਅਹ ਕੁਬ੍ਰਵ ਨਨ ਸਿਮੰਰ
ਤ੍ਰਪਠਪ੍ਰਤ ... ਵਾਪਿਤ: ਸ੍ਰਤ: ਪ੍ਰਨਖ ਤ੍ਰਗਧਿਲਨਕ੍ਰ ਤ
ਧਮਾ ਏਵ ... ਧਨ: ਲੋਸਾ ਸਿਧੇਨ ਮੁਤ੍ਰੁ: ਸਾ
ਮ੍ਰਤੈਨ ਪਾਵੈ ਦਿਵਪਿਤ: ਸਸ੍ਰੁਧਨ: ਅਸ੍ਵੈ ਤਖ ... ਮ
ਤ੍ਰਸ੍ਮਤ ਨਟਰੰ, ਨਸ੍ਰੋਸ੍ਰੁਗ ... ਮਨੇਕਰੁੰ ਤੇਖੰ ਤਨਟਰੁ ਠਿਤ੍ਰ
ਠਪ੍ਰਪਕੇਰ ਕੁਦ੍ਰਸੈ । ਨਪਧ ... ਕ੍ਰਸ਼ਪਕਦ੍ਵੇਨ
ਧਿਏਵਦ੍ਰੋਖੁ: ਮਏਵਸ੍ਵ: ਤ੍ਰੈਵਕਪ੍ਰੁਨ ਪ੍ਰਰਸੀਸ੍ਰਗ
ਮ੍ਰ ॥ ਏਵਭੀਸ੍ਰਗਸ੍ਰਸ੍ਵਤ੍ਰ ਪਮਠਿ ... ਧਪ੍ਰਮ ... ਮਾਨ੍ਹ ॥ ॥
ਤ੍ਰ ਨਿਗਤਿ ਸਧੰਮ ਚਹੁ ਗੀਲਾ ॥ ਤਸ੍ਮਿਨ੍ਹਗਵਤਿ ਸਧ
ਸੁਵਸ੍ਰਧਗੀਲ ਮਤੀਤ ਨਗਤਸ੍ਮਿਨ੍ਹਰ ... ਸ੍ਰਨਪਰੁੰ
ਮਰਤ੍ਰੁੰਸ ਮ੍ਰਨ ਰਗੋ ... ਮਵਰੀਲੰ ਤਤ੍ਰਨਿਗਤਿਸ
ਧੰਕਪ੍ਰੁ ... ਤੁ ਸਪ੍ਰੁ ਹਨਪਰ ਮਰਤੁ ਸੀਤੰ ਧਸ੍ਰ ...
ਮਗਤਿ ਸਖਾਨੰ ਕਪ੍ਰੁ ਪ੍ਰਸਾਪੁ: ਧਖਪਰ ਮ ... ਵਨਪਤ੍ਰ
ਸ੍ਰ ਸੁਕੇ ਸੋ ਧਾਮ ਮਰਤ੍ਰੁ ਸ੍ਰ । ਏਵੰ ਹੁਨ ... ਵੋ ਪਾਸਿਤੁ
ਨਸੁਪ ... ਧਾਸ੍ਰ ... ਸਿਤ੍ਰ ਗਤਿ ਸਧਤ ... ਮ
ਲਸ੍ਯਤਿ ਧ ... ਤ ਸੈਗਤਿ ਸਧ: ਮਗੇਂ ਸ੍ਰ ... ਪ

ਮਾਮਾਨ੍ਰਭਾਏਤ੍ਰਭਾਨਮ੍ਰਿਧਹ੍ਰਵਾਮੰਤ੍ਰਵ੍ਨ੍ਰ ॥ ਸੰਮਾਨ੍ਰਵਗਤਿਃ
ਮਗ੍ਰਬਤਿ । ਤਥਾਧਿਸਮਾਮ੍ਰਿਨ੍ਰਮ੍ਰਿਮੰਚਤ੍ਰਨ੍ਰਨ੍ਰਯੋਵਿਸ
ਖ ਸ੍ਰਵਣਤ੍ਰਹ੍ਰ ॥ ਤਮ੍ਰਿਸ੍ਰੰਯਵਾਨ੍ਰਾਠਵਕਥਬਧ੍ਰਗਿ੍ਰਧ੍ਰ
ਨਥਯੇਃ ਮੰਯੇਣਵਿਯੇਣਵਾਧਾਨ੍ਰਸੀਤਿ ਨ੍ਰ ਸਕ੍ਰੰਨੀਯ
ਤਸ੍ਰਿਕਾਨਿ ਕਵ੍ਰਤ੍ਰਤਨਾਧ੍ਰਜ ਵਧ੍ਰਯ ਨ੍ਰੰ ਕਨ੍ਰ
ਧ੍ਰਨਯਮਜਾਨ੍ਰਯੇਧਨਿਃ ਸੇਧਾਨ੍ਰੰਮਗੀ ਤ੍ਰਗ੍ਰਿਧ੍ਰ
ਮੀਤਿਤ੍ਰਸ੍ਰਾਸ੍ਰਵਮਾਵਃ ਯਤ੍ਰਸ੍ਰਿਧ੍ਰੰਤ੍ਰਸ੍ਰਯੋਨ੍ਰਮਾ ॥
ਣਵਮੀਸ੍ਰਗ੍ਰਸ੍ਰਯਨ੍ਰ ਮਤਿ ਯਧ੍ਰਠਵਮਾਨ੍ਰਦਾ ॥ ॥
ਮਵਧਾਮਾਧਿਸ੍ਰਤ੍ਰਃ ਕਾਨ੍ਰੇਨਾਵਸ੍ਰਮ੍ਰਨ੍ਰਤ ॥ ਸ੍ਰਹ੍ਰ ਨ੍ਰ
ਮ੍ਰਧ੍ਰਨ੍ਰ ਬ੍ਰਕ੍ਰਮੀਵ ਮਾਧਿਸ੍ਰਤ੍ਰਨ੍ਰਯਸ੍ਰਧ੍ਰਤ੍ਰਃ ਮਕਨ੍ਰ
ਵਨਾਵਸ੍ਰਕ੍ਰਹ੍ਰਤ੍ਰਸ੍ਰਵਨਾਮਿਕ੍ਰਸ੍ਰ ਤਥੰਯਵਨਾਮਿਮਹ੍ਰ
ਕ੍ਰਨ੍ਰੇਨਾਵਸ੍ਰਕ੍ਰਰ੍ਰਃ ॥ ਣਵਧ੍ਰਠਵਮਕ੍ਰਯਾਮਨਯਥੇ
ਗਾਧਯਾਸਕਮਾਨ੍ਰਦ ॥ ॥ ਤਸ੍ਰਵਸ੍ਰਮਾਃ ਧ੍ਰਨ੍ਰਵਃ ॥
ਤਤ੍ਰਮਤ੍ਰਸ੍ਰਤ੍ਰਧਸ੍ਰਿਸ੍ਰਗ੍ਰਸ੍ਰਵਾਸਕੋਠਿਵਾਦਕਃ ਧ
ਨ੍ਰ ਤਿਕਾਃ ਤਯਸ੍ਰਗ੍ਰਸ੍ਰਵ ਸਕਠਕਨ੍ਰਕਾ
ਸ੍ਰਗ੍ਰਿਵਿਤਿਃ ਮਕ੍ਰਤਨਾਧ੍ਰਕਸ੍ਰਤ ਨਤ੍ਰਕਨਮਿਕ੍ਰਯ
ਧਧਾਧਿਟਧਹ੍ਰਯੋਕ੍ਰਿਮਾਨਃ ਮਧ੍ਰਨ੍ਰਯ੍ਰਸ੍ਰਹ੍ਰ ॥
ਸ੍ਰਮਾਧਿਧਤਤਿਕਨਾਧਿਨਧ੍ਰਕਸ੍ਰਤ ॥ ਤਧਾਮਨ
ਮਾਦ ॥ ॥

[illegible]

॥ਤਾਸ੍ਯ ਚਿਤ੍ਤੇਃ ਸਹਭੂਤਾਨਾ ਵਿਖੇਪਿ
ਣ ਸਹਵਰ੍ਤਮਾਨਾਂ ਨਿਰੋਧ ਉਪਾਯਮਾਹ ਅਭ੍ਯਾਸਃ ਸੋਪਾਯ
ਵਿਖੇਪ ਪ੍ਰਤਿਖੇਧਾਰ੍ਥਮੁਪਾਯ ਤਦਾਹ॥ ॥ਤਤ੍ਪ੍ਰਤਿ
ਖੇਧਾਰ੍ਥਮੇਕ [illegible] ਤਤ੍ਤ੍ਵਾਭ੍ਯਾਸਃ॥ਤੇਖਾਂ ਵਿਖੇਪਾਣਾਂ ਨਿਖੇਧਾਰ੍ਥ
ਮੇਕਸ੍ਮਿਨ੍ ਕਸ੍ਮਿੰਸ਼੍ਚਿਦਭਿਮਤੇ ਤਤ੍ਤ੍ਵੇਭ੍ਯਾਸਸ਼੍ਚੇਤਸਃ ਪੁਨਃ ਪੁ
ਨਰ੍ਨਿਵੇਸ਼ਨੰ ਕਰ੍ਤਵ੍ਯੋ ਯਦ੍ਬਲਾਤ੍ਪ੍ਰਵ੍ਰਿੱਤਾਯਾਮੇਕਾਗ੍ਰਤਾਯਾ
ਮੇਕਾਗ੍ਰਤਾ ਪ੍ਰਸ਼ਮਮੁਪਯਾਂਤਿ ਵਿਖੇਪਾਃ ਪ੍ਰਸ਼ਮਮੁਪਯਾਂਤਿ॥ਤਥਾਨ੍ਯੋ
ਪਿ ਚਿੱਤ ਸੰਸ੍ਕਾਰੋਪਾਯਃ ਪ੍ਰਕਾਰਾਂਤਰੇਣ ਕਥਨਮੁਪਾਯਾਂਤਰ
ਮਾਹ॥ ॥ਮੈਤ੍ਰੀ ਕਰੁਣਾ ਮੁਦਿਤੋਪੇਖ੍ਯਾਣਾਂ ਸੁਖਦੁਃਖ
ਪੁਣ੍ਯਾਪੁਣ੍ਯ ਵਿਖਯਾਣਾਂ ਭਾਵਨਾਤਸ਼੍ਚਿੱਤ ਪ੍ਰਸਾਦਨਮ੍॥
ਮੈਤ੍ਰੀ ਮਿਤ੍ਰਤ੍ਵੰ, ਕਰੁਣਾ ਦਯਾ, ਮੁਦਿਤਾ ਹਰ੍ਖਃ, ਉਪੇਖ੍ਯਾ ਉ
ਦਾਸੀਨਤ੍ਵੰ, ਏਤਾ ਯਥਾਕ੍ਰਮੰ ਸੁਖਿਤੇਖੁ ਦੁਃਖਿਤੇਖੁ ਪੁਣ੍ਯਵ
ਤ੍ਸੁ ਅਪੁਣ੍ਯਵਤ੍ਸੁ ਚ ਵਿਖਯੇ ਭਾਵਯੇਤ੍ ਤਥਾ ਹਿ ਸੁਖਿਤੇਖੁ ਸਾ
ਧ੍ਵੇਖਾਂ ਸੁਖਿਤ੍ਵਮਿਤਿ ਮੈਤ੍ਰੀਂ ਕੁਰ੍ਯਾਤ੍ ਨ ਤ੍ਵੀਰ੍ਖ੍ਯਾਂ, ਦੁਃਖਿਤੇਖੁ ਕ
ਥੰ ਨੁ ਨਾਮੈਖਾਂ ਦੁਃਖ ਨਿਵ੍ਰਿਤ੍ਤਿਃ ਸ੍ਯਾਦਿਤਿ ਕ੍ਰਿਪਾਮੇਵ ਕੁਰ੍ਯਾਤ੍
ਨ ਤਾਟਸ੍ਥ੍ਯੰ, ਪੁਣ੍ਯਵਤ੍ਸੁ ਪੁਣ੍ਯਾਨੁਮੋਦਨੇਨ ਹਰ੍ਖੰ ਕੁਰ੍ਯਾਤ੍॥ ਨਤੁ
ਵਿਦ੍ਵੇਖੰ, ਅਪੁਣ੍ਯਵਤ੍ਸੁ ਔਦਾਸੀਨ੍ਯਮੇਵ ਭਾਵਯੇਤ੍, ਅਪੁਣ੍ਯਵਤ੍ਸੁ ਔਦਾਸੀ
ਨ੍ਯਮੇਵ ਭਾਵਯੇਨ੍ਨ ਤੁ ਅਨੁਮੋਦਨੰ ਵਾ ਦ੍ਵੇਖੰ ਵਾ, ਸੂਤ੍ਰੇ ਸੁਖਦੁਃ
ਖ ਪੁਣ੍ਯਾਪੁਣ੍ਯ ਸ਼ਬ੍ਦੈਸ੍ਤਦ੍ਵਂਤਃ ਪ੍ਰਤਿਪਾਦਿਤਾਃ, ਤਦੇਵੰ ਮੈਤ੍ਰ੍ਯਾਦਿ

ਕਮਲਾ।ਸਤਿਗੁਰੁ ਸਿਉ ਆਪਣੇ ਮਨ [illegible] ਵਿਚ ੫੦
ਤਿ, ਪਰਿਕਰਮਾ ਸਤਿਗੁਰੂ ਕੰਮ, ਪਰਥਾਇ [illegible] ਤਾ ਸਤਿਗੁਰ ਕ
ਸਿਖ ਕਰਣਾ [illegible] ਤਾ ਨਿ [illegible] ਪਿ ਮਕੋ [illegible] ਵਿਕਾਰਿ
ਤਾ ਸਿਕਮਾ [illegible] ਕਾਰੈ ਨ ਪਰਣ [illegible] ਕਮ [illegible] ਪਰੰਤੁ ਪੋਠ ਵਾਤ
ਣ ਵੰਡ ਪਾਰ [illegible] ਸਿਪਤਿ [illegible] ਤਾ ਸਿਠ ਵਣ ਪੰ
ਮਕੜ ਸਿਤ ਪਰਮਸਿਤ ਅੰਪਰ [illegible] ਤਾ ਸਿਮ ਮਾਣ ਪਿਧੋਂ
ਮੰਪਹਤੇ [illegible] ਵੇ ਵਮਾਹਤਪ ਵਿਧੋ ਪਮਕੜ [illegible]
ਤ: [illegible] ਮਨ ਲੇ [illegible] ਮਨਤੇ ਤਾ ਪਰਮ ਵਹਿ [illegible]
ਨਮੋ ਠਵਰੇ ਵੈ ਕਾਰਣ ਤ ॥ [illegible] ਮਨ ॥ ॥ਸਲੋ
ਕੁ [illegible] ॥ ਸਲੋਕ [illegible]
ਪੈ: [illegible] ਪਰਮ [illegible] ਕੇ: ਮਨ [illegible]
ਵਿਸ [illegible] ਮਨ ਪਰਮ [illegible] ਪਰ [illegible] ਮੋਤਾ
ਵਿਸ: ਮਮ [illegible] ਪਕਾ [illegible] ਪਰਾ [illegible]
ਨ, ਪਰਤਿ [illegible] ਵਨਿ [illegible] ਵੇ, [illegible]
ਪਰਕੇ ਤਾ [illegible] ਪਰ [illegible] ਪਮ:, ਸਿਤ
[illegible] ਮਕਾਰ ਤ [illegible] ਨਿਰ ਪਰਾਤ, ਮ [illegible]
ਪ [illegible] ਪਰ [illegible] ਮਰ: ਪਰ [illegible]
[illegible] ਪਮ [illegible] ਮਕਰ [illegible]
ਮ [illegible] ਪ: ਮਮ [illegible]

ਸੁਕ ਪੂਤਾਯਾਂ ਠਕਾਤਿ, ਅਸਮਸੁਲ੍ਯਥਕ੍ਰਯਕਾ ਤ੍ਰਿਂਸਮਸ੍ਰ
ਸੂਯਤੇ, ਕ੍ਰੈਥ ਾਤ੍ਯਾਸ੍ਰਸਥਾ ਬਿਬ੍ਰੈਪਕਤੁਪਃ ਸਤੇਲ੍ਯਥਸਿ
ਨ੍ਹਾ ਸ੍ਰੁਤ੍ਯੇ ਪ੍ਰਸੂਕਾ ਪੂਤਾਯਾਂ ਸਾਸਤ੍ਰੈ, ਤਾਸ੍ਰਵੀਸ਼
ਧਾਯਾਂਤੁਰ ਯਬ੍ਰੈਪਾ ਸਸੁਲ੍ਹਤ੍ਰਸਸਾਪਃ ਪ੍ਰਬ
ਨ੍ਹਿ ਕਰੋਤਿ॥ ॥ਬਿਧਿਪਵਤੀਕਪ੍ਰਕਤਿਰ੍ਦ੍ਵਕ੍ਰਿਤਿ
ਨਿਰੂਪਣੀ॥ ਅਨਅਤਤਿਕਤ੍ਰਸੇਥਃ, ਬਿਧਯਾਨ੍ਹੂਗਸ੍ਰੁ
ਧਸਾਤ੍ਰਸਕ੍ਰਸੁਬਿਸ੍ਰੁਤੇਠਨ੍ਹੈਨਯਸ੍ਰੁੰ ਅਾਬਿਧਯਵਤੀ
ਪ੍ਰਯਤ੍ਰਿਮਨਸਃ ਸ੍ਰੁਹੰਕਰੋਤਿ, ਤਥਾਦ੍ਵੇਨਾਅਯਸੁਸਿਤੁਠ
ਗਯਤੇ ਸਿਤ੍ਰਾਣਨੁਸੰਵਿਕ੍ਰਯਕਣਥਤੇ, ਤਾਦ੍ਰਸ੍ਰੁਵਸਿਕ੍ਰਾਨੁ
ਰਸਸੰਵਿਤ ਤਾਨ੍ਵਰੇਤੁਪਸੰਵਿਤ, ਇਕ੍ਰਸਏਸਾਜ੍ਰਸੰਵਿ
ਤ ਇਕ੍ਰੁਸ੍ਰਨ੍ਵੇਸਕ੍ਰੁਸੰਵਿਤ, ਤਸ੍ਵੰਤਤੁਸਿਕ੍ਰਯਕ੍ਰੁ
ਤਸਿੰਸੁਸਿਕ੍ਰਿਵਿਬਿਧਵਣਵਸਾਨਾਸੰਵਿਤ ਸਿਤੁ
ਸ੍ਰੈਕਾਨੂਤਾਵਾਦ੍ਵੇਠਵਤਿ, ਸਾਸੁਪੇਗਸੂਠਨ੍ਹਸਿਤਿਥ
ਣਿਨਃ ਅਸਾਨ੍ਵਸ੍ਰੈਦ੍ਰਸ੍ਨਾਤੁ॥ ਣਵੰਵਿਧਸੇਵਧੇਨ੍ਯਾਤੁ
ਸਮਾਨ੍ਹ॥ ॥ਬਿਸੇਕਵਨ੍ਹਤਿਧਾਤੀਪ੍ਰਕਤਿਰ੍ਯਵ੍ਰ॥
ਸਿਤ੍ਰਸੁਸ੍ਰਿਤਿਨਿਰੂਪਣੀਤਿਕਾਸ੍ਰਸੇਥਃ, ਦ੍ਵਤਿਃਸਦ੍ਰ
ਰਸਾਤ੍ਰਿਪ੍ਰਕਸ੍ਰਠਸ੍ਰੁਤੇ, ਅਪ੍ਰਸਤੁਕ੍ਰਿਯਾਨਾਤਿਸਯਵੇ
ਸ੍ਰੁ ਵਿਤ੍ਰਤਯਸ੍ਰੁਂਅਾਨ੍ਹਤਿਧਾਤੀਪ੍ਰਤ੍ਯਤਿਃ ਬਿਸੇਕੁਸਿ
ਤਃਸ ਸਾਨਾ ਾ ਸਕ੍ਰਾਸ੍ਰੁਕੇਸ੍ਰਾ॥ ਾਤੁ

ਕ੍ਰ੩

यस्याः सा विशोका चेतसः स्थितिनिबन्धनी। अय
मर्थः हृत्पद्मसंपुटमध्ये प्रशान्तकल्लोलक्षीरोदधिप्रख्यं
चित्तसत्त्वं भावयतः प्रज्ञालोकात्सर्ववृत्तिपरिक्षये चेतसः
स्थैर्यमुत्पद्यते॥ [illegible]
[illegible]॥ ॥वीतरागविषयं वा
चित्तम्॥ भवेन्मनः स्थितिनिबन्धनमिति वाक्यशेषः
वीतरागः परित्यक्तविषयाभिलाषः तस्य यच्चित्तं प
रिहृतक्लेशं तदालम्बनीकृतं चेतसः स्थितिहेतुर्भवति॥
एवंविधमेवोपायान्तरमाह॥ ॥स्वप्ननिद्राज्ञाना
लम्बनं वा॥ प्रत्यस्तमितबाह्येन्द्रियवृत्तेर्मनोमात्रेणैव यत्र
भोक्तृत्वमात्मनः स स्वप्नः। निद्रा पूर्वोक्तलक्षणा। तदा
लम्बनं स्वप्नालम्बनं निद्रालम्बनं वा। समालम्ब्यमा
नं चेतसः स्थितिं करोति॥ [illegible]
[illegible] योगिनः [illegible]
[illegible] प्रदर्शयितुमाह॥
यथाभिमतध्यानाद्वा॥ यथाभिमतवस्तुनि बाह्ये
चन्द्रादावाभ्यन्तरे नाडीचक्रादौ वा भाव्यमाने चेतः स्थिरी
भवति॥ एवमभ्यासवशात् [illegible]माह॥

॥ ਪ੍ਰਥ[illegible]ਜਤ੍ਰ ਤ੍ਰੈਸ੍ਰਵਸੀਕਰਣ ॥ ਨਿਰਪਾਵੈ
ਸ੍ਰੁਤ੍ਰਸ੍ਰੈਂਦੰਠਵਪਤੇਂ ਨਿਨ ॥ ਪ੍ਰਗ੍ਰਬਿਯਠਵਨਗ੍ਰਣ
ਪਾਮ[illegible]ਤ੍ਰੈ ਸੀਕਰਣ ॥ ਸਪ੍ਰਤੀਯਾਣਤ੍ਰਯੋਸਯਤੇ, ਕ੍ਰਮਿ
ਦ੍ਰਮਾਣ ਪ[illegible]ਗ੍ਰਹ੍ਰਸ੍ਰਮਨੇ ਨਾਸ੍ਰ ਉਕਦ੍ਰਤੇਤਦ੍ਰਤ੍ਰ ॥ ਏਵੰਸ੍ਰ
[illegible]ਮਣਕਰ ॥ ਸਿਧਾਮਮਜਦ੍ਰਦਤ੍ਰੰਠਵਧਤੇਨਕ੍ਰਮਿਸ੍ਰਤੇ ॥
ਪ੍ਰਤਿਯਾਣਤ ਪਾਪਕ੍ਰਤੇ ਮਵਰਸ੍ਰਣਤ੍ਰੰਠਵਤੀਦ੍ਰਤ੍ਰ ॥ ਏਵਮ
ਨਿਰਪਾਵੈ ॥[illegible]ਸ੍ਰਸਤੇਮ ॥ ਕਦਿਤ੍ਰਪੰਠਵਤੀਦ੍ਰਣਦ ॥ ॥
ਸ੍ਰੀ~ਵਤ੍ਰਗਨਿਣਤਸ੍ਰਵਸ[illegible]ਤ੍ਰਸ੍ਰੀਦ੍ਰਪੂਦ~ਪੂਰ੍ਹਸ੍ਰਤ
ਸ੍ਰੁਤਸ੍ਰਤ੍ਰਾਧਮਮਾਪਤਿ ॥ ਸ੍ਰੀ~ਵਤ੍ਰਪੇਵਸ੍ਰਡਕ੍ਰੀ~ਸ੍ਰੀਤ
ਤਸ੍ਰਪੂਣੀਦ੍ਰਪੂਦ~ਪੂਰ੍ਹਸ੍ਰ ਸਸ੍ਰਿਤੇਤ੍ਰਿਯੇਪਤ੍ਰਤਸ੍ਰਤ੍ਰ
ਤਸ੍ਰਮਾਪਤਿਠਵਤਿ, ਤਤ੍ਰੰ ਤਸ੍ਰਕਣਪੂਤ, ਤਸ੍ਰ[illegible]ਤਤ੍ਰ
ਪਤ੍ਰੰ, ਤਪ੍ਰਤੇਸਿਤ੍ਰਬਿਯਪਸ੍ਰਠਸ੍ਰਮਣਸ੍ਰਵਕ੍ਰੈ, ਸ੍ਰਯਣਵ
ਪਸਮਾਪਤਿਸ੍ਰਤ੍ਰਪਪ੍ਰਣਮੇਠਵਤੀਦ੍ਰਤ੍ਰ ॥ ਸ੍ਰਪ੍ਰਤ੍ਰਮਣਦ
ਨਠਿਸ੍ਰਣਤਸ੍ਰਵਮਣ~ਸ੍ਰਤਤ੍ਰਪਣਸ੍ਰਯਵਮਣਤਤ੍ਰਪਣਪਤਿ ॥
ਏਵੰ ਚਿਦ੍ਰਮਨਸ੍ਰਸਿਤ੍ਰਮਤ੍ਰਸ੍ਰਤਤ੍ਰਠਵਨੀਯਵਸ੍ਰਪਣਣਤਤ੍ਰ
ਪਣਪਤਿ ॥ ਪਤ੍ਰਪਿਪੂਣੀਦ੍ਰਪੂਦ~ਪੂਰ੍ਹਸ੍ਰਦ੍ਰਤੇਤਸ੍ਰਪ
ਤ੍ਰਮਿ[illegible]ਮਵਮਸ੍ਰਦ੍ਰਯਦ~ਪਣੀਦ੍ਰਸ੍ਰਤ੍ਰਿਸ੍ਰਮ, ਧੇਤ ॥
[illegible]ਮਨੂਣਸ੍ਰ ਚਿਸ੍ਰਣਵਸ੍ਰਮਣਪਿ ॥, ਤਤੇਪੂਦ~ਚਿਸ੍ਰ ॥, ਏਤੈ
ਸ੍ਰਿਤਸ੍ਰਮਣਤ੍ਰਪੇਪਣੀ, ਚਿਸ੍ਰ ॥ ਕਵਲਸ੍ਰਪਮਧਸ੍ਰਪਣੀਤ

तद्वत् भस्मवत्त। ततमुक्तं [illegible] अ

तुंतरस भस्य पत्रं छवात एवं [illegible] गीतासमस

भस्य पत्रं विद्दुभा॥ उस्मवे भजां वा प स भस्यत्तु

सुता विंपंठमभन्द॥ ॥सत्त्व [illegible] विकल्पैः

मफीत अविद्या॥ [illegible] ः सप्तः। [illegible]

व सत्त्वः, सजो [illegible] ः, [illegible]

तिः, विकल्प उत्तुलख [illegible] ः, उः भफ्रीत पस्

सतइयः सत्त्व [illegible] ः पर [illegible] विकल्प [illegible]

[illegible] भत्तु, गोणि भित सत्त्वः, गोणि [illegible] ः, गोणि भित

[illegible] अविद्या सभस्य पत्तिनस्ते॥ उत्तुलख

[illegible] विपरीतं निविद्या भन्द॥ ॥ [illegible]

[illegible] अविद्या॥ सत्त्व

[illegible]

भितव [illegible] निविद्य

[illegible] सभस्य पत्तिः॥ [illegible] ॥ ॥

[illegible] अविद्या [illegible]

[illegible] ॥ एतत् [illegible] अविद्या [illegible] सभस्य [illegible]

[illegible] निविद्या [illegible]

[illegible]ਤ੍ਰੀਤ ਸਰਤ: ਕਾ[illegible]ਵਿਖਯੇਯਸ੍ਯ: ਸਾਤਖੇਤ੍ਯ, ।
[illegible]ਯਪਦਸ੍ਯ: [illegible]ਨਵਿਖਯਤ੍ਵੰ ਪ੍ਰਤਿਯਾਸਿੰਠਵਾਤਿ, ਸਾਰਿ
ਸਾ ਕ੍ਰੁ[illegible]ਸ੍ਯਨ, ਸਕ੍ਸ਼ਾ[illegible]ਵਿਖਯਤ੍ਵੇਨ ਸਕ੍ਸ਼ਾਤ ਵਿਕਲ੍ਪ
[illegible]ਰਿਤ੍ਵੇਨ ਸ੍ਯਕਲ੍ਪਨਾਸ੍ਰੁਪਾਭਾਵ: ਪ੍ਰਗ੍ਯੋਤ: ਪ੍ਰਤਿਠ
ਤਿਯਸ੍ਯੰ ਸਵਿਸਾਨ, ਸ੍ਯਕਲ੍ਪਨਾਸਿਸਾਰਿਤੋਠ
ਪ੍ਰਿਸਾਰਤਥ ਪ੍ਰਗ੍ਯੋਤਸ੍ਯ ਸਰਤ੍ਵ: ਕਾ[illegible]ਤ੍ਰੁਪ: ਪ੍ਰਤਿਠ
ਤਿਯਸ੍ਯੰ ਸਾਵਿਵਿਸਾਨ॥ ਸਸ੍ਯ ਏਵ ਪ੍ਰਗ੍ਯਾਵਿਖਯ
ਯ: ਕਿੰਪਦਤ: ਪ੍ਰਗ੍ਯੋਵਿਖਯਤ੍ਵ ੨੫॥ ॥ਪ੍ਰਗ੍ਯਾਵਿਖ
ਯਤ੍ਵੰ ਸਲਿੰਗਪਦਵਸਾਨਸਾ॥ ਸਵਿਸਾਨਵਿਵਿਸਾਨ
ਯ: ਸਸਾਪਤ੍ਵੇ ਦ੍ਰਗ੍ਯਾਵਿਖਯਤ੍ਵ ਸਤੰਤ ਸਲਿੰਗਪਦਵ
ਸਾਨੰ ਨ ਗ੍ਯਸਿਦ੍ਧੀਯਤੇ ਨਚ ਗ੍ਯਸਿਦ੍ਧਿ ਰੂਪਤੋਸ਼ਲਿੰਗ
ਪ੍ਰਾਨੰ ਤਦ੍ਦਤੇ ਪ੍ਰਗ੍ਯਾਵਿਖਯਤ੍ਵੰ, ਤਥਾਹਿ ਗੁਣਾਤੰ ਪਰਿ
ਸਮਸ੍ਤ੍ਵਾਦਿਪਚਾਲਿ ਵਿਸਿਖੁਲਿੰਗਸਾਵਿਸਿਖੁਲਿ
ਗੰ ਲਿੰਗਸਾਤ੍ਰਸਲਿੰਗੰ ਸੋਤਿ, ਵਿਸਿਖੁਲਿੰਗਤ੍ਰੁਤਾਨਵਿਸ
ਵਿਸਿਖੁਲਿੰਗੰ ਤਸ੍ਯ ਰੋਤ੍ਰਿਯਾਲਿ, ਲਿੰਗਸਾਤ੍ਰੰ ਰ੍ਵਿ
[illegible]ਪ੍ਰਨਾਨਭਿ[illegible]ਤ: ਪ੍ਰ[illegible]ਪ੍ਰਗ੍ਯਾਸਸ੍ਯ ਹਿ ਤਤੋਂਠਵਾਤਿ॥
[illegible]ਨ ਸਸਾਪਤ੍ਯ । [illegible]ਪ੍ਰਤ੍ਵੇਤ ਪ੍ਰਯੋਗਨਸਾਦ॥
[illegible]ਏਤ ਏ[illegible]ਸਾਪਿ:॥ ਏਤ: ਪ੍ਰਯੋਤ੍ਵ[illegible]
ਸਾਪਤ੍ਵਥ: [illegible]ਕਰੀ[illegible]ਸ੍ਯਨੇਵਤ੍ਰਤਅ[illegible]:ਸ

ਪ੍ਰਛਤ: ਸਸਾਕ੍ਰਿਸ੍ਨਸੁਤ ਸਰ੍ਵ ਸੰਸਾਰਨਸ੍ਵਨਹਤੁੰ ॥੫
ਖੇਤਾਸੰਸਸ ਪਤ੍ਰੀਨੰ ਨਿਰ੍ਵਿਕਾਰਨਠਾ ਕਰ੍ਹ... ਦਿਤ
ਸਾਨਾਯ: ...ਸਾਕ ॥ ॥ ਨਿਰ੍ਵਿਕਾਰਦੇਸਾਨਹੁਸ
ਸ਼ਤ੍ਰਸਸਾਨ: ॥ ਨਿਰ੍ਵਿਕਾਰਤ੍ਵੰ ਤ੍ਵਰਾਣਹਤੁੰ ਦੇਸਾਨਹੁੰ
ਸਤੇ ਸਖਿਤਕੰ ਸ੍ਰਤ੍ਰਲਵਿਖਯਸਪਞ੍ਰੋ ਨਿਵਿਤਕਾਯ:
ਪ੍ਰਯਾਤ੍ਰੰ, ਤਤੋ ਪਿਸ੍ਰਕ੍ਰਾ ਵਿਖਯਾਯ: ਸਵਿਕਾਰਯ:
ਤਸ੍ਰਾਸੁ ਨਿਰ੍ਵਿਕਾਰਾਯ: ਪ੍ਰਜਧ੍ਰਾਹ ਸਵਸਾਤ੍ਵੈਸਾ
ਤ੍ਰੈਸ੍ਮਿਤੈਸਟਾਇਸ੍ਵਸਕ: ਸਸ੍ਰਪਰਯਤ, ਸਿਤੁੰਤ੍ਰੋ
ਸਵਾਸਨਾਗਜਿਤੰਸ੍ਰਿਤੁੰਸ੍ਰਿਗਪ੍ਰਵਾਕਾਪੇਤ੍ਰੰਠਸਾਤ, ਯਤ
ਸ੍ਵਸ੍ਰਿਤੁਸ੍ਰਵੈਸਾਤ੍ਰੰਯਤ੍ਰਿਤੈਕਾਤ੍ਰਸ ॥ ਤਸ੍ਮਿਸ੍ਰਤਿਕਿੰ
ਠਵਤੋਦਾਕ ॥ ॥ ਯਤਸ੍ਰਾਤਤ੍ਰਪ੍ਰਛ ॥ ਯਤੰਸਟੰਸ੍ਰਿਠ
ਤੀਤਿਕਸ੍ਰਸ੍ਮਿਪਿਵਿਖਯੇਲ ਕ੍ਰਹਤ, ਸਾਯਤਸ੍ਰਾਪ੍ਰ
ਛ ਤਸ੍ਮਿਕ੍ਰਤਿਠਵਤੋਦਾਕ:, ਤਸ੍ਸ੍ਰਪ੍ਰਛੈਕਤ੍ਰਚੰ
ਯਖਵਦ੍ਰਤ੍ਰੋਸੀਪ੍ਰਜਧ੍ਰੰਯੇਸੰਪ੍ਰਾਪ੍ਰੋਤਿ ॥ ਸਤ੍ਰ: ਪ੍ਰਛ
ਤੁਸ੍ਵੈਲਕ੍ਰਾਸਾਦ ॥ ॥ ਸ੍ਰੋਤਾਨਸਾਨਪ੍ਰਛਹੈਸ
ਤ੍ਰਾਵਿਖਯ ਵਿਸੇਖਾਤ... ਸਾਨਾਸਪ੍ਰ...
ਸਾਨਾਸਤੁਲਕ੍ਰ... ਤ੍ਰਹੰਯ... ਤਪ੍ਰਛ...
ਸ... ਵਿਖਯ, ਜਾਦਿਸਕ੍ਰਲਿ... ਵਿਕ੍ਰਿਖ
ਪ੍ਰ... ਤ੍ਰਿਸਸਾਤੇ ਠ ਯਪਾਤ੍ਰਿ... ਤ੍ਰਸ:

[illegible] ਸ੍ਤੁਤਾਂ ਕਿਲ ਜਾ [illegible] ਵਿਸੇਖਾਵਿਖ [illegible] ਸ੍ਰੁ ਕਿ
ਪ੍ਰਤ੍ਯਯਾਂ ਸਤ੍ਰਾ ਵਕਾ [illegible] ਵਿਪ੍ਰਤਿਸ੍ਤੁਤਾ ਆਪਿ ਵਿਸੇਖਃ ਪ੍ਰ
[illegible] ਵਤੁ ਪੇ [illegible] ਣ ਮਤ ਸ੍ਤ ਮੁਸ੍ਰਾਮੇ ਤਥੋਗਿਨਃ ਪਾਃ ਪ੍ਰ
ਵੰਤ੍ਰੇ ਸ੍ਤੁਤ ਵਤ ਦ੍ਰਪਸਿਦ੍ਧਿ ਰ੍ਭਵਤਿ॥ ਸਰਾਃ ਪ੍ਰਤ੍ਯਯਃ ੬
[illegible]॥ ॥ਤਤ੍ਰਃ ਸੰਸ੍ਕਾਰੋ ਦ੍ਵ ਸੰਸ੍ਕਾਰ ਪ੍ਰਤਿਰਤ੍ਰੀ॥ਤ
ਧਾਪ੍ਰਤ੍ਯਯਾਧਾ ਸ੍ਤਾ ਵਿਤਪੇਃ ਸੰਸ੍ਕਾਰਃ ਸਟਾਤ੍ਵਤੁ ਤਾਤਸ੍ਯੈਂ ਤ੍ਰ
ਸਾਪਿਤਣੰਸ੍ਤੁ ਸੰਸ੍ਕਾਰਾਦ੍ਧੁਤਿਰਪ੍ਰਾਤਿ, ਯਕੈਂ ਦ੍ਵਕਾਰੋ
ਰੇਸਾਦ੍ਕੈ ਗਡਿਟਤੇ ਃ ਸ੍ਤਤ ਮੁਤ੍ਰਪਤਧਾਸ੍ਤਾਵਿਤਾ ਸੰਸ੍ਕਾ
ਰਤ੍ਵਾਪਿਤੁੰ ਸਤ੍ਰਵਤਿ, ਸ੍ਤਤਸੁ ਸੇਵ ਪ੍ਰਤ੍ਯਸ ਤ੍ਰਸੇਸਿਦ੍ਧ
ਤੁੰਨਵਤਿ॥ ਏਵੰ ਸੰਪ੍ਰਤ੍ਯਤੰ ਸਸਾਪਿਸਠਿਧਾਧਾ ਸਮ੍
ਪ੍ਰਤਸਾਦ॥ ॥ਤਸ੍ਰਾਪਿ ਵਿਰੋਧੇ ਸਵਵਿਰੋਧਾਤ੍ਰੀ
[illegible] ਸਸਾਪਿਃ॥ ਤਸ੍ਰੁਸਸ੍ਰੁਪ੍ਰਤ੍ਯਤਸ੍ਰੁ ਵਿਰੋਧੇ ਪ੍ਰਵਿਲਵ
ਸਤਿ ਸਵਾਸੰਸਿਤ੍ਵਤ੍ਰਤੀ ਨਾਸ੍ਰੁਕਾ [illegible] ਪ੍ਰਵਿਲਧਾਦ੍ਰ
ਧ ਸੰਸ੍ਕਾਰ ਸਟਾਤ੍ਵਤਿਨਸ੍ਰਤਿ ਤਸ੍ਰੈਤਸ੍ਰ [illegible] ਤੋਤਿਨੇਤਿਕੇਵ
ਲੰਪਵ੍ਰਤਸ੍ਰਸਨਾ ਵਿਗੀਸ੍ਰਃ ਸਸਾਪਿਤ੍ਵਵਾਤ ਧਾਸ੍ਯਸ੍ਰਾਤਿ
[illegible] ਨਖਃ ਸ੍ਰੁਤੁਪਨਿਸ਼ੁਃ ਸ੍ਰੁਤੁਨਵਤਿ॥ ਤਸ੍ਰਾਪਿਤ੍ਰਤਸ੍ਰੁਧ
[illegible] ਸਿਤ੍ਵਵਾਤਿ ਵਿਰੋਧਪਸ੍ਰਾਦ ਸ੍ਰ ਤ੍ਵਾਣਾਤ੍ਰਤਸ
[illegible] ਸ੍ਰੁਨਕ [illegible] ਤ੍ਰਿ [illegible] ਤਰ ਪਸ੍ਰੁਸ੍ਰਤੁ ਪੰਚਸੰਸਾ
ਣਪਾਣ [illegible] ਤਸਪ੍ਰਤ੍ਯਤਸ੍ਰੈਵਧੋਗਸੁਸ੍ਰਾਏ ਸ੍ਰਾ
[illegible] ਪਾ [illegible] ਹ ਸਪ੍ਰਸ੍ਰਤ੍ਰਪ੍ਰਵਕਾ ਵਿਸ੍ਰੁਤ [illegible]

[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]

[illegible] ਵਡ੍ਰਪ[illegible]ਸਹ[illegible] ਨ:, ਗੋਸ੍ਟਿ ਪੂਲਿ[illegible] ਭਵਜਿ
[illegible] ਤਸਿ[illegible] ਧਸਤੁ ਕੈ ਕਲ ਕਿਰਪੈਛ ਤਪ ਸਸਤ[illegible] ਸਾ,
[illegible] ਕਿਰਪਾ ਪੋਸ ਤੇ ਹੁਕਤ ॥ ਸ ਕਿਸ ਤ ਡ ਹੁਤ ਸੁਣ ॥ [illegible]
[illegible] ਰਿਓ ਵਣਜ: ਸਲੋਕ ਮ [illegible] ਕਾਣ ਤ ਸ੍ਰਭ ॥ ਸਲੋਕ ਮ ਵਹੁ
ਮ [illegible] ਸੁਖੰ ਤਤ੍ਰਕਾਣ ਸੁਕ ਵਕਾਣ ਜਿਰਤੁ:, ਸਸ
ਜਿਸ ਤ੍ਰਨਕ [illegible] ਸੁਸੂਠ ਵਨ ਖਨ: ਖਨ ਸ੍ਰੁਤ ਸਿਸਿਵਿ
ਸਨੈ ਸਤ: ਖੂਪੇ[illegible] ਨੰ ਧਸੁ ਸਤ ਖੇਤੁ: ਣਤਨ ਤੁੰਠ ਵਤਿ ੧੦
ਤੈਤਪ: ਖੂ ਹਤਖੇ ਹੁ ਸਸਨ ਖ੍ਰਿਤੁਣਤਨਾ ਸਾਕਿਹੁਸੀਨਾ
ਸਲੋਕ ਮਨਾ ਜਿਖਿਲੀਤਿ ਚੰਤ: ਸਸ[illegible] ਪਕਣ ਤੰ ਠਸਤੁ,
ਤਸ ਤੂਖਸਤ: ਕ੍ਰਿਪਾ ਪੋਸ ਵਣ ਨ ਧੋ[illegible] ਪੋਗਿਨੰ ਠਵਿ
ਤ ਹੁ ਸਿਤ੍ਰ ਪਜਿਖੁੰ ਠਵਤਿ, ਸਲੋਕ ਸਤ ਤ੍ਰਕਾਣ ਤ ਹੁਤ ਸੁਰਕੇ
ਤੇ ਸਲੋਕ ਸ ਤ ਹੁਤ ਸੁਣ ॥ ॥ ਸਾਵਿਹੁ ਖਿਤਾਣ ਪਤੁ ਖਾਠ
ਜਿ ਸਿ: ਸਲੋਕ ਸ: ॥ ਸਲੋਕ ਸਾਵਿਹੁ ਰੁ ਪੋ ਵਹੁ ਸ[illegible] ਨ
ਕ ਣੁ: ਪਤ੍ਰਿ, ਤਕਰਣ ਪਨ ਲਕ੍ਰ [illegible] ਪਤਿ[illegible] ਪੰਸ ਪਰਣ ਨ
ਤੁ: ਸਲੋਕ ਸਸ ਕ੍ਰਵਣ ਹੁਣ ਠਵਤਿ, ਤਕਿਸਤ [illegible] ਖਵਤੁ ਸਨ,
[illegible] ਨ ਲਕ੍ਰ [illegible] ਗੁ[illegible] ਪਤਿ[illegible] ਸੰਕ ਸੁਪਤਿ, ਸਹਖਿਸਵਿ
[illegible] ਨੈ ਸਲੋਕ ਸਤ੍ਰ ਸਲਕ [illegible] ਸਾਵਿਹੁਧ: ਖੂਣ ਤ੍ਰੰ ਖੂ ਤਥ
[illegible] ਸਡ ॥ [illegible] ਸਾਵਿਕ [illegible] ਸਤ ਖੰਣ ਖੂਖਖੁਤਣ
ਸੁਚੋ [illegible] ਸਾਵਿਹੁ ਸਡ: ਸੰਨ ਤ੍ਰੁਕ ਤ੍ਰਠਸ
[illegible] ਸਾਖੋ ਤੁੰ ਖਸਵਕੁ ਸਡ ਕੈਖਸਾ ਸਤ

ਗੀਤੰ ਪ੍ਰਤਿਕੇਪ੍ਰਸਤ੍ਰਸ੍ਰਾਮਿਠੋ ਨੋ ਮਤ੍ਰਾਂਥ [illegible] ।
ਯਦਾ [illegible] ਵਿ ਦ੍ਰਿਯਥਾਹ੍ਨਾ [illegible] ਮਿਥਿਲੀ ਨ [illegible]
ਦ੍ਲੋਮਾ ਨੰ ਨ ਤ੍ਵੋਵੇਨ੍ਮਤ੍ਰ ਤਿ ਪਦ੍ਰਿਯਥਾਹ੍ਨੰ ਨਮਤ੍ਰ
ਤੇਥੰ ਮਨ੍ਹਵਸਨ ਨਾਸ੍ [illegible] ਕ੍ਰਿਤ ਸਵਧ੍ਰਨਤ੍ਵ ਭਾਵਤ੍ਰਿ ਠ
ਪ੍ਰਸ੍ਰਤ੍ਰਤ ਨ ਦਿਸ਼੍ਟਿਤ੍ਰੈ ਮੋਨਾ [illegible] ਯ ਤ੍ਰੈ ਮ
ਤਤ੍ਰਭੋ ਮਿਤ੍ਰਤ ਤ: ਪ੍ਰਰੋਣ ਕ੍ਰਠਾ ਵੇਸ਼੍ਟਕ ਦ੍ਰਿੰਨਾ ਸ੍ਰਤੋ ਪ੍ਰਸ
ਪ੍ਰਤਿਸ੍ਰਤੇ, ਯਥਾ ਰਾਹੁ ਵਸ੍ਰ ਯੰ ਰਾ ਨਸ੍ਰਕਿਵਾਸ
ਨਾਤ੍ਰਪਾ ਮਿਤ੍ਰਤ ਸ੍ਰਧਿਕ੍ਲੇਸ਼: ਪ੍ਰਰੋਯ ਮਜ ਕ ਦ੍ਰਿ ਦ੍ਰਿ
ਵੇ ਨਾ ਠਿਤ੍ਰ ਸ੍ਰਤੇ, ਤੇਤ ਨ ਵੇਧੇਸ਼੍ਟਸ਼੍ਟ ਪ੍ਰਤਿਪਥ ਠਾ ਵਨਯ
ਮਿਥਿਲੀ ਨਤ ਕ ਦ੍ਰਿਮ ਮਧਾ ਨ ਮਤ੍ਰਾਂ ਯੇ ਵਾਸ ਤ੍ਰਵਾ ਵਸ
ਧਤਯਾ ਮੇਤ ਸ੍ਰਵਮਿਤ੍ਰਤ:, ਪ੍ਰਕ੍ਰਤੰ ਸਾ ਮਸ੍ਰੀ ਮਤ੍ਰਾ
ਮ੍ਰਕ ਦ੍ਰਿਮਾ ਪ੍ਰੰ ਨਥਮ:, ਯਥਾ ਹੁ ਮਵਤੇ ਪਿਯੋਗਿਨ:
ਤੇਸਿਸ੍ਰਿਤ ਯੇਨ ਕੇਨ ਮਿਤ੍ਰ ਲਵਤਾ ਕ੍ਲੇਸ਼ੇ ਨਾ ਠਿਤ੍ਰ ਸ
ਤ੍ਰਯ ਮਿਤ੍ਰ [illegible] ਯਥਾ ਭੇਧਾਵ [illegible] ਯੰ ਨਾਨ:, [illegible]
ਸ੍ਰ ਯੰ ਹੁਧ, ਨਹੁਨਧੇ: ਪਨਮਧਗਾਵਿਕਨ੍ਤ੍ਵ ਮਹ [illegible]
ਪਦ੍ਮ ਠਵੇਸ਼੍ਟ, ਤੇਸ੍ਰਾ ਵੇਪ੍ਰਤ੍ਰ ਸਧਸਧਕਾ [illegible] ਤ੍ਰਿ
ਣਯ: ਮ੍ਰਸ੍ਰੰਕ ਦ੍ਰਿਮ [illegible] ਵਤ [illegible], ਯਥਾ ਭ [illegible]
ਨਯਮਿਯਜ੍ਜਿਨ ਦ੍ਰਤਾ [illegible] ਮਾਵੰ [illegible]
ਪਨਾ ਮਪਿਮਨ ਤ੍ਰਤ ਤ੍ਰੇਨ ਮਿਤ੍ਰ [illegible] ਤ੍ਰਿ ਨ ਪ੍ਰ

[illegible] ਪਿਤ੍ਰੋ ਮਿਸ੍ਰੋ ਪਿਤ੍ਰੋ ਸਾਨਾਂ ਬਿਪਦਯ ਪਾਰ੍ਥ ਨਿਰਪ
[illegible]ਤ੍ਰ ਪੰਤ ਲ ਹੁਤੇ, ਤ ਸੂੰ ਸ ਮਿਸ੍ਰ ਤ੍ਰੁ ਨਯੰ ਮਮੁਨੂੰ ਨੇ
ਸੁ ਪੰ[illegible] ਸੂਰੀ ਲਾਂ[illegible] ਨ ਮੇਧੰ ਨ ਸਿਤ੍ਰ ਦੇਸ੍ਰਿ,
[illegible]ਨਿ ਮਿਤ੍ਰ ਅਵਿਕੁ ਰਥ ਸ੍ਰੁ ਖੰਨ ਸ੍ਰੁ ਯਿਤੇ, ਸ੍ਰਤ:
ਮਥੰ ਸ੍ਰ ਵਿਦ ਰੂਪਸ੍ਰ ਸਠਾਲਾ:, ਮਥੋ ਖੰ ਨ੍ਰੋ ਸਾਨਾਂ ਮਿਤ੍ਰਾਵੇ
ਸੋ ਪਕਾ ਸਿਤ੍ਰ ਟੋ ਗਿਨੰ ਸੂਖ ਮ ਮੰਵਤ ਜ ਸ੍ਰਕੁ ਸੇਪਤ੍ਰ: ਕਤ੍ਰੁਟ ੮
ਤੇ, ਸ੍ਰਵਿਦ ਯ ਥ ਲਾ ਕ[illegible] ਮਾਨ੍ਹ ॥ ॥ਸ੍ਰਨਿਟ ਸ੍ਰੁਮਿ
ਸ:ਪਿ ਨ ਸ੍ਰੁ ਸਨਿਟ ਸ੍ਰੁ ਮਿਸ੍ਰ ਪਿ ਸ੍ਰੁ ਟ[illegible]ਤ ਜਵਿਦ੍ਰ ॥ ਸ੍ਰਤ
ਸਿੰਤ੍ਰੁ ਤੇਠ ਮੋ ਵਿਕ੍ਰ [illegible] ਵਿਕ੍ਰਯ: ਮਾਮਾਨ੍ਰ ਲ ਥ
ਤ੍ਰਿਟ ਸ੍ਰਵਠ ਸ ਸ ਤਿਪਾ ਸ੍ਰੈ, ਸਨਿਟ ਖ ਪਾ ਸ੍ਰ ਸਿਖ ਵਿਟਵ
ਛਿਮਾਨੇ ਵਿਕ੍ਰਤ੍ਰ ਸ੍ਰੁਤੇ, ਏਵ ਮਸ੍ਰੁ ਮਿਥ ਕਾ ਥ ਨਸ੍ਰਿ ਖ ਸ੍ਰੁ ਮਿ
ਤ[illegible] ਮਾਨ: । ਸ: ਪਿਥ ਵਿਪ ਦ੍ਰ ਖੋ ਪਸ੍ਰ[illegible]ਪਾ ਛਿਮਾਨ:,
[illegible] ਸ੍ਰ ਵਿਸਗੀ ਸ੍ਰੁਤ੍ਰ ਸ੍ਰਵ ਛਿਮਾਨ:, ਏਤੇ[illegible]ਪੁ ਏਇ ਪ੍ਰਟ
ਹਮੇ[illegible] ਨ ਸ੍ਰਮੇ ਸ੍ਰਣਾ ਏਤ: ॥ ਸ੍ਰਮਿਤੇ ਲ ਜਾ ਥਿਤ
ਮਾਨ੍ਹ ॥ ॥ ਰੂ ਪਸ੍ਰ ਨ ਸ ਕ੍ਰੋ ਕੇ ਕ੍ਰੁਤ ਪ ਸ੍ਰਿਤ ॥ ਏਤ੍ਰ
[illegible]ਧ: ਸ੍ਰ ਸ ਤੇ[illegible] ਮੈ ਹਮਨ ਛਿਤ੍ਰੁ ਤ: ਮਾਨ
[illegible] ਕਾ[illegible] ਤ੍ਰੁਪ: ਤ੍ਰਪੇ ਕ੍ਰਿਠ ਕ੍ਰੁ ਤ੍ਰਵ ਲਾ ਤੁ
[illegible] ਕ ਤ੍ਰੁ ਤ ਤ੍ਰੂ ਦ ਮਿਟ ਛਿਮਾ[illegible]ਤੇ, ਮੇਧਮ
[illegible] ॥ ਨਾ[illegible] ॥

ਆਪਣ ਸਮਾਧੀ ਰੰਗ॥ ਆਪੇ ਅਨੰਮ ਤੇ ਓਿਸ...
ਧੀ ਆਪਣ ਹੁਕਮ ਆਪਣੇ ਅਮੁਤ ਉਪਾਇਕ॥ ਆਪ...
ਧਨੁ ਧਨੁ ਤੁ ਪੰਚ ਜੋਗਣ ਆਂ... ਸਲੋਕ॥ ਤੁ ਪਰਮ ਲਦ
੭॥ ॥ਨੁ: ਆਪਣ ਸਮਾਧੀ ... ਆਪ ਅਕਤ...
ਤਮ ਹਿ ਹੁਕਮ ਤਮ ਅਮੁਤ ਉਪਾਇਕ ਤੁ ਪਰਮ ਪਰਥ ਧੋ ਸਿ...
ਦੁਕ: ਅਨੁ ਧਨ ਕਾ...: ਸਲੋਕ॥ ਮਹਿ ਨਿਰਮਲ ਕਾ...
ਅਨਦ॥ ॥ਅਗਮ ਅਪਾਰੀ ਜਿਨੁ ਧੋ ਪਤ ਬਾ ਜੁਸਾ ਕਿ ਕਿਰ
ਸ:॥ ਪ੍ਰਥਮ ... ਕੁਤ ਆਪ... ਨ: ਪਰਤ ਬਰਸਨ
ਰਲ ਹੁਧ ਤੁਪ: ਅਮ ਪਰਪਮਾਨ: ਮਗੀ ਗਵਿ ਬਧ...
ਛਿਨ ਅਧਿਕਿ ਕਿ ਅਕੁਮ ਹੁਰਕ ਅਮਰ ਕੁਪ: ਅਚ...
ਜਿਸਿ ਬੁਧ ਪਰਤੇ ਜਿਸਿ ਅਤੇ ਕਿਨ ਪ੍ਰਭ ਤੁਸਾਨੇ ਕਿਨਿ ਕਿਸ
ਹ: ਸਲੋਕ:॥ ਤੁ ... ਤਨ ਸਲੋਕ ਸਕਰ ...
ਹੁ ਅਨ ਪੁਰ ਅ ਸਲੋਕ: ਪ... ਹੁ:। ਨਮ ਹੁ ਤਨ...
ਧੰ ਪਰਿ ਕਾ: ਮਹੁ: ਕਤੁ ਅਧਿ ਤ। ਤੁਹ ਨਾਪ ਤਨ ... ਪਾ
ਮੰ ਥੋ ਹੰ ਰਖਿ ਕਾਂ ਲਕ ... ਮਨ ਕਿਰਨ ਪ ਅਨੁਲ ਪ੍ਰਭੁ ... ਸ
ਛਿਰ ਨੰ ਤੋ ਧੰ ਪ੍ਰਕ ... ਪਸਿ ਰਾਮ ਅਨਦ॥
... ਜਿਸੁ ਮਰ ਕੇਸ: ਪ੍ਰਭੁ: ॥ਤ ...
~ ਜਿ ... ਨ ਪ੍ਰਭ ਤੁਪ ਪਰਿ ... ਅਮ ...
ਅਕਿ ... ਜਿਸੁ ਪਰ॥ ... ਕਿਧ ...

[illegible] ।ਨ।ਸ੍ਰਿਵਸਮ੍ਰਤਿਸੁੰਨਵਾਤਿ ਤਸਤੁ
ਮੁ[illegible]ਨੰ ਅਸ੍ਠਵ: ॥ ਸੁਨ੍ਨਾਂਦੇਪ[illegible]ਮਦ॥ ॥
[illegible]ਤਸ: ॥ [illegible] ਨ੍ਕੋਮਨ੍ਨ੍ਨ੍ਮਨ੍ਸੁਕੁਦ[illegible]
[illegible]ਸ: । ਵਿਸ੍ਦੇ[illegible]ਕ ਵਤੁਯਮੁ[illegible]ਨੇਵਾਭਿਤੁਕ
[illegible]ਨਦੇਯ[illegible] ਤੁ ਤ ਦ੍ਰਤੁ: ਭਿਤੁਯਾਕਿਮਸ ਹੁਸ
[illegible] ਯਮੁਨ੍ਨਵਤੁ ਸੰਨਿਵਾਤਿਠਵਾਤਿ। ਯਥਾਯਸੁ[illegible]
[illegible]: ਸੁਨੇਮਨ: ਸੁਯਾਨ੍ਨਮਨੇਨੈਵਨਿਵਤੁਤਿ। ਯਮੁਤ੍ਰ
ਤ੍ਰੀ: ਮ[illegible]ਤੁਨ ਪਾਪੈਨਤੁ ਪਨਸੁਹਾਤਿਠਿਵਨਿਵਤੁਯਿਤੁੰ
ਮਹਿ॥ ਏਵੰ ਨ੍ਕੋਮਾਂਨੰ ਤੁਤੁ ਮਾਠਿਪਕਮ ਯਯਸੁਯਾਠਿਨ ਤੁਸ
[illegible]॥ ॥ਨ੍ਕੋਮਸ੍ਨਕ੍ਰਮਸਯੇਨਯੁਸਯੁਸ੍ਨਵਾਨੀਯ: ॥
ਕ੍ਰਮਸਤ ਦ੍ਰਨੈਨ ਤ੍ਸੁਯੁਤੁਯਮਾਠਿਡਿਤੁੰ। ਸਤੇਵਾ ਮਨਤੁਯ
[illegible]ਵਕਮ ।[illegible] ਨ੍ਕੋਮਸ੍ਨ ਤ ਦ੍ਰਨੈਨਕਰ੍ਨ ਮਾਠਿਡਿਤੁੰ। ਯਤ:
ਕਮ[illegible]ਸੁਠਸੁਠਨੰ ਨ੍ਕੋਮਾਣਵਾਭਿਭਿਤੁੰ ਨਯੁਸ੍ਨਯੁਸ੍ਨਵ
ਨੀ[illegible] ਦ੍ਰਨੈਨਠਨਮਤੁੰ। ਸਭਿਮਨੇਵਸ[illegible]ਨਿ ਸਤਠਵਨੀ
ਯ[illegible]ਯੁਯਸ੍ਨੀਯ:। ਤਥਾਹਿ। ਕਾਨਿਭਿਤ੍ਰੁ[illegible]ਮਵਤੁ
[illegible]ਨੀਤਿ। ਤੀਸੁੰਸੰਵਣਨਤੁਨੀਦੈਵਸ੍ਨਮੀਵਿਠਨਮ।
[illegible]ਯੁਠੇਨਨਕ[illegible]ਸੁਯਸ੍ਠਤਿ। ਯਥਾਂਨ ਸੀਸੁਯ੍ਸੁਠਾਵਸਦੇ
[illegible]ਯਨਵਨ [illegible] ਸੀਨਿਮਏਦ੍ਰਸ੍ਨਯੋਵਿਭਿਸੁ:
ਪ੍ਰ[illegible]ਤ:। [illegible]ਵਭਣਏਥੰਵਿਤ੍ਰਸਾਭਣਸੀਨੰਤਪ:ਪ੍ਰਠਵ
[illegible]ਪ੍ਰਾਕਿੰ[illegible]ਤਿਵ। ਯਥਾਂਤੀਸੁੰਸੰਵਾ[illegible]ਨਸੁੰਕ
[illegible]ਨਸੇ[illegible]। [illegible]ਸਾਨਸ੍ਯਾਇ[illegible]ਅ:ਤਵੇਸ੍ਸੁਕ

[illegible]

[illegible] ਪਮਨਿ ਮੰਨਿ ਬਿਬੇਕਿ ਕਿਨਿ ॥੫॥ [illegible]
[illegible]
[illegible] ਲਗੈ ਨੀਧਮੇਵ [illegible]
[illegible]
[illegible] ਭਉ ਭਾਉ [illegible]
[illegible] ਦੇ ਕੀ ਭਾਖਿਆ ॥ [illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]

ਤੁਸ੍ਯ ਨਾਸਿਮਾਤ੍ਰ: ਸੁਖ਼ਾਸਿਮੂਤ੍ [illegible]
ਖੇ ਨਾਸਿਮਾਤ੍ਰ ਸ੍ਵੇਤਨਮਾਤ੍ਰ: ਮਾਤ੍ਰਪ੍ਰ [illegible]
ਨਾਮਾਤ੍ਰੰ, ਕੋਸਿਦ੍ਧਿ ਸ੍ਵੇਤਨਾਮਾਤ੍ਰ [illegible]
ਤ੍ਰੈਪਿਪਾਸਿਨ ਮਾਤ੍ਰ ਦ੍ਰਿਸ਼ਟਵੇਨ [illegible] ਪ੍ਰਤ੍ਯ
ਪਸ਼ੁ: ਪ੍ਰਤ੍ਯਖਵਿਖਯੇਪਾਤ੍ਵੇ [illegible] ਤਿ, ਤ
ਸ਼੍ਰਵਣਾਵੇਨ ਪ੍ਰਤਿਮਾਤ੍ਰ ਮਾਤ੍ਰ ਦ੍ਰਿਸ਼ਟਵੇਨ [illegible] ਤਿ, ਨਤ੍ਰ
ਤ੍ਰੰ ਨ ਵਤਿ, ਏਤਤ੍ਵਿਖਯੇਪਾਣਾਖ੍ਯਾਮੇਵ ਵ੍ਰਿਦ੍ਧਿ ਮ
ਧਿਮਾਤ੍ਰ [illegible] ਲਕ੍ਸ਼ਣ ਦ੍ਰਿਸ਼ਟ ਦ੍ਰਿਸ਼ਟਮਿਤਿ ॥ ਮਾਣਵਕ
ਕ ॥ ॥ਤਤ੍ਰ ਏਵਕਾਰ ਦ੍ਰਿਸ਼ਟ ਦ੍ਰਿਸ਼ਟ॥ ਨਦ੍ਰਿਸ਼ਟ ਦ੍ਰਿਸ਼ਟ [illegible]
ਧੇ ਦ੍ਰਿਸ਼ਟ ਦ੍ਰਿਸ਼ਟ ਪਦ੍ਰਿਤੁ ਪੰਤਤ੍ਰ ਸੁਖ਼ਪ੍ਰਨਖ [illegible]
ਦਾਤ੍ਰ ਨੰ ਨਾਮਾਤ੍ਰ ਪਾਦਿਕਾ ਪ੍ਰਯੇਨਾਵੰ, [illegible]
ਧਾਨੰ ਵਤੁਮਾਨ ਮਾਤ੍ਰ: ਕਿਚਿਤ੍ਰੁ ਪੇ [illegible] ਮਪਨਾਵ
ਤ੍ਰਤਿ ਕਿਤੁ ਪ੍ਰਨਖ ਦ੍ਰਿਸ਼ਟੇਨ ਮਮਾਤ੍ਰ ਪੀਮੀਤਿ, [illegible]
ਪ੍ਰਨਖ ਦ੍ਰਿਸ਼ਟੇਨ ਮਾਤ੍ਰਮੇਵ ਪ੍ਰਯੇਨਾਵੰ, ਤਨ ਮੰਪ
ਸਿਤਤ ਸ਼੍ਰਿੰ ਸੁਵਿਸ਼੍ਰੁ ਪੇਨਾਨੇ ਵਿਕ [illegible] ਪੰ [illegible]
ਤਸ਼੍ਰਿੰ ਸ੍ਰੁ ਪਾਸਿਨ ਮਾਤ੍ਰ ਦ੍ਰਿਸ਼ਟ ਸੁਤ੍ਰਵ ਦ੍ਰਿਸ਼ਟ ਵੇਦ ਪ੍ਰ [illegible]
ਤ: ਸ਼੍ਰੁ ॥ ਤਤ: ਮੰਮਾਨ ਸ੍ਰੁਤ ਤਟ [illegible] ॥ ॥
ਤ [illegible] ਪ੍ਰਤਿਨ ਖ਼ੰ ਤਨਤ੍ਰ ਮਾਨ [illegible]
[illegible] ਮਾਤ੍ਰਸ਼ਿਪਦਤ [illegible]

433

[illegible]

देखु अंधेगमु णं पृढ वतु [illegible]
नैत्रमु भ्रत हृ हृ वद्ध गिरि णो धु [illegible]
नेकारश्रते मा बिबेकनि भितुः [illegible]
तुतेङ उतेमुकन भा । धरेव [illegible] गि मुक
धनि हके वन मुणधरु [illegible] कैवलं [illegible]
उमेवं अंधेणमु मुतु धं कन [illegible] कं [illegible]
मघ [illegible] नै ध [illegible] धकु मनतु [illegible] धकन
॥ ॥बिबेकारश्रैतगविप्रव [illegible] नैप [illegible]
मृतेतु [illegible] : [illegible] : धनस्र [illegible] वैविणमु बिबेक
धनारश्र [illegible] ः [illegible] भ [illegible] नस्र मसु पा [illegible]
धुः कन [illegible] कीमिमी मविप्रव नविप्र [illegible]
मेतुर तु वै [illegible] नतु धेषमु ः भ [illegible] प्रव [illegible]
उद्दहं धूति धज [illegible] वन [illegible] मविहु मविन
विकतु [illegible] कू [illegible] भि [illegible] मृभेभ [illegible]
[illegible] धवहु [illegible] तमापउ [illegible] ष [illegible] छ [illegible]
कुतिः [illegible] विवेकारश्र [illegible] मृ [illegible]
[illegible] धं [illegible] मृ धिकनि नेव [illegible]
[illegible] तृवविवेकारश्रतः धनष [illegible] धा [illegible]
[illegible] वषविवेकाधतः [illegible] ॥

[illegible] ॥੩॥ ਤਸੁ ਦੇਵ ਰਵਿ ਕੇ ਕਲਜੁ ਸੁ

[illegible] ਮਨੁ ਪ੍ਰਭੁ ਤਤੁ ਮੇ ਮਕਲ ਕਾਮ ਲਾਸੁ

[illegible] ਸਭੁ ਤਭ ਮਧੁ ਪੁਕਾਰ ਠਵਤ੍ਰਿ ਤਰ ਕਾ ਦ੍ਹਾਪ

[illegible] ਪਮਤੁ ਪੁ ਕਾਰ ॥ ਲੁਤੁ ਮੇਘ ਲੁਖੇ ਲੁਤਜੁ ਕਿ

ਤ੍ਰਿ [illegible] ਤਿ ਜੀ ਮੇਕੋਸ ਰਮੇ ਕਿ ਛਿਹੁ ਤਰ ਮਪਿ ਸ

ਗਾਂਤ ਮਏਕਾਂ ॥ ਪੁਤੁ ਮਏ ਵਿਕੇ ਕਾਹੁ ਤਮਿਤ

ਪੁਹਥ ਤੁਰਪੀਕਾ ਤਸੁ ਮਰਸੁ ਪਮੀਸੁ ਹੁਪ ੫

ਕੁਸਪਤ ॥ ਰੰਸਮੀ ਪੁਲੁ ਕਾਰ ਰਿਖਪੰ ਨਿਮਨੰ ਲੁਨੰ ਕਾਰ

ਦਿਖ ਤ੍ਰਿ ਰਿਹੁ ਸੁਤੇ ॥ ਮਿਤੁ ਵਿਮਤ੍ਰਿ ਮਿਣ ॥ ਵਿਮਨ ਕੁਮੇਵ

ਹਿ ॥ ਪੁ [illegible] ਰਤ ਧਿਕਾਰ ਮਿ ਮਿਪਗ ਨਿਪਗ ਤਤ ੬

ਰਨੁਵ ਨਪਰ ॥ ਕਿਤ੍ਰਿ ਤੰਖ ਸੁਤ੍ਰਿ ॥ ਸੁਕਾ [illegible] ਰਪਰ

[illegible] ਪਨੰ ਮਕੋ ਠਿਪ ਨਪੁਲਕਾ ਤਠ ਕਾ ਤ੍ਰਿਖੁ ਪਰੇ

[illegible] ਸੁ ਮੀਖੰ ਤ੍ਰ ੭ ॥ ਪ੍ਰਗਟੇ ॥ ਸ੍ਰੀ ਕ੍ਰਿਤ ਸੁ ਮੇ ਮ ਪਿ ॥

[illegible] ਕਤ੍ਰਿ ਸੁ ਤਪ ਪ੍ਰਤ੍ਰਿ ਸੁ ਰਾਮਿਤ ਰੰਸ ਮੀ ਰਿਪੁ [illegible]

ਮਿਤੁ ਵਿਮਤ੍ਰਿ ॥ ਤਸੈ ਵਮੀਸੁ ਸੁੰ ਮਪੁਵਿਣ ਪੁਤ ਕ੍ਰਮਿ ੮

[illegible] ਮਾਕਸਤੁ [illegible] ਪਕ [illegible] ਕੇਵਲ ੯ ਹੁਸੁਤ ॥ [illegible]

ਤਿ ॥ [illegible] ਕਾਕੇ ਤਮਿਹੁ ਤੋ ॥ ਸੁਪਸੁ ਹੁ ਕਿ ਕਿੰ ਮਿਮ

ਤਮਿਹੁ [illegible] ਤ ॥ ॥ ਕਿਗ [illegible] ਪੁ [illegible] ਵਿਹੁ [illegible]

ਸ੍ਰੀ ਗੁਰਮਾਸਵਕਾਰ [illegible] ਬੇਗਾ [illegible]
ਅਤਿ ਤੇ ਧਰਮ ਕਰ੍ਬ ਧੁਨ ਨਾਰੂਧਨ [illegible]
ਇਵ ਵੇਕਾਹਤੇਤੇਰ ਵਿਸ੍ਰੁ ਹਿ ਜਬਾਸ [illegible]
ਬਾ~ ਨਬਾ~ ਕੋਸਤੁਪਾ [illegible] ਬਪ [illegible]
ਸ੍ਰੀ ਗੁਰਮੁਖ ਤੇ ਸ੍ਰੇਨ ਮਾਤ੍ਰ ਕਃ ਪਾਤ ਅਮੇਸ਼ਿਵ ਕਹ [illegible]
ਤਿਪਦ ਤਃ ਮਤਸ੍ਰਃ ਸ੍ਤੇ ਤੇਦੇ ਤਭਿ [illegible] ਬੇਗਾ
ਤਧੁ ਨਾਮ ਵਿਸ੍ਰ ਹਿ ਜਬਾਸ ਤੁਤੇਂ ਕਾਜਿਧਕ [illegible] ਤਿ
ਬੇਗਾ ਨ੍ਰੀ ਤਿਤੇਧਰਮ ਕ੍ਰੇਸਮਾਦ॥ ॥ਬਸਜਿ
ਮੰਸਨ ਪ੍ਰ ਅ ਬਾਮਪ੍ਰ ਦਾ ਬਾਨ ਅ ਹੁਨ ਸਮੰ
ਬਧੇਮੁ ਵਨ੍ਰਿ॥ ਤਦਕਾਜਿਸਿਤੁ [illegible] ਃ ਮਾਕ
ਨਪਕਾਕ ਤ੍ਰੇ ਨਾਤੁਰ ਦ ਸ੍ਰੁਜਿ, ਬਬਾ ਬਾ [illegible] ਸੀ
ਤਿ, ਕਾਜਿਸਿਤੁ ਤਿਪਕ ਕ੍ਰਤਤ ਡਿੰ ਮਾਸਿਵਤਕੇਤੁ
ਨਕੁਤੇ~ ਮਮੇਣ ਕ੍ਰਮ [illegible] ਵਤ੍ਰਿ, ਬਬਾ ਬਸਜਿਪ
ਮਾਸਬਃ, ਤਤ੍ਰ ਮਤਨਾਂਸੀ ਨਾਮਤੁਤੇ [illegible] ਮਪਕਾਰ
ਵੰ, ਬਬਾ ਮਹਾ ਮਤਨਸਾਬ ਧ੍ਰ ਅ [illegible] ਅੰਕ੍ਰੇਹ ਮਾ
[illegible] ਤ [illegible] ਪਧੇਹੇਂ॥ [illegible] ਤੁਪਮਾਦ॥
[illegible] ਮਹਾ ਮੁ ਪਤ੍ਰਕ੍ਰਮ ਹਾ॥ [illegible]॥
[illegible] ~ ਵਿਧੈਸਪ੍ਰਵੇਸਨਨ [illegible] ਕਿਂਸ ਸਾਸ

...: ਤੁਮਕਹ [illegible] ਸੰਮਾ। ਤੇਸ [illegible] ਪਾ:॥ਚਚ
ਪੁਕ [illegible] ਤ। ਪ੍ਰਥਮੰਤਸਠਕਤੁਪਾਧ ਸੂਧੰ
ਕਿਜੇ [illegible] ਮਾ [illegible] ਮ ਨਮਯੋਦਪਧਜਕ। ਤੁਸੰਧ
ਸਤੁ [illegible] ਜ [illegible] ਤ ਸਠਕਬੇਜੁਧੰ। ਸ਼੍ਰਕ੍ਰਾ [illegible] ਦਭਧਕੁਸੰਧ
ਮ:॥ [illegible] ਪਾਪੁਜਠੋਮਾਪਨਾਨਮਧ੍ਰੀਕਰਾਂ। ਤਾਪ
ਤੋਡੰਸਾਸਠ:ਧਸ਼ਧਭਮਸਧਕਸਾਂਧੋਸਾਣਤੋਕ
ਧਿਜਿਸ਼ੁ:॥ [illegible] ਧੰਕਵਿਸਧਭਾਦ॥ ॥ਏਤੇਸਣਤੇਸ
ਸ [illegible] ਨਮਭਯਾਸਪਸ਼ਿਤ੍ਰ:ਮਾਚਠੋਮਾਮਜਾਬੂਤਮਾ॥
ਏਸਿਤੁਕ੍ਰਾਂ [illegible] ਵੇਸਾ:।ਸੋਸਮੁਜਿਸਾ:।ਕਾਨਸਧੁਤਸ
ਸੁਸਾ:।ਏਤਸ੍ਰਤਠਿਗਨਵਾਸ਼ਿਤ੍ਰ:ਪ੍ਰਵਿਤੇ ਸਾਕੰਸ
ਸਯੇਸ [illegible] :। ਮਵਾਸ਼ਕਿਧੁਸਾਸਿਧਮਿਤੁਕ੍ਰਮਿਧੁਠਵ
ਮਾ [illegible] ਬੂਤਮਸੂਤ। ਤਰੂਖ ਸ਼੍ਰਕ੍ਰਾਂ ਨਦਾਵਿਧੁਸਾਮੀ। ਤੀ
ਜੇ।ਵਕੰਸਨ ਦਾਵਿਧੁਸਾਮ।ਸਤੁਕ੍ਰਸੰਨਦਾਵਿਧੁਸਾਮ।ਸੋਵ
ਸ਼੍ਰਕ੍ਰਾਂ ਸੂਜਹਾਤੇਕੋਂ ਦਾਵਿਧੁਸਾਮੀਤਿ। ਏਵੰਮਤੁ
ਵਿਪਾਵਕ੍ਰਮਸੂਤਿਕੋਂ ਕਿਛ੍ਰਿ [illegible] ਸਮਿਤੂਧਾਂਸ
ਤੂ [illegible] ਜਾਵਿਧੁ [illegible] ਮੀਟਿਨਸ਼ਿਤ੍ਰ:। ਏਵਮਹਾਸਿਧੁਧਾਬ
ਵੇਸਾਂਧੋਹੁੰ। ਤੁ ਕ੍ਰਮਾਵਿਧਤੀ:ਜਤ:ਮਾ [illegible] ਤੁਨੇਵਸ਼੍ਰਵ
੨ ਤ [illegible] ਮਿਤੂਸੂਤ ਨਧ [illegible] :ਪਾਕੀਧਾਕ੍ਰ।ਮਿਧਾ
ਾ:॥ [illegible] ਧਭਮਾਦ॥ ॥ਸੋਸਮਤ੍ਰੁਧਤਪ:ਮਾ [illegible]
ਧੁ [illegible] ਪਾ [illegible] ਪਿ [illegible] ਯਮਾ:।ਸੋਸਾਂਹਿ [illegible]
੨

ਹ੍ਰਿਤ:। ਰਨ੍ਹੇ ਮਨ੍ਤ੍ਰ [illegible] ਨੀ [illegible]: [illegible] ਯਪ੍ਰਕ੍ਰਿ

ਮੈਤ੍ਰ ਸ਼ਿਰੋਮਣਿ [illegible] ਭਲਾਨਾਂ ਪ੍ਰਯ [illegible] ਨਾਂ ਮਤੁ

[illegible]ਕ: ਪ੍ਰਣੌਵ ਨ੍ਰਤ੍ਰਹੂਣਾਣਾਂ ਹ੍ਰਣ੍ਵਾ: ਪ੍ਰਤੇਸ [illegible]

ਮਮਧਵਾਸ਼੍ਟ੍ਰ: ਕੇਸ਼ਮੋਧੰ ਘੋਣਾਨ੍ [illegible] ॥

ਵਿਤਰ੍ਕਬਾਧਨੇ ਪ੍ਰਤਿਪਕ੍ਸ਼ਭਾਵਨਮ੍ ॥ ਵਿਤਰ੍ਕਾ ਤਤਿ

ਵਿਤਰ੍ਕ: ਧੋਣਾ ਧਾਮ੍ਯ ਪ੍ਰਕ੍ਰਿਤੀ ਹਿੰਸਾਦਯ: [illegible] ਰਾਯਵ

ਮਗਤਿ: ਪ੍ਰਤਿਪਕ੍ਸ਼ਭਾਵਨੇ ਮਤਿ ਧਮਿਰਾਧਾਕ ਵਤਿ ਤਤ੍

ਯੋਗ: ਧਕੋਧਵਤੀ ਤਿਕ ਵਹੇਵ ਯਮਾਤਿਯਮਾਨ ਯੋਗ

ਨੇਵੇਮਾ ॥ ਤਨ੍ਵੀ ਵਿਤਰ੍ਕਾ [illegible] ਪ੍ਰਤੁਧੰ ਕੈ [illegible]

ਕਾਂ ਹਨਨ ਮਤ੍ਰ ਮੋਨੁਦ ॥ ॥ ਵਿਤਰ੍ਕਾ ਹਿੰਸਾਦਯ:

ਕ੍ਰਿਤਕਾਰਿਤਾਨੁਮੋਦਿਤਾ ਲੋਭਕ੍ਰੋਧਮੋਹਪੂਰ੍ਵਕਾ ਮ੍ਰਿਦੁਮ

ਧ੍ਯਾਧਿਮਾਤ੍ਰਾ ਦੁ:ਖਾਜ੍ਞਾਨਾਨੰਤਫਲਾ ਇਤਿ ਪ੍ਰਤਿਪਕ੍ਸ਼

ਭਾਵਨਮ੍ ॥ ਤੇ ਚ ਵਿਤਰ੍ਕਾ ਹਿੰਸਾਦਯ: ਪ੍ਰਥਮੰ ਤ੍ਰਿਧਾ

ਕ੍ਰਿਤਕਾਰਿਤਾਨੁਮੋਦਿਤਭੇਦੇਨ, ਤਤ੍ਰ ਪ੍ਰਤ੍ਯੇਕੰ ਤ੍ਰਿਧਾ

ਲੋਭ: ਕ੍ਰੋਧ: ਮੋਹ [illegible] ਮ੍ਰਿਦੁ [illegible] ਮ

ਮਧ੍ਯਾਧਿਮਾਤ੍ਰ: । ਅਤੋ [illegible] ਤ੍ਰਿਪ੍ਰਕਾਰਾ: ਮਾਤ੍ਰਿ

ਸਪ੍ਤਵਿੰਸ਼ਤਿ ਭੇਦਾ, ਤਤ੍ਰ [illegible]

ਨਿਵਰ੍ਤ [illegible] ਸ੍ਮਰ੍ਤਵ੍ਯ ਮਕ੍ਰਮਾ [illegible] ਨ

[illegible] ਜਿੰ [illegible] ਤਿ [illegible]

ਤੇ ਪਾਸ ਕ ਜਾ [illegible] ਕੰਚ ਨੁ ਸੋ ਮੈ ਦਹਾਂ ਕਉ ਤਾਂ ਤਿ, ਰ
ਕੇ ਕਃ ਯ੍ਰ ਸਮੈ ਸਿ ਤਿ ਮੁ ਯੁਧਾ ਪੜ੍ਹੇ ਸਨਾਂ ਮਦੇ ਯੁਨਾ ਤੁ
[illegible] ਯੁਃ ਨੇ ਸਨ ਤੁ ਤਮਿ ਮਤਿ ਯੁਧ ਪਵਿਕ
ਨ ਪ੍ਰ ਕੁ [illegible] ਤਏ ਸੀ ਨਾ ਮਕੁ ਵਕ੍ਰ ਪ੍ਰਨਤੁ ਮਵ ਮੇਧੰ,
ਮੇਨੁ ਤੇ ਵਿਕੰ ਅੰਬ [illegible] ਧਰਮਾਤਿ ਹਿਤ੍ਰਃ, ਲੋਕੇ ਮੁਲੁ, ਕ੍ਰਿਤਃ ੧
ਏਨਰ ਵਿਕ੍ਰੰਕੇ ਮੁਲਕਃ ਪੂਤੁ ਨਨਾ ਕੁਕ ਮਿਤ੍ਰ ਯਮਃ ਪ੍ਰਟ
ਕੁਨਤਾ ਮਿਠੇ ਮੈਨ ਹਿ ਮੁਕਤਾ ਸਾਧਿ ਕਿਮਨਸ ਮੇਕਾ ਮ
ਕੁਨਾ [illegible] ਕੈਨਾ ਹਿਯਾ ਠਿਕੁਤੇ, ਏਧੰ ਧਨਾਨਬ ਮੁ ਠੇਲੁਨੇ ਹੈ ਵਿਦੁ
ਮਨੁ, ਮਨੁਮਨੁ ਧਿਮਨੁਃ, ਮ ਲਵੇ ਮਕੁਃ ਨਤੀਕੁਃ ਨਾਤ
ਮਕੁਃ, ਮਕੁਃ ਨਮਕੁਃ ਨਾਪਿਤੀਕੁਃ, ਸਾਧਿ ਮਾਨ ਮੁਤੀਕੁਃ
ਨਮਕੁ [illegible] ਪਮਕੁ ਤ ਹੇਵੰ ਨਵਠੇਲੁਃ, ਤ ਕ੍ਰੈ ਹੈ ਵਿਦੁ ਮਤਿਮ
ਪ੍ਰਵਿਸਤਿਃ, ਮਨੁਸੀਨਾ ਮਪਿ ਪ੍ਰਹਿਕੰ ਮਨੁ ਮਸ੍ਯਾਧਿਮਾਨ
ਠੇਲੁ ਹੈ ਵਿਦੁ ਮਸ੍ਯਵਤਿ ਤਨੁਯਾਧੇਯੰਧੇਨੁ ਤਨੁਯ ਮਨੁਸ
ਦੇਮਨੁ ਤੀਕੁਃ ਤਿ, ਏਧੰ ਫਲ ਮਾਨ, ਨੁਃ ਪਾਠੁ [illegible] ਤ
ਫਲਾਃ, ਨੁਃ ਪਿੰਡ ਤਿਕ੍ਰੁ ਨਤਵ ਠਮਨਾਨੇ [illegible] ਮਿਤ੍ਰ
ਮਃ, ਯਜੁਵੰ ਮਿਤ੍ਰ [illegible] ਨੇ ਮੰਸਵਧਿਪਦ੍ਯਯੁਧੰ, ਤੇਨੁਃ [illegible]
ਯੁਦੇਨ ਤਮਪਾ [illegible] ਯੁਵੰ ਫਲੰ ਬਧੰ ਤਤਬੇਤ [illegible] ਨੁ ਮੇਧੰ ਯੁ
ਪ੍ਰ [illegible] ਠੇਲੁ ਨੇ ਯੁਤਾ [illegible] ਪ੍ਰਿਪਕ [illegible] ਵੇਨਯੇ
ਸਾਪਾ [illegible] ਕਃ ਕੁਤਡ੍ਰ ਪਸ਼ਿ ਪ੍ਰਠਵਤਿ, [illegible] ਮ [illegible]
[illegible] ਤਃ [illegible] ਮਿਤ੍ਰ ਯਧਬ [illegible] ਵਤਿ

[illegible]

[illegible] ਜੋ ਤੇਰੇ [illegible] ਕਥਨ [illegible] ਅਬ ਹੋ: ॥ ਕਥਾ ਮਿਹ
ਹੋ ਵ [illegible] ਕਥਤੁ [illegible] ਹਿ: ਕਥੰਤ [illegible] ਕਥਤੁ, ਤ
ਸੁ [illegible] ਸੂਰੰ [illegible] ਤੁੰ ਕੇਜਮ ਸੰ ਕੀ [illegible]:
ਕਿ ਕ ਦ੍ਰਿਗੁ [illegible] ਮਾਧੰ ਮਠ [illegible] ਵ ਮਧੁਸੂਦਨ ਡੀ
ਹੋਇ: ਤਕੇਵਲੰ [illegible] ਨ ਪਰਿਪੂਰਣ [illegible] ਵ ਪਰਿਪੂਰਣ: ਯ
ਯਸ੍ਯ [illegible] ਸਰਵਤ੍ਰ [illegible] ਪਰਿਪੂਰਣ: ਠੋਣ ਮਾਧਵ [illegible]
ਸੁ ਤਸ੍ਮਿ [illegible] ਨ ਵਰਤੁ [illegible] ਪਾਦਪਾਮੇਵ [illegible]
ਤੇ [illegible] ਨ [illegible] ਵ: । ਯਸ੍ਯ ਪੂਰ: ਸਰਵਤ੍ਰ [illegible]
ਪਰਿਪੂਰਣ [illegible] ਮਾਧੁ [illegible] ਭੂਤੇ ਤ [illegible] ਮ
[illegible] ਮਿ [illegible] ਨ ਕੇ ਤ [illegible] ਵ [illegible]
ਸਮਸ੍ਥ [illegible] ॥ ਤਸ੍ਯੰ [illegible] ਕੰ ਮਿਤ੍ਰ ਵੇ [illegible] ॥ ॥
[illegible] ਮਨ: ॥ ਬ: [illegible] ਵਧ
ਤਿਤ [illegible] ਪਿ [illegible] ਧ੍ਰੁਵ ਪਧ [illegible] ਮਨ [illegible]
[illegible] ਪਾ [illegible] ਮਧ੍ਯ ਪ [illegible] ਤੇ, [illegible] ਮਿ [illegible]
ਪੂਰ: ਕਤੁ [illegible] । ਤ [illegible] ਮਨੈਵ ਕੇ ਤ [illegible] ਕ ਪ
[illegible] ਮਨ: [illegible] ਨ [illegible] ਵ: ਸੰਮਨ ਪਰਿਵਲਨ ਮਿ
[illegible] ਧ: [illegible] ਧਮੇਵ [illegible] ਤ [illegible] ਵ
[illegible] ਵਧਾਕੀਵੈ: ਕ ਵੈ: ਸੰਮਨ ਮ [illegible] ਵਤਿ ॥ ਸੋਮ
[illegible] ॥ ॥ ਮਤ੍ਰ [illegible] ਮ [illegible]

ਜੋ ਸਭਕਾਘੁ: ਤਤੁਪਾਸਿਤੁ ... ਸਾਤੇ ਸ੍ਰੀਗੁਰਵ
ਗੁਰੁ ... ਸਾ ਅਸਾਰਿਆਸਾਧਿਠੋ ਤਾ ਟ ਕਾਸਾਪਾਸ੍ਰ
ਸਾਗੁਸਾ ... ਸਾਤੁਸੀਤਿ॥ ਸ੍ਰੀ ... ਸੁਠਨਾਸ
ਠੇ॥ ॥ਸ੍ਰੀ ... ਗੁਰੂਵਤਸਾਸ੍ਰਧੇਣ:॥ ਸ੍ਰੀਠ
ਸ੍ਰੀਤਸਾਤੁ ... ਨਕਾ ਸ੍ਰੀਗੁਣਾਧਾਭੂਸਾਸ੍ਰੀਸਾ ... ਦੇ
ਗਿਨਤਗੁਬਾਠਿਭੂਤਧਾਸੇਵਤਧ ਸੰਭੂਧੇਗੋਠੇਵਾਤ
ਸਾਟੇਵਤਾ ਸਾਸ੍ਰੀਕਾ ਠਵਤੀਹਤ:॥ ਗੰਸੁਗਸ੍ਰੀ ... ਧਾਨਸੁ
ਠਨਸਾਫ॥ ॥ਸਸਾਧਿਸਿਗੁਰੀਸ੍ਰੁਗਭੂ ... ਧਾਨਤ॥ ॥
ਗੰਸ੍ਰੁਗਧੇਧੇ ਕਿਤ੍ਰਿਵਿਸੇਧਸੁਸ੍ਰਸਾਸ੍ਰੂਸਾਧੇਕਤੁਨਕਾ ... ਗੂ
ਵਿਠੂਵੇਠੇਵਾਤ॥ ਧਸਾਸ੍ਰੂਠਗਵਾਨੀਸ੍ਰੁਗ:ਭੂਸਤ:ਸਤ੍ਰ
ਤੁਸਾਤੁਧਤ੍ਰਸਾਨਾਧਹਟਸਸਾਧਿਸਸ੍ਰਧਵਾਤ॥
ਧਸਾਨਿਵਸਾ ਨਤੂ ਸਤਸਾਫ॥ ॥ਤਤਸਿਕੁਸਾਧ
ਸਾਸਤਸਾ॥ ਸ੍ਰੁਸ੍ਰੁਤਤ੍ਰੈਨੈਸੁਸਾਤੰ ਧਸ੍ਰਸਾਤਸਾਤ੍ਰੁਸ
ਨਸ੍ਰਿਸਿਕੁਸਾਤਸਿ ਤਹੂਸਾਵਿਸ੍ਰੁਸੰਸਾਪਸਾਤ੍ਰੂ॥
ਸਾਨੀਧੰਸਠਧਾਤਤਸਾਤ੍ਰੂਗੋਸਾਤੂਤੰਠਸਾਤ॥ ...
ਸਿਗਸਾਧਤ ਹੂਤਸਧਸਾਧਸਫ॥ ॥ਭੂਧਤ੍ਰਸੈ
ਸਿ ... ਸਾਧਤ੍ਰਿਹੂਸਾ॥ ਤਸਾਸਤੰਭੂਧਤ੍ਰਸੈ
ਕਿ ... ਨਤੂਸਸਾਧਤ੍ਰ ... ਕਿਤੰਸ੍ਰਾਧੰਠਵਤੀਤਿਸ
ਵਤ॥ ਧਸਾਧਸਾਸਤੰਨਤੁਸਾਸੀ ... ਕਾਗੋਤ ਭੂ
ਸੋਵਿਨੂ ... ਸਤ ... ਨੈਵਤਸਾਸਤਵਿਧਸ੍ਰੁਤ॥ ...

ਸਿਮਰਤਿ ਸੁਨਤ੍ਰੈ ਤਰਹਿ ਸਸਾਧਿ ਕ੍ਰਿਪਾ ਤੇ
ਦਰਸਨ ... ਸੁਨ੍ਹ ਸਨਮੁਤੇ ਅਨੰਦ ਮਨ ਹੁਆ
ਲਦ ਚਰਨ ਸਰਨੰ ਨਾਨਕ ਕਹੰਤ ਰਾਜਨ ... ਸਿ
ਮਨ ਸਾਧਸਿਮਰਿ ਸਮਾਧਿ ਤਾਪ ਧ੍ਰਿਤ ਨ ੧੦ ਦਵਨ
ਭੇਸ ਪਰਸਰਪ॥ ਤ੍ਰੈਦਾਨ ਧਸਾਲ ਕਰਨ ਸਾ
ਤਤ੍ਰੈ ਹੁਕਨ ਨਿਧਾਨ॥ ਤਸਿਮਰਨ ਮਨ ਸਾਧੇ ਸਾਤਿ
ਰਤ੍ਰੈ: ਸੀਤ ਸੁਖ ਗਰ ਦੁਖ ਸਿਮਿ ਨਿਹਰੋਗੀ ਨ ਸਿਨ ਕਰਤੇ
ਰਤ॥ ਸੁਸਨਸਾਪਾ ਸਨ ਤਾਂ ਸੁਸਾ ਪਸਾਦ॥
ਤਸਿਮ ਸਤਿ ਸੁਣਸਾ ਸੁਣ ਸਧੋ ਜਤਿ ਵਿਦ੍ਯਾ ਸ : ੧ ੭
ਧਸ:॥ ਸੁਸਨ ਸਾਧੇਸਾਤਿ ਤ੍ਰਵਿਸਿਤ ਕ: ੧ ੭
ਧਸਲਹਨਿ ਧਗੋਨ੍ਹ ਵਿਸੈ ਬੈਰੁ ਸੁਧੇ ਵਤਿ ਕੀ
ਸਸ: ਸੁਸਾਸੁਸਧਾਨ ਤਿ ਵਿਦਸਨ ਹੁ:॥
ਸੁਸਾਸੁ ਸਾ ਸੋ ਨਤਲ ਹਲ ਉਧੋਸਿਕ ਰਸਨ
... ਸ੍ਰ ... ਹੁਰੇ ... ਰਾਹਰ ਹਤ੍ਰ ਕਸੁ ਨਿਸੁਣ ਤ:
ਪਰੰਦ ਸੁਧਿ ਬਿਛਸਥੇਨ ਸੁਸਨ ਸਾਸਿ ਸ੍ਰਤ॥
ਕ੍ਰੈਵ ਸਾਪ ਵਗਸਸਾ ਬਿਠਹੁ ਕਤ ਕਥ ਸਹਿ॥
ਸਤਰਾਹੁ ਹਤਤ ਸੁਗਹਨਜਿਸ ਕਲਸਰਹਿ:
ਸਿਮ ਸੁਸੀ ਧ੍ਰਸ॥ ਰਾਹੁ ਬਾਤਿ: ਸਸੰ ...

ਸਤ੍ਰਬਾਣਿਉਃ ਸਭ੍ਰ [illegible] ਪ੍ਰਕਾਸ, ਸਤੁਃ ਸਮਰਥਾ ਉਃ ਤਾਕਉ [illegible]
[illegible] ਸਭਿ [illegible] ਭਵਜਲ ਸਿੰਧੁ [illegible] ਤਾਰਣ [illegible] ਸਰਣਾਗਤ [illegible]
[illegible] ਰਵਿ ਬਿਧਿ [illegible] ਭਾਉ [illegible] ਨਿਕਲਨ ਸਾ [illegible]
[illegible] ਬਿਓਉ ਲੀ [illegible] ਸੁਮੰਗਲ [illegible] ਸਰਨ ਪਲ [illegible]
[illegible] ਪਰ [illegible] ਸਮਰਥੁ [illegible] ਸਰਣਾਗਤ [illegible]
ਪਰਤ੍ਰੁ ਸਿਰਉ॥ ਕਾਲਨ ਪਲ [illegible] ਧਰ [illegible]
[illegible] ਸਭਾ [illegible] ਪਲ [illegible] ਧਰ [illegible]
[illegible] ਬਾਣਿ [illegible] ਸੁ ਅਪਸੁ [illegible] ਉਃ [illegible]
[illegible] ਸਭ [illegible] ਸਪਤੁ [illegible]
ਬਾਣੇ: ਸਿਰਿ ਮੂਠਿ [illegible]॥ [illegible]
ਤਜਿ ਸਠਿ [illegible]॥ ॥ [illegible] ਬਿਖਿਆ [illegible]
ਸਤੁਉ ॥੧॥ [illegible] ਬਿਖਿਆ [illegible]
ਬਿਖਿਆ [illegible] ਬਿਖਿਆ [illegible]
[illegible]
[illegible]
[illegible] ਬਿਖਿਆ [illegible]
[illegible] ਬਿਖਿਆ [illegible]
[illegible]
[illegible]
[illegible] ॥ ॥ [illegible]

ਤਤ੍ਰ ਸੁਮਾ[illegible] ਲਾਭ ਅਕ੍ਰੂਕ ਮਤ੍ਰ ਮਿਤ੍ਰ ਅਮ੍ਰਿਤ[illegible] ਗੁਣ[illegible] ਪਯ[illegible]
ਹੈ ਸਮਤ੍ਵੰ ਤੇ[illegible] ਤੇ ਬਿਨੇ[illegible] ਗੀਤਾ: ॥ [illegible]ਮਧ ॥ ॥
ਯਾ[illegible] ਧਯ ਸ੍ਰੁਤਮ[illegible] ਪ: ॥ [illegible]
[illegible] ਤਸ੍ਮ[illegible] ਸ਼ੈ: ਕੀ[illegible] ਸ਼ੰ ਮਨੇ[illegible]
ਤ੍ਰਿ[illegible] ਤ ਵਾਸਿਬੋ ਪੰਥ[illegible] ॥ ਸ੍ਰੀਗਦ[illegible]
ਮਧ ॥ ॥ਸ੍ਵ ਵਿਸ਼ਯ[illegible] ਸੰ ਪ੍ਰਵੇਸ਼ੋ ਮਿਤ੍ਰ ਸ੍ਵ ਤ੍ਰਯ[illegible]
ਕ੍ਰਿਯਾ[illegible] ਸ੍ਰੀਗਦਾ: ॥ ਤ ਕ੍ਰਿਯਾ[illegible] ਸ੍ਵ ਵਿਸ਼ਯ[illegible]:
ਗੀਧ[illegible] ਕ੍ਰਿਯਤ੍ਰੋ[illegible] ਤਿ ਸ੍ਰੀਗਦਾ: ਮਸ[illegible] ਨਿਸ਼੍ਚ
ਤ ਠ ਸ੍ਰੀਗਦ[illegible] ਸੀ ਨਾਮਿ ਕ੍ਰਿਯ[illegible] ਸ੍ਵ: ਸ੍ਰੀ ਵਿਸ਼ਯ
ਤ੍ਰਯਾਭਿ: ਤੇਨ ਮੰ ਸ੍ਰੀ ਖੋ: ਤ[illegible] ਭਿਮ[illegible] ਵਤੁ ਨੰ, ਤ[illegible]
ਸੁ[illegible] ਭਿਮਾ[illegible] ਪਾ[illegible] ਸ੍ਵਤੁ ਪਮ[illegible] ਵਸੁਨੰ, ਤ[illegible]
ਤ ਸ੍ਵਤੁ ਪਮਾ[illegible] ਕਾਗੀ[illegible] ਤ ਕ੍ਰਿਯਾ[illegible] ਠਵਾਤ੍ਰਿ [illegible]
ਮਾਵਤੁ ਮਾ[illegible] ਪ੍ਰਕ[illegible] ਮਿਵਮਪ ਕਮਾ[illegible]
ਕ: ਮਹ[illegible] ਕ੍ਰਿਯਾ[illegible] ਪ੍ਰਤੀਪਤ੍ਰੇ, [illegible]
ਤ[illegible] ਸ੍ਰੀ[illegible] ਠਵਤ੍ਰਿ ॥ ਤੇਖੰ [illegible] ਕਾ: ਪ੍ਰ
[illegible]: ਠ[illegible] ॥ ॥੩੩॥ [illegible]
[illegible] ਤਮਾ ॥ ਸ੍ਰੀ[illegible] ਪ੍ਰੀਗਦ[illegible]
ਤੁ[illegible] ਤ ਕ੍ਰਿਯ[illegible] ਸੰ ਪਸ੍ਰਤ੍ਰ [illegible]
[illegible] ਗੀਤਾ [illegible] ਤ੍ਰੀ [illegible] ॥੩[illegible]
[illegible] ਤ[illegible]

ਪੰਕਾ ... ਮਾਥ ਘ ਪ ਸ੍ਰੀ ਸਤਨਾਮ ਮੁਤਸੰ ਮੁਤ੍ਰ
... ਕਨਸਤੇ ਵੀ ਕੁਮ ~ ਮਾ ਨਿਸਕਰਾ ~
ਦਵੇਵਿਧਾਕ੍ਰ ... ਤ੍ਰਪਕਰਾ ~ ਮਾਨਿਦਿ
... ਵ ਕ੍ਰਤ੍ਰਮਾਮੀਂ ... ਨ ਕ੍ਰਤਿਕੈ ~ ਤ੍ਰਗਮ੍ਰ
ਦਿਤ ... ਨ ਸ੍ਰੁਮਸਾ ਤੁ ਧਤ੍ਰਵ ਸ੍ਰ ਮ੍ਰ ਸ੍ਰਮਦਿਧਾਦ
ਧਕ੍ਰਾ ~ ਧਾਲਥੈ ਧਾਨਣ ਕਰਾ ~ ਹੁਣੇ ਸਤ੍ਰਹੁ ਦਵਹੁ
ਧਟ ਮਦਨਾਧ ਤਿਕੈ ~ ਸ੍ਰੁਤੁ ਧਾਰਿ ਧਤੇਦਾਨ ਮਾਦਿ
ਤਮਾਨਿਧਾਨਾਧਾ ਨਿਧਕਰਾ ~ ਕ੍ਰਤਾਧ ਵਿਵਕਾਧਾਤ੍ਰ: ਕ
ਰ ~ ... ਤੁਗਾਨਾਗਦਿ ਗਨਾਨਵਨਾ ਸ੍ਰਿ ... ਨ ਧੇਗ
ਨੇ ਵੰ ਧਮਨਾਸੀਵੰ ਸ੍ਰਤ੍ਰਪੰਨਮਾਦਿਤ ਸ੍ਰਨਾਨਟ ਧਾਨਾ
ਪਦਤ੍ਰਨੰ ਸਾ ਮਤਾਸੀਵੰ ਧਾਮਾਨ ਮਪਕ੍ਰਦੇਪਕਰਾ
ਕਨਦਾ ... ਪਾਸ੍ਰਿ ... ਕਮਦ੍ਰਸਮਮਨਿਧਾਧ ਪ੍ਰਦ੍ਰਕਨਥ
~ ਤ੍ਰਧਕੰ ਨਮਾਨਿਦਿਤ, ਤਮਧੰ ਧੰਨਧਮਨਿਧਮ
ਸ੍ਰਿਨਿ: ਧ੍ਰ ਤ੍ਰਨੈ ... ਨਵ ਸ੍ਰੁਮਨ ... ਧਮੈਗਨਾਤ:
ਪ੍ਰਦਨਾਨੇ ~ ਤੇਸਮਿਤ ਸ੍ਰਧਾਨ ... ਸ੍ਰਿਨਿ: ਨਿ ...
ਤੀਤ੍ਰਨਾਤ: ਮਾਨਧਾਨ: ॥ ॥ ੨ ਤਿਸ੍ਰੀ ... ਨਾਥ
ਦ ... ਮਾਮਤ ... ਨਿਧਾਨਵੰ ਧਾਤਜ੍ਞ ... ਮਾਨਧ
ਕ੍ਰਮਾਧਾਨਧਾਮ ... ਕ੍ਰਿਤੀਧ: ॥ ॥ ੩ ॥
ਸਧਦਨਾਧ ... ਮਾਨਾਤਸਨ ~ ਮ ... ਨਿਵਿਕੁਤਧ:
... ਨਾਮਤੁਕੁਨਾਥ: ਅਕੁਤਧ ॥ ਤ ... ਤੋਧੈ

[illegible]
[illegible]
[illegible] ॥ [illegible]
[illegible] ॥ [illegible]
[illegible]
[illegible]
[illegible]
[illegible]
[illegible]
[illegible]
[illegible] ॥ [illegible]
[illegible] ॥ ॥ [illegible]
[illegible] ॥ [illegible]
[illegible]
[illegible]
[illegible] ॥ [illegible] ॥ ॥
[illegible]
[illegible]
[illegible]
[illegible]

[illegible] ਗ [illegible] ਸਰ ਮਰ ਮਮ

[illegible] ਸ੍ਰੀਖਣ [illegible] ਤ੍ਰਯਸੂਤ੍ਰਵਰਨ [illegible]

ਤ੍ਰਿਸੁਨਾਦ॥ ॥ਏਵਮੱਕ [illegible] ਭ੍ਰਮਃ॥ [illegible]

[illegible] ਰਾਧਨਾਉ ਅਮਾਣਿ ਨ੍ਹਵ [illegible] ਇਤ੍ਰਏਸ਼ਤ੍ਰ

ਮ ਅੰਧਮਾ [illegible] ਤ੍ਰਿਯ ਸ੍ਰਵਕ੍ਰਿਯਤੇ॥ ਉਸ੍ਰੂਛਨ [illegible] ਦ॥ ॥

ਦੂਛ੍ਰਿਨੇਕੂਃ॥ ਉਸ੍ਰੂਮੰਧਭਸ੍ਰੂਮਾਧ [illegible] ਛ੍ਰਮੇਵਮ

ਦਧ [illegible] ਤ੍ਰਿਤ੍ਰ ਥ ਛ੍ਰਾਵਸ੍ਰੀਤਿਕਤ੍ਰੁਮਧਾ ਮੁਲੇਕੂਃ ਮੱਤੇ

ਕਵੀਤਿ ਮਕ੍ਰ [illegible] ਅਮ੍ਰਿਣਵਛਜੀਟਕ॥ ॥ਉਸ੍ਰੂਪੇਧੇਨਾਮ

ਕਃ [illegible] ਉਸ੍ਰੁਮਧੁ ਵਿਵਿਧੇਨਃ॥ ਕਸ੍ਰੂਮੰ [illegible] ਸ੍ਰੁਛ੍ਰੋਮ

ਧਤ੍ਰੀ [illegible] ਨਮੁਰਕੇਸੇਵ ਮਿਤੁਣਮੁਸ੍ਰਿਤੁਧਾਤਿਸ੍ਰਵਿਵਿਧ

ਗਃ ਕਤ੍ਰਏਃ ਮਿਧਨਮਧਤੰ ਕ੍ਰੁਮਿੰ ਕ੍ਰਿਨਤੇ ਕ੍ਰਿਨਤੰ ਛ੍ਰਕ੍ਰਵ ੬

ਤ੍ਰਸ੍ਰੈ ਕ੍ਰੁਮੈ [illegible] ਤ੍ਰਏਃ ਵਛ੍ਰਮਾਵਕ੍ਰਨੀਜਨਧਾਤ੍ਰ

ਮਿਤ੍ਰ [illegible] ਕ੍ਰੁਮੇ ਅੰਧਭੰਜਥ [illegible] ਕਨੇਛਮ੍ਰਥਤਿ॥ਮ

ਪਨਧਸੇਧੇ [illegible] ਸ੍ਰੁਪਸ੍ਰ [illegible] ਕਛ੍ਰ [illegible] ਸ੍ਰਿਥ

ਦਤ੍ਰਧਾਂ ਕ੍ਰਥ ਜਿਤ ਮਿਟ ਮਕ੍ਰੁਦ॥ ॥ਤਭ [illegible] ਤ੍ਰਮੰ

ਪ੍ਰਵਕ੍ਰਃ॥ ਪ੍ਰਵਹਿ ਪਮਾਮਿਹਿਥੈਮੋ [illegible] ਨੇਹੂਃ ਧਾਂਥਹੇ

ਮਨੇ [illegible] ਜਿਪਕਨਕੇਤ੍ਰਿਧਨ [illegible] ਮਿਧਨ ਨਏ ਕੰ ਮਮ੍ਰੂਹ

[illegible] ਤ੍ਰੀਰਤ੍ਰਕ੍ਰੂ ਅਮਾਣਿਸ੍ਰੁਤੁਧਵਿਧ ਮਨ [illegible]

ਧਿਮਮਾਤ [illegible] ਮਥਨਾਦਿਨ੍ਰਨੇਵਮਾਦ॥ [illegible] ਤਮਾ

ਗਾਨੰ ਨੰ ਪਵਿਤ੍ਰੀ । [illegible] ਸ੍ਯ ॥੩॥ [illegible] ਤੋਃ

ਤ੍ਰੰ ਵਨ [illegible] ਪਰ ਪਦ੍ਮ [illegible] ਸ੍ਯ ਅਸ [illegible]

ਨ੍ਯੰ ਗਾਨ੍ਯੰ [illegible] ਅਥ [illegible] ਪਕਾਰ [illegible] ॥

ਨ੍ਯੰ ਅਸ੍ਯ [illegible] ਕ੍ਰਮਃ ਮੰਤ੍ਰਸ੍ਯ [illegible]

ਕਨ੍ਯਸੇ [illegible] ਪਰਿਲ੍ਯ ਅਥ ਵਖ੍ਯਾਮਿ ॥ ॥ [illegible]

ਦਮੰਤ੍ਰਸ੍ਯ ਬੋਧਿ ਛੰਦ ਦ੍ਰਸ੍ਯ ਛੰਦ ਦੇ ਵਿਨਿਯੋਗ [illegible]

ਥੀ ਵਿਨਿਯੋਗ [illegible] ਮਃ ॥ ਦ੍ਰਸ੍ਯ ਵੰਧਿ । ਭ੍ਰਸ੍ਯ [illegible] ਰੇਤ

ਧੰਕ੍ਰ ਸਿਦ੍ਧ ਵੰ ਵਿਨਿਯੋਗਃ ਪ੍ਰਸ੍ਯ ਸ੍ਯ ਮਤ੍ਸ੍ਯ [illegible] ਤਮਃ

ਪਰਿਲ੍ਯਮਃ । ਤ ਨ੍ਹੰ ਦ੍ਰਸ੍ਯ ਚ ਵਿਨਿਯੋਗ ਨ੍ਹ [illegible] । ਤੇ ਸੰ

ਕ੍ਰਸੇ ਤ ਪੋਵ੍ਰ ਬਨ੍ਰ ਅਮ ਛੰਦ ਦ੍ਰਸ੍ਯ ਛੰਦ [illegible]

ਸ ਛੰਦ ਵ੍ਰਸ੍ਯ ਤਤ ਪ ਕ੍ਰਨ੍ਹ ਨ੍ਹ ਕ੍ਰਨ੍ਹ [illegible] ਮਾਮਸ੍ਯ [illegible] ਰਤ

ਸੇ । ਪ੍ਰਨ੍ਹ ਛੰਦ ਵਤ੍ਰ ਅਨ ਵੇਸ੍ਰਵਿ [illegible] ਛਿਦ੍ਵਜਤ੍ਰ [illegible]

ਦੰ [illegible] ਵਿਨਿਯੋਗ [illegible] ਤ੍ਰ [illegible] ਸ੍ਵਰ੍ਪੇਃ

ਅ [illegible] ਮਡ ਦ੍ਰਸ੍ਯ [illegible] ਪਮਤ੍ਰ

ਮੰਕ੍ਰ ਗਤ੍ਰ ਧਰ੍ਮ ਅਸ੍ਯ ਛੰਦ ਪਾਤ [illegible] ਸ੍ਯਮ ਕ੍ਰ [illegible] ਪਸ੍ਰ

ਵਿਛੰਦਾਤ, [illegible] ਸ੍ਰਤ੍ਰ ਪਤ ਧਨ੍ਮ ਸਿਤ੍ਰ ਮੁ ਧਰ [illegible]

[illegible] ਤੰ [illegible] ਤ ਤਸ੍ਯ ਅਵਿਨਿਯੋਗ ਪਾਰੇ [illegible] ਅਸ [illegible]

[illegible] ਨਵ੍ਰਸ੍ਰ [illegible] ਵਤ੍ਰਸ੍ਯ । ਪਦ੍ਮ [illegible] ਤ

ਪ੍ਰ[illegible] ਸ [illegible] ਤੇਰੇ ਹਮ [illegible]

ਤਦੂ ਮ ਰਖਣ ਹਿਤ ਅੰਕ੍ਰ [illegible] ॥

ਤ੍ਰਾ ਤੇ [illegible] ਅੰਕ੍ਰ ਤੂ ਮੰ ਤ੍ਰ [illegible] ਜਿ ਤ [illegible]

[illegible] ਪਿ ਤ ਮ ਗੁ [illegible] ਸਨ ਧਪਿ [illegible] ਮਮ

[illegible] ਵਾਜਤੇ ਕਉ ਗੁਰ ਉਪਦੇਸ: ਰਾਖੇ ਸੇ ਸਤਿਗੁਰ ਸਾਮ

ਸਾਮ:॥ ਮੰਗਲ ਜਹਿ ਰਾਜ ਬਿਧਨ ਗੁਰ [illegible] ।

ਮਿਤ੍ਰ ਪੂਜ [illegible] ਪਿ ਮ: । ਏਕ ਮਿਤ੍ਰ ਕੇ [illegible] ਮਹਾ [illegible]

ਨਿਜ ਮਿ ਤੈ [illegible] ਡਰ ਧਿ ਮਿਤ੍ਰ ਪੂਜਿ ਮ: । ਤਪ ਹੇ [illegible]

[illegible] ਮਤ੍ਰ ਜੇ [illegible] ਸੂਰ ਸਗ [illegible] ਤੇ ਸਾਠ

[illegible] ਕਉ ਗੁਰ [illegible] ਪ੍ਰ [illegible] ਵਠਿ [illegible]

[illegible] ਤ ਸੋ ਹਿਤ ਮ [illegible] ਧਿਤ [illegible] ਅਮ [illegible]

ਨਿਜ ਮ [illegible] । ਪ੍ਰ [illegible] ਮਨ [illegible] ਸਿਖ: ।

[illegible] ਪੇਚ ਮ [illegible] ਠਿ [illegible]

[illegible] ਅੰਕ੍ਰ [illegible] ਮ: । [illegible] ਅੰਕ੍ਰ

[illegible] ਠਿਕੁਤ [illegible] ਗੁ [illegible] । ਤ [illegible]

[illegible] ਵਜ [illegible] ਸੂਰ [illegible]

[illegible] ਮ ਕਉ ਗੁਰ [illegible] ਮਮ [illegible] ॥ । ਮਤ੍ਰ

[illegible] ਮਿਤ੍ਰ ਸੂ ਕਉ ਗੁਰ [illegible] ਮ: [illegible]

[illegible] ਕ: ਪ੍ਰ [illegible] ਮ: ਸਤ੍ਰ

ਜੀਤਮਨ੍ਹ [illegible] ਨਖ੍ਯੀ॥ ਬ੍ਰ [illegible] ਸਿਤੁ
ਸ੍ਰੁਤ: ਤ੍ਰਵਧਿਯ [illegible] ਵਿਤਸਿਤੁ [illegible]
[illegible] ਲਬ੍ਰਮਾਤੇ [illegible] ਮਨ੍ਹਸਾ ਪ੍ਰਤ੍ਯਥ: ਨਿਕਥ [illegible]
ਸ੍ਰੁਵਨਿਸ੍ਰਸ੍ਰੁਤੁ ਧਿਤ੍ਰੈਨ੍ਵ ਬੁਨਮੇਕ [illegible] ਮ
ਤਦ੍ਵ੍ਰਤੇ॥ ਸਿਤੁਸ੍ਰੁਪਰਿਲਮੈਤੇਂ ਤ੍ਰੁਪਮਣਰ [illegible]
ਵਾਣ॥ ॥ਇਤਿਨਕ੍ਰਤੇ ਦ੍ਵਿਵੇਪ੍ਰਧਮ [illegible]
[illegible] ਲਮੇਪ੍ਰਨ [illegible]: ॥ ਇਤੀਨੇ ਹਿਵਿਵੇਤ੍ਰੈਨਸਿਤੁਪਰਿ
ਸੈਵ ਕ੍ਰਤੇਖ੍ਯ ਤ੍ਰੁਨ [illegible] ਖ ਦ੍ਵਿਵੇਖ੍ਯ [illegible] ਤ: [illegible]
[illegible] ਵਸਿਤੁ ਤੇਖ੍ਯ ਧਮਲ [illegible] ਹਿਵਧ:
ਪਰਿਲਮੈਤ੍ਰਨਾਮ੍ਰਤੇਧਣਤੁਟ: । ਸਵਧਸਿਤੁਤ੍ਰ [illegible]
ਧਿਨ੍ਹਤ੍ਰੁਪਧਮਪਾਹਿਣਾਨਵਧਾਨ੍ਹਤ੍ਰੁਪਧਮ ਤੁਰਮ੍ਯਾ [illegible]
ਯਮ੍ਰਪਰਿਲਮਤਦ੍ਵ੍ਰਤੇ, ਲਵ [illegible] ਨਿਨੇਵਸ਼ ਤਤੋ
ਵਧਾਨ੍ਹਸ੍ਰੁਨ [illegible] ਤਨ੍ਯ ਪਾਹਿਣਾਨੇਵ ਵਤ੍ਰੁਮਨ [illegible] ਜੀਵ
[illegible] ਸਜੀਤ੍ਰਣਾਨਵ [illegible] ਜੀਤ [illegible] ਣ੍ਹ: । ਸਵਸ੍ਰੁ ਪਰਿ
ਲਮਧ [illegible] ਤਸ੍ਰੈਵਧ੍ਯਪ ਸ੍ਰੁਮ ਵਮਾਧ੍ਰਜੀਵਧੋ ਮਨ੍ਯ
ਮਧੇਤ੍ਰ [illegible] ਵੰਵ੍ਰਧਿਤ੍ਰ [illegible] ਡਸ੍ਰਨ੍ਹੰਗੁ [illegible]
ਨਿ [illegible] ਸ੍ਰੁਮ [illegible] ਮਸ੍ਰਤੁ ਨਨ੍ਰਕੈਧੰਪਮ੍ਰੀਤ੍ਰ [illegible]
[illegible] ਮਾਣ॥ ॥ਸਾਤ੍ਰੀ [illegible]
ਮਨ੍ਹਧ ਤੀਪਮੀ॥ ਸਾਤ੍ਰ [illegible] ਕੇ [illegible]

[illegible] ਮੈ ਕਾਮ ਤੋ ਤਮਾ ਵਾ ਕ੍ਰਿਪਾ ਹੁ
[illegible] ਤ੍ਰਿਸਨਾ ਵੇ ਧੀ ਨਾ [illegible] ਤਿ, ਧਨੁ ਤੁ
[illegible] ਮਤੁ ਮਵ ਤ੍ਰ ਕਾ [illegible] ਮਾ ਮਨਾ
[illegible] ਵੇਕਾ ਪੈਨਾ ਸੰਪ ਭਿ ਕ੍ਰਿਪਾ ਕੈ, ਧਨੁ ਤੁਤ
[illegible] ਵਿ ਕੇ ਖਾ: ਪਾਭਿ ਕ੍ਰਿਪਾ ਤੇ ਤਾ ਨਿ ਵਿ ਧ ਤੁ ਮਨ ਕ੍ਰਿ
[illegible] ਮਧ ਕਾ ਨਾ ਮ ਮ ਕ੍ਰਿ ਮੈ ਕਾ ਪ੍ਰ ਤ ਰਨਾ
[illegible] ਤੁ ॥ ਸਿਕ੍ਰਿ ਤੁ ਮਾਦ ॥ [illegible] ਕਾ ਟ ਧਨ
[illegible] ਤ [illegible] ਕ੍ਰਿ ਕ ਮ ਤੁ ਵਿ ਠਾ ਮੰ ਧ ਮ [illegible] ਤੁ
[illegible] ਸ੍ਰੀ ਤੁ ਪ ਕ੍ਰਿ ਨਿ ਧ ਤ ਕ੍ਰਿ ਮਵ ਕ੍ਰਿ
[illegible] ਕ ਤ੍ਰੀ ਤਿ ਪ ਕ੍ਰਿ ਵ ਛਿ ਤ੍ਰ:, ਧਾ ਮਿ ਵਾ ਕ੍ਰਿ ਮ ਗ ਧ:
[illegible] ਕ੍ਰਿ ਨਾ:, ਠਧ ਧ ਧੰ ਧ ਤੁ ਧੇ
[illegible] ਤੁ ਧ ਸ੍ਰ ਤੇ ਧੈ ਕ ਤ੍ਰੀ ਤਿ ਪ ਤੇ [illegible] ਮ ਕ੍ਰਿ ਤ, ਸ ਤੇ
[illegible] ~ ਕ੍ਰਿਧ [illegible] ਧੇ ਕ੍ਰਿ ਤੇ ਵਿਧਧ [illegible]
[illegible] : ਣ ਧੈ ਮ ਤ੍ਰ [illegible] ਨੰ ਕ੍ਰਿ ਧ [illegible]
[illegible] ਤ੍ਰ ਨ ਮ ਧਿ ਕ੍ਰਿ ਕ ਤੁ ਪ ਤ ਮੰ ਥ [illegible]
[illegible] ਦਿ ਗ ਮਾ ਨ ਧ ਕ੍ਰਿ ਤੇ ਕਾ ਕ੍ਰਿ ਮ [illegible]
[illegible] ਤ੍ਰੰ ਮਾ ਸ੍ਰ ਮਿ ਮਾ ਤੁ ਤੁ ਮੰ ਕ੍ਰਿ [illegible]
[illegible] ਕ੍ਰਿ ਕ ਮ ਕ ਮ ਨੇ ਵਾ ਧ ਵ ਕ੍ਰਿ ਤਿ ਤੁ
[illegible] ਕ੍ਰਿ ਪ [illegible] ਤੁ ਕ੍ਰਿ ਦ

ਹੰਨਾਮਿ ਤੇਜੋ ਨਿਰੇਸ਼੍ਵਰ ਜਾ ਤੇ [illegible]
ਕ੍ਰਿਯੰ ਸਮਤ੍ਵ: ਵਿਭਿਸੰ ਹ੍ਰਤ ਨਿ [illegible]
ਪਸੈਵਿਤੇ: ਯ ਜ਼ਾਤਿ ਨੋਸਿ ਸਤਿ ਸਦ੍ਵ [illegible]
ਪਨ੍ਰਤੇ ਕਥਸੈਕ ਸਤੁ ਤੁਸਯ ਸਕ੍ਰਤਿ [illegible]
ਪ੍ਰਵਿਣਾਨ: ਤਸੰ ਸਦ੍ਰ ਸ਼੍ਰੁਤ੍ਵ ਵਜ੍ਰ ਸਦ [illegible]
ਸਜ੍ਰਸ੍ਯ ਵਲਸਤ੍ਰੰ, ਤਸੰ ਹੁਨਹ੍ਰ ਸਾ ਕਸ਼ [illegible]
ਪ੍ਰਵਿਣਾਂ ਵਿਧਾਨ ਤਭਿਦ੍ਰ ਵਿਣੋ ਨ: ਸੰ
ਕ੍ਰੋਤਿ ਤਸ੍ਰ ਸਰ੍ਵੇਧੰ ਕ੍ਰਤ ਨੰ ਸਤਾਧ [illegible] ਸਾ
ਪ੍ਰਸੀਦੰ ਧਕ੍ਰਤੇਧ: ਸਕ੍ਰਸੁਣ ਸਣ ਸਦ੍ਰਣ
ਭਿਪ੍ਰ ਧੇ ਤੈਨ ਧੰਸਦ੍ਰ: ਸਸ਼੍ਰਮਿਤ ਤ ਤਿਸਵੰ
ਚਾਤਿ ॥ ਸਿਦ੍ਰਤ੍ਰਸਾਦ ॥ ॥ ਸੰਕ੍ਰ [illegible]
ਤ੍ਰਧ [illegible] ਤਿਦ੍ਰ ਨਸਾ [illegible] ਸ਼੍ਰਿਤ ਸ੍ਰਧ [illegible]
[illegible] ਧੰਕ੍ਰ [illegible] ਕੋਸਿ [illegible] ਸ [illegible] ਨਵਨ: ਕੋ
ਹ੍ਰਣ ਧ [illegible] ਵਿਧਾ ਕ੍ਰਦੇਤ ਵ: ਧ [illegible]
ਸਣ ਸਾ [illegible] ਤਸ੍ਰ ਸੰਕ੍ਰ ਧ੍ਰ ਧਸ ਸੰਧਾ
[illegible] ਧ ਸੇਜੇ ਤ੍ਰਕ੍ਰਤ: ਣਵੰਸ ਕ੍ਰਿਸ
ਤੇਤਿ, ਧ੍ਰਚ ਕਤ੍ਰ ਸਚ ਸਤ੍ਰ ਸਤ [illegible]
ਧਕਸ ਤੇ [illegible] ਵ੍ਰ ਸੰਧ: [illegible]

ਸਤ … ਨਿਰੰ… ਤਨਾਮਿਨਾਤਮਨੁਰੰਗੁਪਾਇਹ
… ਕੀਧਿ, ਸਹਮਿਲਾਏਹਰਿਨਾਤਮਨੁਰੰਗੁਸ
… ਮਿਨੁਤਦੁਪਮੈਬੂੰਦਨਕਰੈਤੇ, ਧਧਾਮਹੰਮਹੁ
ਦੁਰਾਮਿਡਿ … ਵਿਖਤਕਦੁਕਾ~ਨੁਖਬਾਪਕੁਲ
ਕਰ … ਮਾਰੇਰੋਵਿਡਪਦ੍ਰਮਕੈਨਾਫਿਣੀਕੋਤੇ, ਤਰਿਕਿ
ਪਪਮੰਧਿਰੇਤੇਦਨਰਤੁਤੁਕੁ, ਧਿਰੰਤੇਸੁੀਕਿਤੇ, ਮਸਾ
ਤੇ … ਮਿਸੁਪਦ੍ਰਨਧਤੇਪਦ੍ਰੀਦ੍ਰਿਸਟਤੇ, ਘਧਮਹ
ਨਾ … ਮਕਰੁ … ਪਦ੍ਰਪਾਗਿਨਾਰਮੁਖਿਕਦੁਪਦ੍ਰਨੁਪ
… ਲਿਕਦੁਪਤਥ, ਰਪਤੁਮਾਨਾਂਤੇਖੁਪਦ੍ਰਮੁਕਥੀ
… ਧਪਮਿਤੁਪਤਥਮਮਾਂਨਾਂਨ ਪਦ੍ਰਕੁਪਤਥਾਇ
ਸਪਦ੍ਰਨਾਕ੍ਰਿਤਮਰਧਾਪਿਕੁਨੇਸਕਨਮਤੇ॥ਪਕਸੁ
ਪਮਿ~: ਕਥਮਰੇਰੋਪੀਲਾਮਾਤਹਮਕੁਮਪਹਮ
ਨਾ ॥ ਨਮਾਰੁਕੰਪ … ਮਾਰਕੈਨੂੰ ॥ ਪਦ੍ਰਨੁ
ਮਤਕੁ … ਲਾਨਾਂਪ: ਕੇਮਨੁਸੁਪਹਤਿ … ਮਰਥ
ਨਸੁਮਾ~ਪਤਿਲਾਮਸੁੰਜ … ਸੁਨਰਥਨ
ਕੇਕੇਤਾਮਿਨਂਕੁਪਕਕਥਤਿ, ਸੁਖਮਾਤ:
ਮਤਕਲਮਾਮਸ੍ਰਕੁ ਕਾਇ ਨਮੁਤ: ਦਪ …
… ਕਤੁਪਾਇਮਕੁ … ਨਾ … ਰੀਲੁ

[illegible] मृत्यु [illegible] भवकेमपाउ, उ [illegible] पाय [illegible] वीन

[illegible] पावि [illegible] भव [illegible] भुम [illegible]

केवल [illegible] पाउ भवदुरगभके [illegible] उट [illegible]

[illegible] निधयजैवकूभे [illegible] भ्रु

भव [illegible] शुक्रे भउः मिश्रु [illegible] भवदुवदु [illegible] भ

भविधं विषपभीतं पावि [illegible] भवं [illegible]

[illegible] कहे [illegible] वधनहुते, धघ [illegible] ध

[illegible] ध कुमिसुकु तेनाव भव [illegible] भूः [illegible]

[illegible] भंकु [illegible] जियहुवधः धभ्रि [illegible] सुर्वि [illegible]

कुपउध भवर [illegible] गणभः ॥ उभ [illegible] भउ [illegible] विध

[illegible] भिश्री: कुडिप [illegible] धिउभनंद ॥

[illegible] भरदयभं धभ [illegible] भउहुवना ॥ ध

[illegible] वकु कभेने [illegible] भरदयभ [illegible]

[illegible] विधप्र [illegible] भधव [illegible]

[illegible] भवः अभुणविहवाउ, [illegible]

[illegible] भाधिवुद्धि [illegible] भधंण [illegible] उड़ [illegible]

[illegible] उअ [illegible] भुणं अभ [illegible]

[illegible] विवपज उभ [illegible]

[illegible] ਕੇ ਬੂਝ ਪ੍ਰਭ ਕਰ ਸਾ [illegible]

[illegible] ਪਸ੍ਰਤਿ॥ ਮਿਤ੍ਰ ਗੁਰ ਭਾ[illegible]

[illegible] ਪਰਮਿਤ੍ਰ ਨਵਮ ॥ ਪ੍ਰਭ [illegible] ਪਰਮਿਤ੍ਰ [illegible]

[illegible] ਭਿਨ ਨਿੰਨਣ ਕੀਤ੍ਰ ਘਰ [illegible]

[illegible] ਪਰਕੀਥਸ੍ਰਮਿਤ੍ਰ ਸ੍ਰਹੁਨ ਭਏ [illegible]

[illegible] ਸ੍ਰਮਿਤ੍ਰ ਤੇ ਬਿਰਣੰ ਵੇਤਿ ਪਰਮਿਤ੍ਰ ਣਤ ਨ ਪਿਠ

[illegible] ਕੀਏ ॥ ਮਸ੍ਰੰਥ ਪਰਮਿਤ੍ਰ ਹੁਨ ਸ੍ਰ ਬਿਸਿਥ

[illegible] ॥ [illegible] ਨਭੁਨੰ ਤਸ੍ਰਣ ਵਿਥ ਥੀ [illegible] ॥

ਸ੍ਰਪ ਸ੍ਰ ਥਸ੍ਰਿਤੇ ਹੁਨ ਭੁਨੰ ਸ੍ਰ ਕੀਧ ਨ ਭੁਨੰ [illegible]

[illegible] ਤੇ ਭਵਨ ਥੁਨ ਸ੍ਰ ਕੇਨ ਮਿਲ੍ਹਿ [illegible]

[illegible] ਥੀਤ [illegible] ਭਿਤ੍ਰ ਭਰੰ ਪਸ੍ਰ ਥਣਤ

ਰੇਤ ਭੀਨ ਵਿਥ ਥਸ੍ਰਮਿਤ੍ਰੰ ਪੀਤਿ ਸਿਥ ਥਭਿਤਿਕ ਥ

[illegible] ਣਕੀਤੇ [illegible] ਸ੍ਰ ਕੁਭਮ ਸਹੁ ਵ [illegible]

[illegible] ਸੁਥੇ [illegible] ਤਸ੍ਰਹੁ ਨੰ ਤਸ੍ਰ ਤਕੀ [illegible]

[illegible] ਸੁਕ [illegible] ਤਸ੍ਰੁਨ [illegible]

[illegible] ਮਿਤ੍ਰ ਧਸ੍ਰ ॥ [illegible]

[illegible] ਤਭਿਤਿ [illegible] ਨੰ ਕਰੇ ਤਸ੍ਰ [illegible]

[illegible] ਨਸ੍ਰ [illegible] ॥ ਮਿਹੁ [illegible]

[illegible] ਸ੍ਰ [illegible]

[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]

[illegible] ਸਿਰ ਸਿਧ ਕਾਮਿਤ ਪ
[illegible] ਨ ਅਭੀਸ਼ਟ ਹੇਤੋ, [illegible]ਧਰਾਤੁ: ਸ
[illegible]: ਤਸਿਦ੍ਰਤ੍ਰ ਅਸ੍ਯ [illegible] ਨੁਕੂਲੇ [illegible] ਅਭਿ[illegible]
[illegible] ਪੰਥੋ ਨਠੋ ਵਿਘ੍ਨ ਗਤਿ ਪਿ: ਅੰਸ ਵਰਣ
ਤਿ [illegible] ਗਾਮੁਣਿ ਹਿਰਿਣਾਭਿ, ਤੁਣ
ਤਕ [illegible] ਵਿਵ[illegible] ਪਿਠੋ ਉਕਤੋ ਸੈਨ, ਤਹਾਣਾ[illegible]
ਪੀ, ਤਵਤੋ: ਕੋਪ੍ਰਪ੍ਰਵਣ ਵੇਸ਼ ਧੰਨਸਿ [illegible]ਤਿ ਹਿਵ
ਸੀਸਿ, ਸਾਪਿਠੋ ਉਕਾਰਿ ਸੁਕਸ੍ਯ ਵਿਦ੍ਯਾਸ੍ਯ
[illegible]ਸੀਵਿ, ਤੁਪਿਸੈ ਵਿਕਾਰਿ ਸੁਕ[illegible] ਣ੍ਯਾਸ੍
[illegible]ਵਿਨ [illegible]ਪਰ ਤਸ੍ਯ ਸੁਨ ਸੀਵਿ, ਤੇਹੁ: ਸਾਰਿ
ਤਨੰ[illegible]ਣਤਿ, ਵਤ੍ਰਵਸੋਭਿਨ ਅਭੀਸ਼ਟ ਸਿਧ੍ਯੇ:
ਪ੍ਰਣਵ [illegible] ਨ ਅਭੀਸ਼ਟ ਹੇਤੋ ਤਥਾਪਿ ਤੰ ਸਮਸਤ੍ਯ ਕੇ
[illegible] ਫਲੰ ਸਪਤ੍ਰੁਪੰ [illegible] ਭਿਨੰ ਪਨਾਤ੍ਰਿਪਤਸ੍ਯ [illegible]
[illegible]ਵਸ੍ਯ [illegible]ਸਸੀ॥ ਪਰਿਕ੍ਰਮਤਿ: ਸੁਸ੍ਮਤੁਤ:
[illegible]ਤਿਪਨ [illegible] ਤੁਸ੍ਯ[illegible]॥ ॥[illegible]ਸ੍ਯਵ
[illegible]ਸੈਤ੍ਰੀ [illegible] ਅਸਿਤ [illegible]ਗੋਵਿਤ: ਸੰਧਸ
[illegible]ਵਿਸੈ [illegible]ਸੀਵੰ ਸਮਸ੍ਰੁਤੀ ਵਿਸ[illegible] ਸ੍ਯ
[illegible] ਤੁਸ੍ਯ ਕਣ੍ਠਣ [illegible]ਤਿ [illegible]ਸਵ

ਮਿਹਰਵਾ[illegible]ਮਾਲਕੁਤੇ। [illegible]

ਧੁਰਿਜਿਸੁਲਿਖਿਆਤਿ॥ਰਹਾਉ॥ [illegible]

ਮੇਰਮਨਤਜਿਸਭਿਜਾਨ [illegible] ਜਾਣਿ

ਤੁਸਭਮਿਤ: ਦੇਖਿਜਿਨਿਪਾਇਆ [illegible]

ਧੀਰਜਿਤਸਦੀਕਿਆਵੇਮਿੰਦਆਮੰਤ੍ਰ [illegible] ਮੇਰਾ

ਹਰਿਰਾਮਰਾਮਤਮਸਭਿਨਿਰਕਾਰੀਸਾਚਾ: ਪਾਪਾਸਿ [illegible]

ਪ੍ਰਭਦੇਖਣਨ: ਚਰਣਕਵਲ। ਤਤਸਤਕਰਿ [illegible]

ਨਾਮਿਧਿਆਇਓ। ਸਤਿਨਿਰੰਕਾਰਪ੍ਰਭਦਾਤਾ: ਤਰਿਮੰਦਮਾਨ

ਵਾਸਿਓ॥ ਮਿਹਰਵਾਨ॥ ॥ਪ੍ਰਭਕੁ [illegible]

ਤੂਸ੍ਰੀਗੁਰਦਿਤਧਿਆਨਸਭਹਰਿਨਾ॥ਪ੍ਰਭਕਤਾ

ਨੀਹਰਿਤਧਿਆਇਮਨਸਤਿਗੁਰੁ। ਤੁਮਬਿਨਾਵਾਹਕੋ:

[illegible] ਕੁਤਕਾਸਭਮਨ:। ਤੁਮਿਲੀਪਰਲੋਕਸਹਾਈ [illegible]

ਤੁਹਾਮਿਹਰਵਾਨਜਿਸਪਾਇਆ [illegible] ਵਰਤੁਤ [illegible]

ਪ੍ਰਭਕ੍ਰਿਪਾਧਾਰ [illegible] ਸਤਿਗੁਰਿ [illegible]

ਹਰਿਨਿ [illegible] ਜਨਤਾਰਿਨਿਧਾਨਾਰੂ ਚਿ [illegible]

ਮੇਰਾਪਾਪਾਪਾਸਭਕਦਿਨੇਮਾਧਵਨਾਥਗੁਰੂ [illegible]

[illegible] ਤਤੁਮਿਹਰ [illegible]

ਮ … ਤ:ਅੰਧਮਕਾ
ਪ੍ਰਿ ਅ੍ਰ:ਪ੍ਰਹਿਤਿਧ੍ਰ ਨਕੋ ਤਾਣਿਕੁ:
ਤ੍ਰਿਕਮਕਾ॥ ਗਾਂਡਿ ਤਿਧੁਖਖਾਕਮਨਭ੍ਰਹਿ
ਮਿਤ੍ਰ ਸੇਆ ਸ੍ਰਿਕ੍ਰਿਪਕ ਮਾ … ਨਭ੍ਰਨਾਪ੍ਰਤੇ:
… ਤਿਖ:॥ ਨੋਤਿਕੁਮਕੁ ਮਾਨਾਭੁ
… ਵਾਨਿਕੁ ਤਰਮਾਂਡ॥ ॥ਮਕੁਂਤਾ … ਕੁਨਹੁਵ
ਤਾ … ਣੁ ਦੂ ਤਿਖਂ ਵੈ ਤ੍ਰੁਡ: ਬਿਮਿਸੁ: ਮਤ੍ਰਿਵਸ:
ਮਿਕ੍ਰ … ਕੁਤ ਅੰਧਮਸ੍ਰੁ ਹੁਨਮਦ੍ਰਹਤੇ। ਮ੍ਰਕੁ ਮੁਕਨ
ਨਤਿਨ ਸ੍ਰਕੁਵ ਤੁਨਾਣੁ ਮ੍ਰਹਮਂਧਮ ਤੁਹੂਨਮ
ਤਨਵਿਤੁਮਿਤਿਪ ਖਣਵਮ੍ਰਪਾਧੋਮਿਕਿ: ਮਿ
ਮਾਂਡ॥ ॥ਪ੍ਰਵਗ੍ਰਾਤਿਲੁਨਮਾ॥ ਪ੍ਰਵਿਗ੍ਰ
ਨ ਤਿਖੇਨਪ੍ਰਪਨੇ ਕੁਤਅੰਧਮਪ੍ਰ ਤਮਾਂ ਤਨਾਣੁ ਤ:
ਤਿ:ਪ੍ਰਹਕੇਂ ਵਿਧਤੁਕਲ ਵਿਧਤਮੇਮ … ਤਹੁਂ ਕ੍ਰ
ਦ੍ਰਤੇ। ਤੁ ਕੇਂ ਨਾ … ਧਂਨੁਡ: ਤਧਤੇ …
… ਮਿਮਿ ਚੁਕ੍ਰ ਹੁਵ … ਗੀ … ਰ … ॥੦ …
:ਪ੍ਰਾਤੁਪਾ ਹੁ ਤ੍ਰਗੀ ਪ੍ਰਤਿਪਾ … ਖਿਤਮਪਕ੍ਰ
॥ਨਮਿਮਿਕ੍ਰ ਕਪਾਡੁ ਨਡੁਨਮਾ॥ ਮਿ … ਵਾਗੇ
… ਮਾਂ ਮਕ੍ਰ ਤ … ਤਅੰਧਮਸ੍ਰ …
ਤੇ ਮ੍ਰ ਪੁ ਡੋ ਖਿਮਿਸ੍ਰ ਨਮਨਨਾ ਗ

ਨਾਨਕ ਸੁਮੀਰ [illegible] ਮੁਕੰਦ [illegible]

ਨਾਉ ਤਿ ਧਾਰਿਆ ਨਿਰੰ ਮਨੀਸਾ [illegible]

ਨਾਨਕ ਸੁਮੀਰ ਕੁਰ ਮਤ [illegible]

ਮਨਿ ਵਸੇ ਮਨ [illegible] ਤਿ॥ ਸਿਰੀ

ੴ ਸਤਿਗੁਰ ਪ੍ਰਸਾਦਿ [illegible] ਤਿ॥ [illegible]

ਪ: ਕ੦ ਓਪ: [illegible] ਕਾਥ ਮੁਕੰਦ [illegible]

ਪਮੁਰਤ ਓਪਤ ਵਨ ਓਪਾਨ ਕਾਸ ਮੁਕੰਦ ਸ [illegible]

ਦ੍ਰਸਨ ਨ ਸੁਦ੍ਰਿ ਪਾਮਾਰਥ: ਸ੍ਰਸ਼ਠ ਵਾਤਿ [illegible]

ਤੁ ਸੰਥ ਮਸ੍ਰ ਧੋਨਿਨ: ਕੋਦ੍ਰਿ ਪਾਮਾਰਥੋ [illegible]

ਤੇ ਪਾ੦ ਕਾਪਮੁਰਤ ਮਧ ਦ੍ਰਮ [illegible] ਤਸਿ [illegible]

ਸਿਤ ਠਵਟੇਵੰ ਕਿਧ ਸਿਹੁ: ॥ ਸਿਰੀਰਾਗੁ ਮਹਲਾ

ਕੋ ਸਨ ਦ੍ਰ ਸੁਦ੍ਰਮਾ॥ ਕੁ੦ ਕਾਮਸੁ ਪਕੁ ਕੁ੦ [illegible]

ਕਾ ਸ੍ਰਸਾ ਪ੍ਰਿਤਾ ਰੀ ਤਸੁ ਤਸੰਥ ਸਮਨ ਤਸ:

ਸਦ੍ਰਦ੍ਰਤ, ਤਨ੍ਰ ਤਮਰ ਸੁਰਿ [illegible] ਕਸਤ ਠ

ਤ: [illegible] ਧੇਸੁ ਦ੍ਰਮ ਦ੍ਰਦ੍ਰਤ ਨਕ੍ਰਨਾ [illegible]

ਤੇਮਰ ਤਤ [illegible] ॥ ਸਿਰੀਰਾਗੁ ਮਹਲਾ ॥ [illegible]

ਤਿਦਿ ਸਿਰੁ ਕਨਾਮਾ ॥ ਸਿਤ [illegible]

[illegible]

[illegible] ਤੇ ਬਨ [illegible] ਨਾਨਕੁ

[illegible] ਤੇ ਨਾ ਅੰਮ੍ਰਿਤੁ ਕਾਢਿਆ। ਹਿਰਦੈ ਤਿਸ

ਹੁਕਮੇ। ਤੁਸਨ ਕਰਮਿ ਮਿਹਰ ਧਾਰੇ [illegible]

[illegible] ਤੁ [illegible] ਕੀਨੋ ਤਿਨ ਕਹੁ ਤਿਸੁ ਮਨਿ ਵਸੁ

[illegible] ਪਾਇਓ। ਤੁਸ ਮਨਿ ਭਾਣੋ ਸੋ ਹਰਿ ਹਰਿ ਨਾਮੁ

ਤੁਸ [illegible] ਨਾ ਤੇ ਗੁਰ ਅਮ੍ਰਿਤੁ ਨ ਧਿਆਇ ਤੈ ਨਾਮ ਧਨ

[illegible] ਤੇ। ਵਡਾ ਗਾਵਹੁ ਜੀ ਸੋਈ ਤਿ: ਜਾ ਤੁਸ ਭਾਵੈ ਤਾ ਹਰਿ ਪਾਈ

ਪਾਇਆ ਸਦਾ ਸਚੁ [illegible] ਮਿਹਰ ਪਾਈ ਤੇ। ਵਡੁ ਤੇ ਗਾਵਹੁ ਜੀ ਸੋਈ ੨ ੩

ਨਵਿ [illegible] ਤੇਰੁ [illegible] ਕਿਆ [illegible] ਤੇ ਵਡਾ ਗਾਵਹੁ ਜੀ ਸੋਈ ਤਿ: ਤੇ ਸੂ

[illegible] ਸੁਖ ਪਾਇਆ ਸਦਾ ਸਚੁ ਮੇਰੇ ਕਰਤੇ॥ ਨਾਨਕ ਬਲਿਹਾਰਿ ਜਾਉ

ਧਿਆਇਆ ਜਿਨ ਆਪੁ ਪਛਾਣਿਆ॥ ॥ੴ ਸਤਿਗੁਰ ਪ੍ਰਸਾਦਿ [illegible]

[illegible] ਅੰਗੁਲ: [illegible] ਤੇ ਨਾਮੁ ਤਿਪਤਾਸਿਤ: ਗੁਰ ਕਿਰਪਾ ਮੰਨ: ਅਮ

[illegible] ਤ: ਕਰ [illegible] ਤ ਉਪਜਤ ਉਪਜਾ [illegible] ਗੁਰਕਾ [illegible]:

ਹਰਿ ਨਾਮੁ ਅੰਮ੍ਰਿਤੁ ਮਨਿ ਕਾ [illegible] ਮਨ [illegible] ਤ: ਮਿ ਗਿਆਨ ਕ

ਤੇ ਪ੍ਰਭੁ [illegible] ਜਾ ਸਭੁ [illegible] ਪਾਏ [illegible] ਧਿ [illegible] ਧਾ ਨਾਮ [illegible]

[illegible] ਸੁਖਿ [illegible] ਪਾਇ॥ ਮਿਹਰ ਤੇ ਅਨੰਦ॥ [illegible]

ਸਿ [illegible] ਮਨ ਅੰਮ੍ਰਿਤ [illegible] ਤੁਸ ਪ੍ਰਭੁ [illegible]

[illegible] ਤਿਸਾ ਤਿਸ ਪ੍ਰਭ ਦੇਵ ਸਭ ਦੇਵ ਸਭ ਗਾਵਤ

[illegible]

ਨ [illegible] ਹੁਵ [illegible] ਪ [illegible]
ਪਸਸ ਗਿਰਤੁ [illegible]
ਕੁ॥ [illegible] ਪਰ [illegible] ਪਗ੍ਰਨ [illegible]
ਕਰ॥ ਪਰਹੁਤ॥ ਮਿਤ੍ਰ ਅਮ [illegible] ਮਨੋ
ਸ੍ਰਿਥ ਗੁਰੂ ਨੋ॥ ਬਿਖ ਖਾਣ ਠਿ ਆਹੂ ਨਾ ਪ [illegible] ਸਤਸੁ ਸਭ
ਨ [illegible] ਤ ਪੰਭਿਤ੍ਰ ਵਦ [illegible] ਨੀ ਮਨਖਾ [illegible] ਤੁ ਵਕ
ਘੰਸ ਪ੍ਰ॥ [illegible] ਭਿਵਕ ਹੁ ਨ ਗੀਹੋ ਵਿਲਕ [illegible]
ਮਗਿ ਘੈਰ ਸ॥ ਅਪ੍ਰ ਗੰਸ ਨ ਤਿ ਤ [illegible] ਕੀ ਘੰਨਗ
ਰੰ ਅਤੇ ਸਲੀ ਵਸੂ ਗੀ ਗੰਵ ਮਿਤ੍ਰ ਅਪ੍ਰ ਨ ਗੁ ਨੋ॥ [illegible]
ਸਤਿ ਮਿਤ੍ਰੰ ਸ ਧਰ ਮਗੀ ਰਿ ਖ੍ਰ ਸਿਮ [illegible] ਬ [illegible]
ਤੁ ਤੇ॥ ਅਪ ਕੁ ਰ ਨ [illegible] ਭਿਵ ਅਪ ਮਾ [illegible] ਕ॥ ਤ
ਮਗਿ ਰਖ੍ਰ [illegible] ਮੀ ਭ੍ਰਮ ਗੀ ਰਵ ਤੁ ਨ [illegible]
ਰੁ ਪਕ ਥੇ [illegible] ਤੇ [illegible] ਧ ਪਰ [illegible] ਮ ਅ [illegible]
[illegible] ਭ ਮ [illegible] ਸ ਮਾ [illegible] ਜ ਸ ਮ [illegible] ਵ ਵੈ ਵ
[illegible] ਮ ਤੁ ਤੇ॥ ਮ [illegible]
[illegible] ਮਿ ਮਨ [illegible] ਸਭ
[illegible] ਪ ਕੁ [illegible] ਕਰੁ ਪੇਗ ਪ [illegible]
[illegible] ਤ [illegible]
[illegible]

[illegible]

[illegible] ਖਨਤੁ [illegible]

[illegible] ਸਭਤੁ [illegible] ਖਨ [illegible]

ਸਭਤੁ: ਕ੍ਰਧਨ [illegible]

[illegible] ਕ [illegible] ਮਿਰਵਿਤੁਮ ਕਰਧਨਾ [illegible]

[illegible] ਕ੍ਰਧਮਗੀ [illegible] ਨਃ, ਹਮਨਸਹੁ

ਸਭਹੁ [illegible] ਧਾਮਿਤੋਖ ਧਾਤ੍ਰਨੰ ਬਿਰਿਤੁ

ਧੁਗ ਭਿਵ [illegible] ਨੇਸਭਦ ਨਹੂ ਕੈਸਭਦਤਿਰਕ

[illegible] ਤੋ ਸਿਖਕੋ ਕੈਖਰ ਨਸਭਲੂਤੇ [illegible] ਤਿਨਾਖਤੁਨ

[illegible] ਲਾਖ [illegible] ਕ੍ਰਲਾਨ [illegible] ਸਭਲੂਤੇ [illegible] ਤੀਟਰਕਃ ॥

[illegible] ਸਭਦ ॥ ॥ ਸਭ [illegible] ॥

[illegible] ਸ [illegible] ਸਭਨ [illegible]

[illegible] ਸੋਕ [illegible] ਕਰ [illegible]

[illegible] ॥ ਸਿਕੁਤ

[illegible] ॥ [illegible] ਸਧ [illegible]

[illegible]

[illegible] ਸਭਦ [illegible]

[illegible] ਸਭਸਧ [illegible]

[illegible]

[illegible] ਧਨਾਪਤੁ [illegible]

[illegible]

[illegible]

[illegible]

[illegible]

[illegible]

[illegible]

[illegible]

[illegible]

[illegible]

[illegible]

[illegible]

[illegible]

[illegible]

[illegible]

[illegible]

[illegible]

[illegible]

[illegible]

[illegible] ਪਲਹੁਤੇ [illegible] ਨਾਲਧ

ਸਅੰਧਕਾਰਨਾਸੂਨਸਤਿ॥ ਤੁਮਰੇ [illegible]

ਪਤਿਲਕਾਨਵਜਨੂ ਵਖਿਤੇਧਨ [illegible] ॥

ਤਮਨਕੀਠਵਸਿ ਤਤੂਬ ਪੂਥ [illegible] ਤੁ [illegible]

ਨਾਥਤਮਨਕੂਪਕਤੁ ਪਤਤੂੰਵ [illegible] ਤ [illegible]

ਪਸੂਮਕੂਲਦਿਧਿਪਾਇ ਵਿਵਕੂਨ ਨਮਨਾਇ॥

ਵੇਤੁਤਪੂਜਤ ਧੋਠਵਤਿ॥ ਸਦੈ ਵਕੁਤਜਨਾਧਸੂਠ

ਮਾਨਦ॥ ॥ਤਤੋ ਲਿ ਮਨਿਪੂਜਾ ਠਵ: ਕਾਜਥ ਸੰ

ਪਤ੍ਰਮਮਨਾਠਿਪਾਤਸੂ॥ ਸਲਿ ਮਪਕਾਨ ਤੁ

ਧਨਪਤਿ: ਲਖਿਮਤੁਲਾ [illegible] ਵਵਨ ਮਨ [illegible]

ਨਖਿਮਗੁਜਕੂਪੂਜਤਿ: ਮਨਿ [illegible] ਮਣਤੂੰ ਨਾਤੁ

ਤੁਟਿਸ [illegible] ਮਤੂਮਿਮਜਨਾ [illegible]

ਨਠਿਧਨਤ [illegible] ਤ: ਕ

ਮਕਤ [illegible] ਵਮਿਤੁਮ॥

[illegible]

[illegible]

[illegible]

[illegible]

ਮਨੁ [illegible] ਪਵਨੁ ਮੰ[illegible]ਨੋਰੁ ਨਪਾਇ: ਪੁਵਨੁ
ਪਰਤੁ ਮਨਏਕਕਰ: ਮਿਹਰਿਪਮਿਨੁ ਅਮਨਪ੍ਰਭੁ ਸਵਰੋ
ਤੁਇਵਗਨਹੰਤੁਪਰਨਹੁਨਾਮਿਨੁ ਪ[illegible]ਤੁਰਹਨਾ ਪੁਕ
ਨਹੁਨਾਮਿਤੁਪ: ਸਨੁਹੁ ਅਮਨਪ੍ਰਪਥਿਨਾਥੁਨਿਭਉ
[illegible]ਮਾਕ ਮਿਪਰਿਵਿਕ: ਪਨਅਪਨੁਖਾਤ ਮਿਤੁਥੰਧ
ਖਾਨੁ ਅਮਵਮਨੁ ਮਿਤਿਤਨੁਸਾਥਿਨਿਪਨਾਵਨੁ
ਵਦ੍ਰਨਾਪ੍ਰਨਪਾਵਿਵੇਕਲੁਨਦੇਤੁਪਤੰਸੋਨਾਨਪਾਥ
ਨਪਨਮੂਤਾਨਕਮੂਮਨਵਅਮਨਪ੍ਰਪਮੁਪਦਤੁਣਵ
ਦੁਤੁਪਮਾਛਿਣਨਵਤਨੂਅਨਾਪਤੁ: ਨਤੁਨਿਪਿਕਨਅਮਿ
ਤਅਤੂਦੂਕਨਾ ਨਪੂਵਮਨਾਕੁਵਨਅਦੂਹਤੁ [illegible] ਏ
ਜਿਤਮਿਤਿਜਿਲੀਤਥਿਕੁਤਿਪਨ: ॥ ॥੪॥ ਤਿ
ਸ੍ਰੀਧਨਤਹੂਨਥਿਨਨਮੁਪ੍ਰਹਛਤੇਥਿਕੁਤਿਪਨ
ਮੁਤੀਪ: ॥੩॥ ਤਿੰਥਨਹੁਵੇਵਕੇਵਨੁੰਸਿਰਿ
ਪ੍ਰਨਵਤੇ ਤਅਕੈਕਅਮਨਾਮਿਨਾਂਜਿਮਨਾਨਤੁਅਵ
ਗੁਮ: ॥੪॥ ਸਨੀਥਿਪ੍ਰਤਿਪਤਿਨਅਤੁਹਨੁਤਿਗਿਰ
ਨ ਨਪਹੁਕੈਪਰਦੂਮੁਤੁਨਛਾਨਵਕੈਵਨੂਨ
ਪਮਨਹੁਤੇ ਨਰਥ: ਪ੍ਰਵਮਤ: ਮਿਤੁਥਮੁਨਾਨ
ਨਾਵਿਣਨਾਨੂਮਿਕੁਨ ਪ੍ਰਤਿਪਨਾਤੁਨਾ
ਵੰਵਿਥਥਾਤਿ। ਪਹੁਤ: ਮਿਤੁਪ: ਪ੍ਰਵਨਾਵੀਹਮ
ਮਾਧਿਵਨਨਰੂਮ ਜਿਵਿਮਿਤੁਅਨਤਵੀਅਮਤਾਹ
ਨਤੁਤਿਤਤਅਨੁਕਿਕਵਸਨਾਪ੍ਰਹੁਅਮਾਥਿਵਨਾ [illegible]

ਰੁ ਮਹਦੁ [illegible] ਸਭ ਮਹਿ [illegible] ਸਿਮਰਹੁ [illegible] ਪਰ

ਕੈਦੁ [illegible] ਪਵੀ [illegible] ॥ [illegible] ਸਿਮਰਹੁ ਉਪ: ਮ

[illegible] ਸਿਮਰਹੁ ਬ: ॥ [illegible] ਸਿਮਰਿ ਸਿਮਰਿ ਬਿ ਸਿਮਰਹੁ

ਧ: ਬਧ ਪਰ੍ਹਾਹੀ ਵਿ ਮ ਕੁ ਸਣ ਨਾਮ ਜਾਸਬ: ਤ

ਕ ਕਹਿ ਨਾਨਕ [illegible] ਹਰਿ [illegible] ਮਨ ਤਤੁ [illegible]

ਧਮ ਨ ਹੂੰਤ ਸਬ: ਮੰ ਸਿਮਰਿ ਕੁ ਗੁਨ: ॥ ਤ ਬਧਿ

ਸਿਮਰਹੁ ਬੇਬ ਪਾਤ [illegible] ਮ ਧ ਨ ਹੁ ਪ ਬੇ ਨਾਤੇ । ਮ

ਤਾ ਸਿਮਰਿ ਹਰਿ ਧ: । ਮਰ੍ਹ [illegible] ਕੈ ਧੰ ਸਿਮ ਕ ਮਣ ਮਨ

ਕਿ: ਉਪ: ਸਿਮਰਹਿ ਧ ਬਿਸਨੁ ਸਿਮਰਹਿ ਸੀਤੰ । ਮਮ ਓ

ਸਿਮਰਹਿ ਧ ਪ੍ਰਭੂ ਉ ਪਾ ਸਿਤ ਣਤ: ਸਿਮਰਹੁ ਬੇ: ਪ੍ਰਬ

[illegible] ਬਿਧਿ ਪਿਤ ਕਲਮ ਧ ਨ ਸੰ ਬ ਧੇ ਲ ਧ ਤੇ ਤ

ਮਹੂ ਮਾ ਧਿ ਸਿਮਰੁ ਬਿਬ ਹੁ ਮੰ ਸਿਮਰੁ ਤੰ ਸਿਮਾਣਿ ਬ

[illegible] ਤ ਹਰੁ: ਕ । ਮਰ੍ਹ ਸੀ ਬਿ ਬਿ ਸਿਭ ਤ ਮਨ

ਸਿ ॥ [illegible] ਸੁ ਸੀ ਤੰ [illegible] ਸਿ [illegible] ਸਿਮਿਰ

ਬ [illegible] ਤ ਤਕੂ ਧੰ [illegible] ਤੁ [illegible] ਮਮ ਣ: ਕ

[illegible] ਹੂ ਮ ਹੂ ਤ ਤ ਹੂ ਮਹੂ ਨ ॥ ॥ [illegible] ਪ ੧ [illegible] ਮ:

ਮ ਹੂ ਜ [illegible] ॥ [illegible] ਧ ਜੇਤ ਪੈ [illegible]

[illegible] ਬਿ ਕ [illegible] ਤ ਧੰ ਤਿ [illegible] ਤੁ ਕੈ [illegible] ਪ

[illegible] ਪਤਿ । [illegible] ਪ੍ਰਭੁ [illegible] ਉ ਪਲ

[illegible] ਕੁ ਧੰ [illegible] ਜੀ ਮ ਪ੍ਰ [illegible] ਸਭਿ [illegible]

[illegible] ਕੰ ਮੁ: । [illegible] ਹੁ ਤ ਤ: [illegible]

[illegible]

ਨੇਥਾ ਰਠਵ: ਮ੍ਰਤੁਤਿਤਸ ਕ੍ਰਿੰਵਾ ਸਨਾਣਿ ਸਤੁ
ਸਾਪਿਤ੍ਰਿ ਤ੍ਰਿਸਿਤ੍ਰ ਕੂਤੇਨ ਸਹਕੁਮਪਰਿਤਿਮਾਣ॥
ਤਸਾਮਤਾਣਿ ਤੂਮਾ ਸਿਥ ਦਿਸਟੂਤ॥ ਤਸਾਂ ਵਾਮਤ
ਤਾਂ ਸ੍ਰਤਾਣਿ ਤੂੰਰਾ ਵਿਸ੍ਰਤਿ ਸ੍ਰੁਸਿਦ ਵਸ੍ਰੁਤਸ੍ਰੂਠਾ ਵਸ੍ਰੁਤੂ ਤੁ
ਮਾਮਾਣਿ ਤਾ ਮਿ੍ਤਿ ਹੇਤੁ: ਜ੍ਰਤਡਤੂਣ ਸ੍ਰੁਸਿਥਿ ਸ੍ਰਿਤੂਵ
ਤ ਬੇਥਮਾਸੀਸਿਡ ਸੈਡਤ੍ਰੁਪ ਮਲ੍ਰੈਥ ਸਾਪਿਸਾਣਰਾਣਿ
ਸੈਤੁਥਾਸ੍ਰ: ਮਾਕੁਲਾਸਰਤੌਵ੍ਰਿਥੇਣਿ ਮਤ੍ਰੁਸਿਤਿਥ: ਮ
ਕ੍ਰਾ ਵਿਸੈ ਥੇਵਾ ਮਤਾਚੰਕ੍ਰਾ~ ਤਸ੍ਰੂਵਿਟਤੂ ਸਨਾਣਿ
ਵੁ ਸਿਹਤੁ: ਸ੍ਰਤਸ੍ਰਜੰਠਵਾਤਿ ਕ੍ਰਾ~ ਸ੍ਰੁਸਵ੍ਰਿਤਿਤਵੁ
ਸਨਠਵਸ ਸ੍ਰੂਣਾ ਸੀਰੰਕ੍ਰਾਵ ਣੰਧੂਕਤਿਕ੍ਰੈਰਥਾਵਤੇ
ਸਤਕ ਥਸੰਸ੍ਰੂਣਾ ਤੂਚਵਿਤੂੰ ਮਕ੍ਰੈਸਵਿਕ੍ਰਾ ਸਣਸਿ
ਸਿਤ੍ਰੈ: ਤਤੁਸਾਠਿਟੂ ਸ੍ਰਿਕ੍ਰਾਥਿਪਾਕਲਾਠਤ। ਤਟੂਲਤੁ
ਪਤਵ ਪਰਿਲਸਿਮਡਟੂਸ: ॥ ਸ੍ਰੁਮਾਸਾਰਟੂਤੂੰ ਰੰਸ੍ਰਸ੍ਰੰ
ਠਵਤੀਣ ਸਕੂਣ ਰਥਾਥਮਾਣ॥ ਸੈਤੁਠਲਾਸੂ
ਥਾਲਥੁਣੈ: ਸੈਨੂਣਤਿਤੂ ਸਥਾਮਠ ਵਤਸਠਾਵ: ॥
ਮਤਾਤਾ ਮਤ੍ਰਠਵਣੈਤ: ਤਸ੍ਰੂਣਥਠਵਸੂਣਾਣਾਸ
ਸ੍ਰੁਥਾਮ ਵਿਣੈਤਿਮਾ ਬਾਣੂਣਾ ਸਪੈ~ ਣੈਤ: ਠਲਂ
ਸਰੀ: ਣਿਸਾਣਟੂਣਪਸ੍ਰੁ ਸ੍ਰੁਸ੍ਰੂਥੇਵਤ੍ਰਿਸਤ੍ਰੁ ਸ੍ਰੁਲਸੰ
ਤੁਸੈਵੁ ਰਠਵਸੂਤਸੈਵਵਾਸਤਾ ਰਾਸਤ੍ਰੁਸ੍ਰੁਣਤੁਣ
ਤਾਸੁਥਾਲਥ੍ਰੁ ਤਾਣੰਤਾ। ਆਪਿਸਾਸਤਾਣੰਸਤ੍ਰੁ।

ਜੀਅ ਜੰਤੁ ਤੁਧੁ ਹਿਤੂ ਜੀਨ ਅਠਾ ਸਾਹਿਬੁ ਜਪੀਐ [illegible]
ਸਦ ਬਖਸਿੰਦੇ ਨਿਰਮਲ ਬਰ ਭਾਵਾ ਅਤਾ: ਪੁ [illegible]
ਦਸਨਿਸਤਾਰ ਤਿਤੁ ਅਸ ਅਠਾਰ: ਕਰਨਪੁਰਿਤ [illegible]
ਸਗੁਨ ਸਭ ਗੁਰ ਧਨ ਕਬੀ ਰਸ ਅਨਾਮ ਤੁਹੀ ਨਾਮ [illegible]
ਦਾਸ ਠਾਕੁਰ ਧਣ ਧਨ ਠਾਕੁਰ ਕਿਰਸਾ ਕਰ
ਮਿਹਰ ਸਹਜੈ ਕਰ ਅਸਅਜਨ ਧਨ ॥ ॥ ਸੁਹੀ ਤ
ਗਉ ਸੁਰ ਧਉਸ ਪੁਰਸ ਨਾਮ ਨਾਮੁ ॥ ਤਦ ਹਸਅਸ
ਤ ਠਕ ਨ ਅਹ ਤਿਰਧ ਕਿਸਜੀ ਤੁਧੰ ਅਹੁ ਅਧ
ਤੂ ਧਣੀ ਆਤ॥ ਧਾਦਿਸਮਾਵਿਧ ਜੀਨ ਆਧਿ [illegible]
ਸ ਪਿਅਹੁ ਅਧੁ ਕੂਲਧੁ:॥ ਵਿਨ ਧਾ ਸਮ ਕਦੇ ਕਿਸ
ਹਿਸੁ ਕਾ ਜਿ ਵਿਵਹੁਰਾ॥ ਜ ਦਿ ਵਿਧਦਸ ਨਾਲ
ਸੁ ਕਸਿਸੁ ਬਤੁਤ॥ ਅਤ ਆਧਿ ਵਿਧਾ ਰੂਪ ਕਸ
ਹਿਰਿ ਧੁ ਤੁਧ ਲਹੁ ਅਤ ਕੰਤ ਕੁਧਿਨਿ [illegible]
ਸ ਅਠ ਧਤੁ ਧਤ ਠਸਤ ਜਵਿਸਹੁ ਤੁਧੰ ਸੁਕਿਤੀ
ਰਤੁ:॥ ਤਸ ਸੁ ਤ ਅਠ ਬਤਾ ਕਰਾ ਮਤ ਸਦੁ ਹੁਸ
ਭਵਤ ਸੁਰਸ ਵਿਧਿ ਅਸਨ ਧਸੀ ਅਸ ਕਤੁ [illegible]
ਧਤਸਿ ਧੁਤ॥ ਧਸ ਤੁ ਹੁ ਧੁ ਕਰੈ ਹੈ ਕਾਲਿ ਕਹੁ [illegible]
ਹੁਕਮਿ ਤ॥ ਧੁਮਿ ਜੁਮਿ ਕਾਨਿ ਸਵਾਮਿਤ ਨ [illegible]
ਤੁਧੰ ਹਸਿ ਵਤਮਨੇ ਸਨਿ ਹਵਾਮਿਤ: ਕਿਕਾ [illegible]

[illegible]ਸਤਿ॥ ਤਸੁ ਗੁਰੁ [illegible] ਮੀਤ [illegible] ਨਾਨਕ ਮੁਕਤਿ

ਤਨੁ ਧਨੁ ਸਭੁ [illegible] ਕਾਹੂ ਕਾ ਨਾਹੀ ਸਿਰਜਨਹਾਰ

[illegible] ਤਸੁ [illegible] ਪਰਵਾਨੁ ਪਰਤਖਿ ਕਉ ਸੇਵਹਿ ਸਿਤੁ ਪਾਇ

ਪ ਵਰਤਿ ਸਭਨੰ ਨਾਨਿ ਕਹੈ ਤੁ ਪਾਵਹਿ ਤੇ॥ ਤਾਕੇ ਧਨ ਪਾਇ

ਕਿਰਤੁ ਪਇਆ ਤਰੁ ਸਭ॥ ॥ਤੇਹਰੁ ਜਸ ਪ੍ਰਸਾਦਿ [illegible]

ਸਤੇ ਧਨ ਪਾਇ [illegible]॥ ਮੁਕਤੇ ਮੁਕਤਿ ਸਭ ਮੁਕਤਿ ਸੁਖ ਰਹਿਤ

ਗੁਣ: ਮਤੁ [illegible] ਸਤੁ ਪਾ ਮੁਕਤ [illegible] ਮੁਕਤੁ [illegible]

[illegible] ਮਤੁ ਪਾਤਰੁ: ਧਤ: ਮਤੁ [illegible] ਸਭਿ: ਮਾਪਤ: ਪ

ਮਹਤੁ ਪੈ: ਮਧ ਮੰਗ [illegible] ਤਕੇ ਮਾਠ ਵਾਨੰ [illegible]

ਗੀ [illegible] ਮਰੁ ਪਾਰ ਧ ਮੈਕ ਸੁਤ॥ ਧਰੁ ਸਤਿ ਤਰੁ [illegible] ਮਤੁ

ਮੰਕਰੁ ਧਧ [illegible] ਧਮ [illegible] ਮਤੁ [illegible] ਮਤੁ ਪ:

ਧਕੈ ਤੈ ਧਤੁ [illegible]: ਮਧ [illegible] ਕਧ ਮੈ ਕੈ ਪਧੀ

ਤ੍ਰਿਹੁ ਪਾਸ ਮਤ [illegible]॥ ॥ਪਹਿ [illegible] ਮੈ ਕਰੁ ਕਰਤੁ

[illegible]॥ ਧਰੁ ਪਿਹਧੈਤੁ [illegible] ਮੁਧ ਪਤੈ ਧ [illegible]

ਵਣ ਮਨ [illegible] ਧ: ਪਹਿ [illegible] ਮ: [illegible] ਮਸੁ [illegible]

ਸਿਮਰ [illegible]: ਤੇ ਸਿਤੁ ਮਤ [illegible] ਵਤੁ ਪ ਮੁ ਮੈ ਕਰ ਕੁ ਮੁਤੁ [illegible]

ਤੁ ਮਸਤ ਧਧ ਤ ਪੰਧ ਧਿਰੀ ਮਪੰਧ [illegible]

[illegible] ਤਿ [illegible] ਮਤੇ ਧਰੁ ਕ ਮਨ ਕੈ ਵ [illegible] ਧਰੁ

ਤੇ ਧਮ [illegible] ਮੈ ਧਧ ਮਨ ਧਮ [illegible] ਕਾ [illegible]

[illegible] ਤੰ ਤਧ ਤਧ [illegible] ਤਿ॥ ਤ [illegible] ਕਧ [illegible]

[illegible] ਮਿਹ ਸਭੁ [illegible]॥ ॥ਰਾਗੁ ਮਾਝ ਸਿਤੁ [illegible]

ਪੰਚਿ ਤ੍ਰਿ: ਪਾ ਮੁ ਆ ਉਤਰੇ ਹੂ [illegible]
ਧਿ ਮਿਤੈ ਮਨ ਤਤਿ ਬਾਨਾ ਤ ਬ [illegible]
ਮਾ ਰੈ ਕਹੁ ਮਿ ਮਾ ਮ੍ਰਿ ਮਾ ਰਾ ਪਾ: [illegible] ਨਾ ਰਵਿ ਨਾ ਨਾ ਮ੍ਰਿ ਮਾ ਤੁ
ਤ੍ਰਿਹੁ ਤੇ ਮ: ਆ ਪਨ: ਆ ਪਾ ਛਿਤ ਪਾ ਅਮ੍ਰਿ ਪਾਲ ਹੁਤੇ ਤ੍ਰਿਬਾਨ
ਨਾ ਸੂੰ ਤੁਮ ਨਾ ਵਣ ਵਾਹੰ ਬੋਧਿ ਤ੍ਰਿ ਪਾਲ ਹੁਮ ਨਾ ਨਾ ਧਾਨਾ
ਨਾ ਮ ਸੂ ਆ ਪ ਮਤੁ ਹੁਤੇ ਅ ਪਤੁ ਮੁਤੇ ਘ: ਪਾ ਮਿ ਲਾ ਕਰੇ
ਮ੍ਹ ੧ ੭ ੧ਓ ਹੰ ਕਾ ਮਿ ਰੇ ਖਿਵ ਮੁਤਿ ਨਾ ਨਾ ਦੇਖ ਮਿਤੁ ਮੈ ਪਾਤੁ
ਕੁਬਾਂ ਮਿਤੁ ਕੁ ਹੁ ਤ੍ਰੈ ਪਾਮੁ ਰੈ ਪਸੀਂ ਪਮੂ ਮਿਤੁ ਮੁਤ ਹੂਮੁ ਕਾਹੂੰ
ਤਮਿ ਰਾਜ ਤੁਗ ਹੂ ਮਤੇ ਮਿਤੁ ਤਹੂ ਮੁ ਰਾ ਕਿ ਪ੍ਰਿਤੁ ਨਾ ਨਵ
ਛਿਤਮਿਤੁ ਤਮ੍ਹ ਕੁਬ ਮਟੈ ਰਕਾ ਛਿਨ ਪਾਲ ਹੁਤੇ ਤਪਾਲ
ਹੂਤੈਮ ਤਮਾ ਰਾ ਮਿਤੁ ਕਾ ਹੂੰ, ਮਬਬਗ ਪਤੁ ਮ: ਮੈ
ਤ: ਕ੍ਰਿਬਤੇ ਤਮਾ ਰਕਾ ਰਿ ਮ੍ਰਿ ਗਮੂ ਤਬ ਨਾ ਜੈ ਕਾ ਸਿਮਿ
ਤਮੁ ਰੈ ਨਾ ਬੋ ਹਂ ਮੂਨਾ ਬਾਸਿ ਵੈ ਨਾ ਕਾਂ ਹਂ ਰੈਮੂਤੇ +

ਚਾਨਿਣਹੁਤੇ, ਮੈਂ, ਧਸਾਤ [illegible] ਹੁਸਾਨਿਤੁਮ
ਹਿਰਦੈ, ਤਬਸੁੰਮਤਕ੍ਰਿਤਿਛਿਨਮੈਤੇਸੁਣਪਦ੍ਮਕਾਹੁ:
ਮਜਕਾਨਿਕਾਹੁ, ਤਬਹੁਬਗਏਦੇਵਰਸਾਕ੍ਰਿਪਾਸਿ
ਸ੍ਰਿਤੁਸੁਤੇਵਤੇਵਤੁਪਾਇਛਿਹੂਤਿ: ਤਬਸਕ੍ਰਾਮ
ਮਨਿਕਿਤਧਾਬੋਧਿਤਿਪਦ੍ਮਮਜਜੁਗੰਸਿਤੁਮਜੂਪ
ਕ੍ਰਿਤਧਾਪਾਇਮਮਾਨੰਸੁਪਿਸਧੰਨਵਾਤਿ, ਤਬ
ਪਦ੍ਮਮਜਕਾਗਿਰਾਸੋਕ੍ਰਿਤਧਨ:ਪਤੁਪੰਸਧਤ੍ਰੀ
ਹੁਸੂਨਵਾਤਿਜੀਹੁਪਦ੍ਮਮਜਕਾਇਤਿਧਤਮਸੋਕਿਤ੍ਰੀ
ਕੈਪਨਾਧ: ਸਪਤੁਸੁਕੈਸਧੰਨਵਾਤਿਤਸਵਿਲੋਕ੍ਰਿ
ਗੁਤਿਗਿਤੇਸ੍ਰਿਤਾਨੋਤੇ:, ਤਸੈਵੰਵਿਲੋਕ੍ਰਿਨਵਸਤੁਤੇਤਾਸੂਤੂ
ਵਿਰੋਧਨੂਕ੍ਰਿਹੂਕਾਨਵ:, ਕਾਨਕੋਸੋਤ੍ਰਿ
ਕ੍ਰਿਹੂਨਕੋਸੋਗਿਰੂਸਗ੍ਰਾਸਿਤਿ, ਕ੍ਰਾਤ੍ਰਿਹੂਗਿਜਿਵ
ਗੁਹੂਧਸ੍ਰਾਧਿਤੰ, ਧਜੈਵੰਕ੍ਰਿਵੰਸਸੂਦਸੁਤੇ, ਸ
ਹੁਕਾਹੂਦਨੂਨਸੁਨਵਸੁਕ੍ਰਿਧੰਧਾਪਧਕ੍ਰਿਧਵ
ਜੈਕ੍ਰਿਤਨਵੇਸਸ੍ਰਾਗੀਹੁਸਕ੍ਰਿਪਾਇਜਾਵਤੁ
ਦ॥ ॥ਤਦ੍ਰਪਾਪੰਚਵਿਵਸ੍ਰਿਤੁਸੂਧਕ੍ਰਿਹੂਤ
ਤੁਸਾ॥ ਤਸ੍ਰਜਸੁਪਾਗਾਕਾਨਸਦ੍ਰਤੁਕ੍ਰਿ
ਕ੍ਰਿਵਸੁਹੂਤਸਹੂਤਸਨਵਾਤਿ, ਸੂਧਾਜ:, ਸਵ:
ਕਾਜਸੁਕ੍ਰਿਨਾਕੈਸਾਸਗੀਸਧਕਾਤੇ, ਚੀਲਾਸਿਕ

ਨਾਮਿ ਜੁਪਾਸ ਨਿ ਅਨਕਥ ਪਾਨ ਮਨਾ ਤਮਨ
ਜਾਮਿ ਜਸਾ ਪਰਿਖਿਆ [illegible] ਵਾ ਪੈ ਚਤ ਟੀਤਿ ਜਿ ਗੁਰ
ਗੁਰ ਸਬਦ ਪੰਚ ਰਾਜੁ ਕੀ ਤੁਮ ਮਨ ਰਹੁ ਕੁਤਾ ਤਤਸੁ ਪੈਨ
ਰਤਨ ਨਾਮੁ ਹਰਿ ਨਾਮੁ ਸਬਦੁ ਪਰਾਣਾ: ਹਉ: ਤਮੈ ਰਾਤ
ਨਾਮੁ ਰਕਤ ਨਾਮੁ ਨਾਪਤਿ ਤਤਸੁ ਸਜੈ ਹੁਤਤ ਦਹੁਤ
ਪੈਨਾ ਕੁ ਸੈਸਮਪਿਤ: ਸੇਹੁਤ ਤੇਰ ਹੁਪਾ ਹਿ ਧੋਤ ਧ
ਮਿ ਚਰਨ ਤੁ ਤਸਮ ਰਸਨ ਮਿਰਤੁ: ਸੰਕੁ ਨ ਮਤੁ ਪੈਧਰਾ
ਸਜ ਕਾ ਜਿ ਕਾ ਤੁੰਮਤਿ ਪਹੁਤ ਤਸਿ ਰੇ ਰਤੇ ਸਮਾਤਿ
ਨੁ ਪਾਲ ਧਤ ਡਤਿ ਸ ਧਰਹੁ ਰੰ ਨਾ ਪਿਸ ਧਰਸਮਾਤਿ ਤਿ
ਨਕਾ ਸਿਰਿ ਹਿ ਰੈ: ਧਹਿਰੇ ਰਸਨਾ ਪਿ ਪਨ ਧੈਧਾ ਸਿਕੁ
ਨੈ ਚੀਨਸਿ ਸੰਵਰਿ ਧਾਤਿ ਨਤਸਿਰੇ ਵਕਾਨੈ ਪੀਤ ਸੰਤਸੁ
ਦੁਪਾ ਪਿਸਿਤੁ ਵਕੁਸਾ ਸਿਕੁ ਪੁਜੀਟਤੁ ਪਹੁਟ ਕਾ ਨਾਪੂਨ
ਪਾਪੀ ਲਾ ਸਿਰੁ ਪੂਨਾ ਪਿਹਿ ਸਹਕੁ ਪੀਕਤੁ ਸਾਨ॥ ॥
ਸਮ ਹੁਤ ਸਿਸਤ ਰਤੁ ਧਸੁਹੁਕੈ: ਪਕਧਹੁ ਨਾਂ ਸਿ ਲਾ ਸ
ਤ॥ ਧਾ ਹਿ ਤ ਸਿਰਤ ਰੁਸਮਾ ਸਿਧਹੁ ਵਾ ਕਿਤੁ ਪ ਧਤ
ਧਸੁ ਸੁਹੁਕੈਸੁ ਸੁਸਿਤੁ ਸਿਤੁ ਸਹੁ ਪੁਜੀਤਿ: ਪਨਧਹੁ ਸਕ
ਨਾ ਕੁ ਲੈ ਸੈਵਹੁ ਧਾ: ਤਸੁ ਸਿਕੁ ਪਤ ਧਨ ਪੀ ਲਾ ਸ
ਪਿ ਲਾ ਸਿਤੁ ਕਾਵਾ ਸਿਹੁਤ: ਧਹੁ ਸੈ ਪਿ ਪਿ ਲਾ ਸੀ ਹੁਤੁ
ਨਾ ਪਿ ਪਿ ਲਾ ਸਹੁਕਾ ਸਾਸਿਕੁ ਕਤੁ ਨਾ ਸੈ ਸਿਤ ਕਤੁ ਕੀ ਨਾਂ
ਸਕਾ ਹੁਤ ਹੁਨੈ ਪਪਹੁਤ, ਸਧਸਜੈ: ਪੁਨ ਧਸੁ ਸਿਕੁ ਪ
ਸੁਸੈ ਕਾ ਪਿਸੁ ਤਤੁਤ ਰਹੁਵਾ ਕਿਤ ਸੁਧਸ ਤੁਕਾਂ ਹੁਕੈ ਧ

ਪ੍ਰਿਅ ਲੀਨੰ ਮਨੁ ਤਨੁ ਧਿਮਹਿ ਵਖਾਣਿ ਤਰਹੁ ਤੁਸਰੁ
ਰਤੁ ਵਾਣਿ। ਤੁਖਾਨਿ ਵਿਚਹੁ ਨਦਰਿ ਮਨੈ ਆਸਨ
ਤ੍ਰਿਸਨਾ ਵ: ਤੁਮੁ ਮਹਲੰ ਸਿਤੁ [illegible] ਤੁਮ ਸਿਵ
ਸਿਰ ਨੀ ਲਹਰਿ ਮਲੁ। ਨਾਨਕ ਸਿਤੁ ਮਨਿ ਰਮਤੁ [illegible]
ਰਮਕੰ ਤਮਾਲ ਧੁਪ ਮਾਰ ਕਮਕਤੁ [illegible] ਰਮਤ ਮਕ
ਮਧੁ ਗੀਤਿ ਤਰ ਵਰਤ ਵਖਾਣਿ ਅਮਲੁ: ਰਤੁ ਸੁਣੀ ਰਤੁ
ਨਿਹਮਲੁ ਅਪਨੈ ਤੁਮ ਆਨਦ॥ ॥ਰਤੁ ਠਾਂ ਮਹਲ
ਤ॥ ਤਮਿ ਤੁਮ ਠਾਂ ਸੁਖ ਕਮਲ ਰਠਵਾਤੇ ਧਮਖ
ਰਤੁ ਠਵ ਗੀਤਿ ਖਰਤ ਤੁ: ਰਮਰਤ ਧਾਰਿ ਲਚ
ਤੁ ਤਮੁ ਸੁਵਰਨ ਧੁ। ਧਖ ਧਣ ਮਿ ਵਕੁਮ। ਸਿਤੁ ਤ
ਮ ਤ੍ਰੈ ਸੁ ਠ ਮੰ। ਨੈਮ ਮਾਧੁ ਸਿਮਿ ਸੁ ਧੰਦ ਤੁ:। ਦ
ਸੁਤੁ ਮੈਵ ਸਿਤੁ ਮੁਣ ਸਿਤੁ। ਕਿਛੁ ਮਵਾ ਹੁ ਮੰਤ ਕੰਨ ਤੁ
ਤੇ ਧਨਧ ਲੋ ਜਿਤ ਜਿਤ ਧੁਣ ਧੁ ਧਜਿਦ ਤੁਧ
ਧੋਦ ਸੁਤੁ। ਰਖਣ ਦਿ ਤੁ ਦੰ ਚੀਤੇ ਕਮਰ ਹਥ ਮਣਤ
ਵਿ ਨੂ: ਮੰਵਿਮਿ ਵਹੁ ਰ ਮੈ ਸਿ ਨੈਨ ਪਧਤ੍ਰ ਤਟ ਮਕੁ
ਨਿਰਮਲਿ ਤੁਮ ਆਨਦ॥ ॥ਰਤ ਮਮ ਧਮਿ ਠਧ ਨਵਧ
ਮ॥ ਸਜਤੁ ਮੰਵਿਤਿ ਸਿਤੁਧ ਹਵਜ ਰਖ ਟ੍ਰਤਧ
ਰਤ ਮਧਮਜ:। ਏਵੰ ਵਿਧੰ ਤੁ ਧਨਗੁ ਧਮਤ
ਧਤ ਕੁ ਲੈਨ ਧਧ ਕੁ ਮਤੰ। ਸਿਧ ਨਾ ਕਿ ਸਿਰ
ਧੋ ਵੁ ਧਨ ਵਿ ਗਧ ਤੁ ਮਵੈ ਸਿ ਮਤ ਏਕ ਸਿਰ

ਪਰਪਸਿਧੁ ਨਾਪਰੁ ਸਿਧਿ: ਮ [illegible]

ਸੁਮੇਰੁ ਰਣਮਣਥ ਮੂ: ਮਤੁ ਸਿ [illegible]

[illegible] ਵਤ, ਧਥਾਤੁ [illegible] ਤਾਪਵਕ੍ਰ

ਨਿ ਕੰਤੁ ਸਿ ਨ ਮਪਮ ਸੂ ਮਧ ਰਿ ਤਜੂ [illegible]

ਤੁ ਥਥਾਵਾਲੈਕੈ ਪਰਮਾ ~ ਵ: ਸੁਮਤੁ ਵੇਧ [illegible]

ਪਥਾਤੁ, ਨੈਣੰ ਸਿ ਤਿ ਸਿਖ੍ਰਿ: ਤਨ: ਮਥਸੈ ਹਤੁ ਪ

ਬਹਿ ਸੁਧੁ ਰੈ ਰਪਵਾ ਕ੍ਰਿਤ ਰੁਨਾ ਮਤਪੁਸ੍ਰਤਿ ਵਿਣ ਰੈ

ਗਵ੍ਰਿਤੁ ਸਕਾਰਤ ਮਾਪਾਹੁਤ ਸੰਤਨਵਧੇਸਾ ਰਵਤੇ [illegible]

ਕਾਤਸੁ ਤਿਮਸੂਤੁ ਸਧਸਾ ਸਿਕ੍ਰਿਤਿ ਵਿਕ੍ਰਿ ਵਾਹੂ [illegible]

ਧ: ਮੰਵਹੂਤ ਤਸਾ ਸੁਥਤੂ: ਬ੍ਰਸਾਹੂਵ: ਮੰਵਸੈ ਠਵਤੀਰ

ਰ: ॥੩॥ ਤੁਮੰ ਸਿਮਰਿ ਸਿਮਰਿ ਸਭ ਵਾਜਪੂਰ ~ ਮਾ ਮੰਰੈਣ

ਸਕਲ ਹੂਥਵਾ ਨਿਰਵਾਣ ਜਵਸੰਠਵਤੀਟ ਰ ॥ ॥

[illegible]

ਵਿਸ੍ਵਾਨਿਕੁਧਾਸਕਤ੍ਰ ਧ੍ਰੁ ਧਤ [illegible] ਨਃ ੫
[illegible] ਧਨ ਸ੍ਰੁਤੇ ਏਵਮਤ੍ਰੈਧਿ [illegible] ਸਵਰੀਸਿਸ੍ਵਾ
ਸ੍ਰ ਕੀਸ਼ਿਸ਼ਿਸ਼੍ਟਧ੍ਰਤ੍ਰਾ ਸ਼੍ਰੁਤਿ [illegible] ਤਸ੍ਵਸ੍ਰੁਨਾਟ
ਨਤ੍ਰਸ੍ਰੁਤਿਸਿਸ੍ਵਨੰਨਾਸ ਵਿਸ਼ਨਸ੍ਰੁਤਿਵਿਧਤਧਾ [illegible]
ਵਿਸ਼ਲੇਕਸ੍ਵੁੰ ਧਸਵਾਸ਼ਾਵਸ਼੍ਰੁ ਤਸ੍ਯ [illegible] ਵਿਸ਼ਲੇਸਤੈਕ
ਤਿਸਿਸ੍ਵਨਸ੍ਰਦ੍ਰੁਤ ਤਸ੍ਰੁਤ ਸ਼੍ਰੁਤਿਸਿਸ੍ਵਨਸ੍ਰੁਤਸ੍ਰੁਤਧਸ
ਸ਼੍ਰੁਤ ਸ੍ਵਤੇਸਮਹੁਧਾਸ਼ਿ, ਦੈਵਸਤ੍ਰੁਣਤਸ਼ਃ ਸਾ
ਤੁਧ ਸ਼੍ਰਿਸ਼੍ਟੇਃ ਧਨਧਸ਼੍ਰੁਸਾਣਿਵ੍ਰੀਛਿਤੇਃ ਸਵ
ਤਿਸਿਸ੍ਵਨ ਸਸ੍ਰੁਤ, ਧਾਨ੍ਦਸੀਧਨਸਣਤ ਸਿਸ਼੍ਟਾਤ੍ਰਿਤ
ਸ਼੍ਟਾਧਾਟ੍ਹਾਵਿਤ੍ਹਵਤਿ, ਧਟ੍ਹ ਧ੍ਰਤਸ [illegible]
[illegible] ਟਤ੍ਰਵਿਸ਼ਨਃ ਧਨਧਃ ਕਸ਼ਭਾਵਿਸ਼ਲੇਸਤ੍ਰ
ਸ਼੍ਰੁਤਿਸਤ੍ਰਸਤੀਤਿ ਤਸ੍ਯਧੈਕਤ੍ਰਿਕਤ੍ਰੰ, ਵੈਸ਼ਨੇ ਨਸ੍ਯ
ਨਧੁੰਧਿ ਏਲਨਕਵਾਸਿਤ੍ਰਨਧਃ ਸ਼੍ਰੁਤਿਸਤ੍ਰਣਤ੍ਰੰਃ ਸਸ੍ਯ
ਧਲਹਤ੍ਰ, ਧਸ੍ਯਧ੍ਰਤਸਨਵਸ਼੍ਰਿਵ੍ਰਸ਼ਨਾਤ੍ਰਿ ਸ਼੍ਰੁਤਿਸਤ੍ਰ
ਤ੍ਰਿਸਿਤਿ, ਤਸ੍ਯਧ੍ਰਤ੍ਰਧਧਵ, ਹ੍ਰਾਧਕਸ੍ਰੁੰਟ੍ਰਾਵਸ੍ਸਤ੍ਰਟ
ਧਲਕਿ ਸ਼੍ਰੁਤਿ ਸਤ੍ਰ ਤ੍ਰਿਸਸਵਨਤੀ। ਏਵੰਸਤਿਕਿਸ੍ਾ
ਨਤ੍ਰਧਧਾਤਿਃ ਸ਼੍ਰੁਤਿਵਿਸ੍ਵਸਸ਼ਨਸ੍ਰੁ, ਨਤਸਾਤ੍ਰੈਕਧਿ
ਸਤ੍ਰੁਧੈਵਸ਼੍ਟਿ ਸਤ੍ਰੈਧਨਧਸਵਿਧਾਨਾਮਛਿਟ੍ਰੁਨੁਕਰ
ਸ਼੍ਟਤ੍ਰਰ ਟਤਕਾਸਤ੍ਰ ਤੈਧਨਧਸ਼੍ਰੁਸਾਧਟਃ [illegible]
ਧੇਛਾਣਤ ਹ੍ਰਧਾ ਤਨਤ੍ਰਧਧਵਸਾ। ਤਸ੍ਯਵਸਿਤ [illegible]

[illegible] ਤ [illegible] ਕਰਮੁ ਕਰਿ [illegible] ਕਿਸੁ ਕਉ ਦੁਤਰੁ ॥ ਪਉ

[illegible] ਬਖਸੇ [illegible] ਪਰਵਾਣੁ [illegible] ਭਾਣਾ [illegible]

[illegible] ਹਰਿ ਨਾਮੁ [illegible] ਲੈ [illegible]

ਕਾਰਜੁ [illegible] ਧਨੁ ਧਨੁ [illegible] ਤਿਨ [illegible] ਪਾਇ ॥

[illegible] ਸਤਿਗੁਰ [illegible] ਕਿਰਪਾ [illegible] ਮਨਿ ਭਾਵੈ ॥ ਪ [illegible]

[illegible] ਸਲੋਕੁ ਮਃ ੧ ॥ [illegible] ਕਰਮੁ [illegible]

[illegible] ਮਨਿ ਭਾਵੈ ॥ ਸਾਚੈ [illegible] ਮਨਿ ਭਾਵੈ ॥ [illegible]

[illegible] ॥ [illegible] ਪਉੜੀ ॥ [illegible]

[illegible] ॥ [illegible] ਕਰਤੁ [illegible]

[illegible] ॥ [illegible] ਸਲੋਕੁ ਮਃ ੧ ॥ [illegible]

[illegible] ਮਨ [illegible] ਪਰਤੀਤਿ [illegible]

ਮਃ ੧ ॥ [illegible] ॥ [illegible]

[illegible] ॥ ਪਉੜੀ ॥ [illegible]

[illegible] ॥ ਮਨ [illegible] ਕਰਤੁ [illegible]

[illegible] ਮਃ ੧ ॥ [illegible]

[illegible] ॥ [illegible] ਮਨ [illegible]

[illegible] ॥ [illegible]

[illegible] ਸਤਿਗੁਰ [illegible] ॥ [illegible]

[illegible] ਤਾ [illegible] ਕਰਤੁ [illegible] ॥

[illegible] ॥ [illegible] ॥

ਸਮਝ [illegible] ਰਿਵ ਅਜਾ [illegible] ਡਿ ਭਾਈਆਨਾ
ਕੈਪਰਸ੍ਰੁਬੁਸਭੰਨਕੋ [illegible] ਨੰ ਪਰਜਮ
[illegible] ਤੁ: ਮੰਦਰ ਹਕੋ ਆਹਿਰਾ| ਮਨ ਹੈ
ਹ੍ਰ. ਸਿ [illegible] | ਹਿਦੈਕਾ ਰਿਦਾ| ਪਰਮਸਦਰ
[illegible] ਕਾਰਿਦਾ ਜਾਨਣਾ ਜਾਕਾ ਅਸਾਨਾ ਮੰਦਰਾ ਮਿ
ਦੇ [illegible] ਤੁ ਮੰਸਮਾਨਿਤ ਮਨਹੋ~ ਪਰਿਓ ਮਨਹਿ
ਕਰੂਕਾਰੀਲਾ ਅਤ: ਪਰਾਜਾਹਿ, ਪ੍ਰਸ੍ਰ ਪਰ: ਅਕ
ਧ | ਨਵਮਧਾਨਮੈਚਮਧਨ ਅਤਾਮੀਨ ਧਾ~ਮ
ਗਿਵਤ ਪਾਨ ਹੁਮ ਪਨਹੂੰ ਤਨਧੂ ਤੁਰਨਿਨ ਤੰਨ
ਸੁਣਿਕਿਰਿਪਾ: ਮਿਤ੍ਰੁਤਿ, ਯਾਨਮੇਸ੍ਰੁਚਵਤੰ ਪਾਮੰਦਤੁ
ਪਹਿ [illegible] ਦ੍ਰਿਪਗੀਤ ਸ੍ਰਮਿਹੁ ਰਧਾਮਿਥੁ ਵਿਧਵ ਵਿਧ
ਹੁਕੋਨੈਤ:, ਤਿਸਤਿ, ਸਹੂ ਪਿਸਸਾ ਨੂੰ ਨਪਰਜਸ
ਰਵੈਨੁ [illegible] ਕੀਤ ਤਥਾ ਪਿਮਹੂ ਕਿ ਵਿਨਥਾ~ ਪ
ਮਿਪਰਿ~ਮਿਨਪ੍ਰ ਤਤ੍ਰਿਨਸ~ ਏਵ ਕਿ ਪਾ: ਸਿ
ਹੁਤਿ, ਤਬਸਕਾਚਤਿ ਸਿਧਾ [illegible] ~ ਵਿਨਜ ਭੁ
ਮਨੂ੍ਵ ਰਭੀਖ ਅਨਤ ਤਾਨ ਕਿ ਵਿਲਸ~ ਸ੍ਰੂਕ
ਹਕਵ: ਭੂਲੀਥੇਤ, ਏਵਮਿਦਮਪਿ ਵਿਲਸ~ ਸ੍ਰੂਮਤ
ਸ੍ਰੂਪਾਰਜੁ ਰਭੀਖ ਅਨਤ ਤਬਾਵਿਣਾਂ ਵਰੰਤ
ਪਲਸ੍ਰਮ ਰਹੁਪਮੰਦੂ: ਮਿਹੁਤਿ, ਯਾਮਿਵ ਤ
[illegible] ਅਵਰੋ ਭੂਵ ਭਵ ਪ੍ਰਤੀਥੇਤ, ਤਥਾਹਿ, ਤਸ
ਪਨਾਹੁਤੇ ਆਨੈ [illegible] ਸਾਤੁ ਯੰਹੂ ਪ
ਜਿਤਤ

ਤਾਮਨ ਤਾਪਿ [illegible] ਹਉ ਤ ਤੁ ਮੁਮਾਰ [illegible]
[illegible] ਮੁਹਲ ਮਨੁ [illegible] ਆਸਿਵ: ॥ [illegible]
ਜਿਨਵਜਾ [illegible] ਮਸਿਤੁ ਧਾਰੰਵ [illegible]
ਤਵੁਸਾ ॥ ਤ ਮਨ ਚੀਸਿ ਸਰਤਿ [illegible]
ਤਿ: ਮੁਹਤਿਕ ਧਰਮ ਤ ॥ ॥ ਬਿਸਨਪਦ [illegible]
ਵਰਣਵਨ ਬਿਧਤਿ: ॥ ਸਿੰਸ ਮਤੁ ਸਸਧ ਧਨਹੁ [illegible]
ਜਿਤ ਧਮੁ ਧੀਰ ਮੈ ਧੰਧ ਸਹੁਤਿ ਮੁਰਸ [illegible]
ਤੁਸੰ, ਤਸੂਹ ਹਨਾ ਸਿਤ ਸੁਤੁ ਧਸੁ ਸਿਤੇ ਯ ਸੁਤੁ ਕ ਧਕ
ਮਨਿਕਹੁਤੇ ਸਿਤ ਮੈਂਵ ਕਹੁ ਹੁਰ ਰਿਦੇ ਤ ਹਰਿ ਸਿਮਰ
ਜਿਵਹੁਤੇ ॥ ਤਸਿਸ਼ਗਤਿ ਕਿੰਠ ਵਗੀ ਹੁਡ ॥ ॥ ਤ
ਸਕੈਵਲ ਟ [illegible] ਸਿਤੁਸਾ ॥ ਧਨ ਮੁ [illegible]
ਰਜਿਸੁਗ ਬਿਧਪੇ ਪ੍ਰਬੋਧ [illegible] ਸਿਤੁ ਸਨ [illegible]
ਚੀ ਧਿ ਕੈ ਵਿਸ੍ਰੰ ਬਿਵੇਕ ਮਨ [illegible] ਤਸਪੰਕੈ
ਵਜ [illegible] ਕੈਵਰਹਿਠਨ ਕੈਸ [illegible] ਵਸੰਧ
ਤੇ ਤਿ, ਸੋ ਸਿਸ੍ਰ ਬਿਵੇਕ ਧਾ ਜਿਸ਼ਿ [illegible] ਤਰ
ਤ: ਸੁਨ ਹਵਤ੍ਰਿ ਤੇਧੰਡੇ ਤਸ ਤਿ ਸਨ ਹੁਰ ਗੁ
ਹਨਿ ਧਨ ਬਸਨ ॥ ॥ ਤਸ੍ਰਿ ਤੁਸ ਧੁਟੇਪਨ [illegible]
ਸਿ ਸੰਸ ਕਨਹੁ: ॥ ਤਸਿਕ ਸਨ [illegible]
ਭੁਤ: [illegible] ਧੁਯ ਜਿ [illegible] ਧਨ [illegible]

[illegible] ਸਤਿਗੁਰ ਕੀ ਕਾਰ [illegible]
[illegible] ਕਰਤੀ [illegible] ਹਉਮੈ [illegible]
[illegible] ਨਾਮੁ [illegible] ਗੁਰ [illegible]
[illegible] ਹਰਿ [illegible] ਸਿਰਿ [illegible]
[illegible] ਮਨ ਮਾਨਿਆ [illegible] ਹਰਿ [illegible]
ਏਕਾ ਜੀ ਹਰਿ ਜੀਉ ॥੩॥ ਤਉ ਕਿਆ ਹਉ [illegible]
[illegible] ਪਾਇਆ ਗੁਰਮੁਖਿ [illegible] ॥
[illegible] ਤਿਨਿ ਧਾਰਣ ਸਿਰਿ ਜੋਤਿ ਪਵਨ ਲਗਾ [illegible] ਪ੍ਰਭ [illegible]
[illegible] ॥ ਮਨੁ [illegible] ਮਨਿ ਤਿਸੁ [illegible]
ਧਰ ਧਰਤ [illegible] ਗੁਰ [illegible] ਤਿਲ [illegible]
ਰਚਨਾ ਸ੍ਰਿਸਟਿ ਉਪਲਣ ਕੀ ॥ ਤਾ ਸੁਖੁ ਪਾਏ [illegible]
[illegible] ਸਮਾਣੀ [illegible] ਹਰਿ ਜੀਉ ॥ [illegible]
ਜਗੁ ਲਾਗਾ [illegible] ॥ ॥ ਮ: ੧ ॥ ਪ੍ਰਿਥਮੀ [illegible]
ਧਰਤੀ [illegible] ॥ ॥ ਮ: ੧ ॥ [illegible]
[illegible] ਤਿਸ ਕੀ [illegible] ਕਰਤਾ [illegible] ਤਿਲ [illegible]
[illegible] ਬਿਨੁ [illegible] ॥ ਸਚ [illegible]
[illegible] ਮਨ [illegible] ਅੰਮ੍ਰਿਤ [illegible]
[illegible] ॥ ਧਾਮਿ [illegible] ॥ [illegible]
[illegible] ਪਰਮਾਨੰਦ ॥ [illegible]
[illegible] ਸਭ [illegible]

[illegible] ਮਾਪੁ [illegible] ਪਰ [illegible] ਸਭ ਤੁ

[illegible] ਤੇ [illegible] ਰਹੁ ਅਪਨੁ [illegible]

[illegible] ਤਿਸ [illegible] ਕਹਿ ਮਾਤੁ ਦ੍ਰਿਸਟਿ ਕਰਤੁ

[illegible] ਨ ਤਰੁ [illegible] ਗੁਤ। ਨਕੈ ਵਲਮ

: [illegible] ਵਰ [illegible] ਥ ਣਵੰਕੁਤੇਸ

[illegible] ਤ। ਪਾਧਿ [illegible] ਭ੍ਰਮ ~ ਣਵੰਤੁ ਪਰਵਾਰ

[illegible] ਕ੍ਰਿਸੰ ਮਰਨਸਥ [illegible] ਵਰਤੁ

[illegible] ਮਯ: ਧੁਰੀ ਥਤੇ ਸਗ੍ਰਥ ਪਹੁਥਮੋਕ

[illegible] ਨੇ ਸ੍ਰਤੁ [illegible] ਹੂਨ ਕਹੁ ~ ਨ ਮੈਵਾਧ

[illegible] ਮਨੁ ਨਕੁ ਤਵ [illegible] ਵਿਵਿ ਨਿਥਤ ਕਸ ਛਲਸਮਧੁ

[illegible] ਸਨ। [illegible] ਹੂਣ ਮਧੂ ਮਕਸ੍ਰ ਪਮਿਧਿ

[illegible] ਭੂਮਣਾਧਿ [illegible] ਕਸ ਤ੍ਰੈਥ [illegible] ਹੋਵ ਕੋਵਤੁਸ

ਕਿਤ [illegible] ਪਹਿਜ ਨਜ [illegible] ਸਾਤੁ: ਮਵਹੁ ਖਟੈ

ਮਵ [illegible] ਵਹੁਵਕ [illegible] ਧੈ [illegible] ਨਲਕ ~ [illegible] ਨਮਨੁ

ਨਵ [illegible] ਸਵਕ। ਹੂਨ ਕਹੁ ~ ਨ ਪ [illegible] ਨਕਮ ਨਾਰ

ਮਨੁ ਨਕੁ ਤਵ [illegible] ਮਨੁ ਨ [illegible] ਵਕਸੁ ਮਿਧੁ [illegible]

[illegible] ਪਸਤੇ: [illegible] ਕੋਤੇ ਨ ਨੁਤ ਪ: ਮ [illegible] ਤਿਹੁ

[illegible] ਤੇ। [illegible] ਸਾਥੰਤ ਸਕ ਨਲ ਹੂ [illegible] ਹੂ ਨੈ ॥

[illegible] ਵਜ [illegible] ਸਤੈ ਤ੍ਰੁ ਮਾਹੁ ਮੈ ਵਤਸੁ ਮਵ

[illegible] ਤਸੈ [illegible] ਵੈਧ ਪਹੁਤ ਨਪਕ

[illegible]

ਧਸਮ ਸਿਧ ਸਧ [illegible] ਜ ਮਸਮ ਤਿ ਸਿ [illegible]
ਨਕਤੁ। ਸਤਾਸਿ [illegible] ਤ੍ਰ ਹਿਸੈ [illegible] ਧ
ਤ੍ਰਿਮਾਤ੍ਰ ਠਸਾ~ਮਤਾਮਤਿਸਿ [illegible]
ਤੰਤੁ ਸ੍ਰਾਧਤਾਨ [illegible] ਤ੍ਰਿਸਾਜ [illegible]
ਕਤੁਮਨ ਸਤ ਨਿਕਸਿ ਕਾਸਵ [illegible]
ਤੁਸਮਤੁ ਤਾ ਸ੍ਰਿਤੁ ਧਤਵ ਨੰਸਿਤ੍ਰ [illegible] ਸਤੁ
[illegible] ਵਿਵਤੁ ਧਿਕਨੈਧਸਤ ~ ਧਾਸਿਵ [illegible]
ਤ੍ਰਸਵਤਿਸੁਤਿਛਤਿਵਧਜਸਾ। ਸੰਸ [illegible]
ਤਿਸਵੰਕੁਤ੍ਰਸਿਧਕਤੁਤੰਠ ਤੁਵਸੁ ਸਿ ਤੁ ਟਵ [illegible]
ਵਸਧਧਹਤੁ ਤਬਾਨਿ ਧੈਤੰਧ੍ਰਜਟਸ [illegible]
ਤੈਸਿਨਕੈਸ੍ਰਠੈਤ੍ਰਠੈ ਤੁਠਾਵ [illegible] ਸਤ੍ਰੁਟਵਿਤ੍ਰ
ਕਾਹਣਿ ਮ੍ਰਲ: ਤਸਿ [illegible] ਤ੍ਰ
ਧਸਾਤਿ ਤਧਸ ਸਤੁ ਕੈ ਧ ਸਤਸ [illegible] ਵਿਤਧ
ਸਤਿ ਤ੍ਰਿ ਧਿਤਸਤਿ ਧਸਤ੍ਰਿਨ ਧਿਸੁ ਟਤੁ ਸਿਤ੍ਰ
ਧ ਸਸਧ~ ਸਸਤਿ। ਧਤ੍ਰਿਤੰਤ੍ਰਟਸਸ [illegible]
[illegible] ~ ਸਸਤਿ [illegible] ਧਸੁਠ ਧ ਸ੍ਰਿ ਵਕੁ ਟਧ
ਤ੍ਰਤਵਠ ਤੁਤਾ ਤ੍ਰਵਸਸਧ: ਤਤ [illegible] ਸਦੈਸਤ੍ਰਸ
ਤੁਨਧ੍ਰਵਸ੍ਰਤ੍ਰਤ੍ਰਟਨਾਸ੍ਰਿਨਿਧਤੁ: ਕਿਸਤ੍ਰ
ਕਲਧ [illegible] ਲ: ਧ [illegible] ਤ੍ਰਸੀ
ਨਕੈ~ਧਨਸਾਸਿ ਕਸਸੁਤ [illegible] ਤ੍ਰਤ

[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]

[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]

[illegible]

[illegible] ਤੁਮ [illegible] ਵਿਸਿਕੈ ਧਨੁ [illegible] ਸੁਤੇ:

ਤੇਮਨ [illegible] ਤਿਸੁਰਭਸੂਕੈਸੀਰਤੰ ਤੇਥਿੰ ਨਧਜੇ: [illegible]

ਧਤਸੁਰੁ [illegible] ਧਿੰਕਿਭਸੂਰਸੁਦ੍ਰੰ, ਟਾਪਕਰ [illegible]

[illegible] ਤੁਕ [illegible] ਸੀਰਅਧਿਮਤਿ, ਖਤਸੁਰੈਲਕ [illegible]

[illegible] ਕਿਹੂਪ [illegible] ਸਕੀਫਤਹ, ਸੁਦ੍ਰਰਣਤਿਥੇਗ

[illegible] ਤਿਅੰਧੇ: ਮਸੁਕਾਤ [illegible]

[illegible] ਭਸੂਕੈ [illegible] ਕਤਹਭਾ [illegible]

[illegible] ਤੇ, ਨਾਵਥ, ਥੈਤਾਪਭੀਮੰਸਕੈ:

[illegible] ਸੁਦ੍ਰ ਸੀਫਿਧਤੇ, ਤੇਧਾਅਧਿਨਧਜੇ: [illegible]

[illegible] ਤੇਧੰ ਸੁਹੁ, [illegible]

[illegible] ਕਹੁਰਕਮਰੇ [illegible] ਰਾਣ, ਨਸੈਤਫਿਨੈਹੁ [illegible]

[illegible] ਪਕਾਸੁ ਨਤਕੈਕੰ, [illegible]

[illegible] ਸਥੇਸੁਤੇ, ਨਕਹੁਹੁਕਮਰ [illegible]

[illegible] ਕਨੇਤਕਤੇ [illegible]

[illegible]

[illegible]

ਸਤੇ: ਫੈਪਦੁਆ ॥ ਤ[illegible]ਵਾਂਸਿਕੁਤੁਗ ਹੋਇ ਕਿਨ[illegible]

ਮਵਸਿਕਿਸੁ[illegible]ਕੁਤੇਂ ਮਅਣਪਿਸਿਕੁਸਿਠਿਪਾਣ[illegible]

ਹੁਤ ਪਤਿਨਿ ਮਲਕ[illegible]ਸੁਸਿ[illegible]ਕਿਸਿਖਸੁ[illegible]

[illegible]

[illegible]

[illegible] ॥ ੮ ॥ ਸੁਭਮਸ੍ਤੁ ॥

[illegible] ੫੩ ।

[illegible]

[illegible] ਮਹਲਾ ੫ [illegible]

[illegible] ਜੋਗੀਆ [illegible] ਮ [illegible]

[illegible] ਗੁਰੂ [illegible] ਪਾਇਤਾ [illegible]

[illegible] ਤਿਸੁ [illegible] ਮਾਨ [illegible]

[illegible] ੭ ਗੁਰਿ ਤਿਸੁ [illegible] ਮਨ ਮਹੁ ਗੁਰੁ [illegible] ਕਿਸੁ ਕੁ

[illegible] ਘਰਿ [illegible] ਸੋਤ ਅੰਤ [illegible] ਰਿਸਿ ਵਸੀ [illegible] ਤੇ [illegible]

[illegible] ਸਿਮ [illegible] ਤੂ [illegible] ਕਣੀ ਤੇ [illegible]

[illegible] ਗੀ ਅਲਾਉ ਬਿਖੁ ਸੋਤ [illegible] ਭੈ ਪਰ ਅਰਿ ਬਕੁ:

[illegible] ਖਿਨੁ [illegible] ਮਿਤ [illegible] ਡਯ [illegible]

[illegible] ਪਰੀਕਾ ਵਿਰਲੈ ਕਮਤੁ: ਕ੍ਰਿਪਾ

ਸਤੁਵ [illegible] ਕੈ [illegible] ਕਣ ਤਿਰੂ ਪਾਇਸੁਤ ਤੇ [illegible]

ਰੂਪ [illegible] ਖੁਤੰ ਸੈਤ ਤੂ [illegible] ਬਿ: ਬਿਹੁ ਪਾਇਤੰ ਸੈਤੂ ਮ [illegible] : ਧ

[illegible] ਸੁਰ ਪੰਚਿਜ ਰ [illegible] ਕੈ ਤੇ [illegible] ।

[illegible] ਕ੍ਰਿਪਤ [illegible] ਤੁਪੈ [illegible] ਕੈ ਤੇ ਖੁਰ ਅਲ [illegible] ਮਨੂ [illegible]

[illegible] ਤੇ ਬਰਿ [illegible] : [illegible] ।

[illegible] ਸਮ [illegible] ਪਮ ਮਹ [illegible]

[illegible] ਪਤੇ [illegible] ਕਿਰ [illegible]

[illegible] ਕ: [illegible] ਕਿ [illegible]

[illegible] ਯ: ਮਮਾਧਿ [illegible]

...ਬਹੁ... [illegible]

ਦਸ ਅਸਟਿ ਤ । ਕਸਟਿ ਮੇਤਉ ਮਿ [illegible]

ਤੁਮਿ ਸ੍ਰੀ ਸੁਤ: ਮੇਤੁ ਕਰ [illegible]

ਗਿਰਵਰ [illegible] : ਕ [illegible] ਪਾ ਤਿ ਸ੍ਰੀ ਸੁਤ [illegible]

ਹੈ: , ਅਵਥਾ ਕਿ ਮਾਧਵ ਪਕਿ ਤੇ ਤੁਮਿ

[illegible] ਪਕਿ ਤ ਅਸ੍ਰੁਤਿ ਪ [illegible] ਵਿਕ੍ਰਮ ਪਾ ਕਿਸਾ ਤੁ [illegible]

[illegible] ਪਕਿ ਤ ਅਸ੍ਰੁਤਿ ਪ [illegible] ਨਾਰਧਾਮ [illegible] ਤ੍ਰੇਲ ਤਾ ॥੧੭॥

ਪਖਿ ਤੇ ਚ ਨਾ ਠਿ: ਮਲਾ [illegible] ਤ ਸਟ ਨਿ ਸ੍ਰੂਤ: ਪ: ਮਦ

[illegible]: ਮਵ ਵਿਤ੍ਰ ਸ੍ਰੁਕ੍ਰਨ ਮਪੰਤਮ: [illegible] ਮ [illegible] ਤ੍ਰ [illegible]

ਤੁਪ ਮਵੰ ਨਪਤ ਮਕਿ ਵਿਸੁਕਾਰਨ [illegible] ਤੇਣ੍ਰੁ [illegible]

ਖੇਤੁ [illegible] ਸ੍ਰੁਗ [illegible] ਕਸਮਦ੍ਰ [illegible] ਮਕ ਮਨ੍ਰ ਥਪਾ ਪਰ

ਪ੍ਰਿਗਸ੍ਰੇਰ ਪ: ਸਨ੍ਰ: ਧਾ ਖਵੀਮ [illegible] ਸ੍ਰੁਤ ਸੁਕਸ: ਮਧ੍ਰ

ਤਣ ਹ੍ਰਾ ਕਿਸ੍ਰਤੇ: , ਮਾ ਪਾ ਪੰ: ਮਤ੍ਰ ਨਾ ਸੁ ਮੇਤੁ [illegible]

ਤੁਤ੍ਰ [illegible] ਕ੍ਰਮ ਮਨੀ ਤਿ ਮਤ੍ਰ [illegible] ਮੇਤੁ [illegible]

[illegible] ਹਿਤ੍ਰ ਵਿਮ੍ਰ ਤੁ [illegible] ਕਿਸ ਨਾ ਤੁ [illegible]

ਹ੍ਰ: ਮ੍ਰਕ੍ਰ ਤੁਤ੍ਰ: ਮ੍ਰਨਛਤ ਨਿਮ੍ਰ [illegible] ਨੀ [illegible]

[illegible] ਸਮੀ ਨਿ [illegible] ਮਧੁ ਮਨਿ ਕ੍ਰ [illegible] ਮ

[illegible]

[illegible] ਕੀ ਸੇ ਯ ਤ [illegible]

ਕੈਵੇ । ੧ਓ ਵਤੀ ਸਮ [illegible] ਜੀ [illegible]

[illegible] ਵੇ ਜੋ ਕਿ੍ਹਾ [illegible] ਤੇ ਸਿੰਨੂ [illegible] ਹੂਏ [illegible]

੧ [illegible] ਯ ਸੋ ਨ ਸ ਯ ਸਿ ਹੁਨ ਸਯ ਨ ਤੂ ਸਯ

ਭੈ ਰਹੁ ਤੁਸ ਵਤਿ ਪਛੁ ਸ [illegible] ਸੁਨਾਈ ਸ [illegible] ਯ:

ਸ: ਪਤੌ ਸੁਕ੍ਰਸਗੀ ਕੀ [illegible] ਯ ਹੁਕਮ ਕੇ ਸਿੰਘ ਦੇ: ਸ

ਕਿਤੁ: ੧ [illegible] : ੧ [illegible] ਸਯ: ਕੋਸ:, ਕੁਸਤਿ ਦੇ: ਸਕਿਤੁ

ਯ ਹੇ ਹੁਕਵੇ ਕ੍ਰਿਯੈ: ਸਕਿਤੁ ਵ ਸਤੋਸਯ: [illegible] ਸ:, ਹੁਕਵੇ

[illegible] ਸਕਿਤੁ ਵਤ੍ਰਿਵਿ ਹੁਕਸਯ [illegible] ਸ: [illegible] ਯਸੇਵ

ਕਹੂ ਤੁਯ ਸਾਹਿ: ਵਿਹੁਨੇ ਪਹੂੰ ਤੁਕ [illegible] ਤੇ [illegible] ਸੂਏ:,

ਸਤੁ: [illegible] ਸੂ ਸਤੂ ਵਤਿ ਕ੍ਰਿ [illegible] ਵਿਸੂਯ ਵਤਿ: ਸਾਪ

[illegible] ਵਤਿਸੂ ਤਿ ਵਿਸੂਯ ਵਤਿ [illegible] ਤ: [illegible] ਵਹ੍ਰਿਤ

ਦੇ ਸੂਤੁ ਸਾਪ [illegible] ਵਤਿ ਸੂਸ [illegible]: ਕ [illegible] ਕੇ ਤੁਯ ਸਾਹਿ:

[illegible] ਯਸੇਵ [illegible]: ਸੋਸਿ [illegible] ਪਹ੍ਰਤੁ [illegible] ਸੂ:

ਸੁਯ ਸੇਵ ਕ [illegible] ਪਵਤੁ ਸ [illegible] ਸਾ: ਹੋਸ, [illegible]

ਹੁਨ ਸਾ ਨਤੂ ਸਯ ਕਿ ਸਿੰਵ [illegible] ਤਿ, ਤੁ [illegible] ਸਯੁ

ਨ [illegible] ਕ੍ਰਿ ਵਿਯ ਸਸਾ ਖਿ ਹੁ ਸਾਖੁ [illegible]

[illegible] ਤੁ ਕੇ ਦੇ ਸ [illegible]

[illegible] ਸਾ ਦੁਸੁਨਿਸ [illegible]

ਯਵਿ [illegible] ਸ੍ਮ੍ਰਤੁ: ਮ [illegible]

ਧੰਤੁ: ਡ: ਪਿਤੁ [illegible] ਤ੍ਰਾਸ [illegible]

[illegible] ਯ ਸਵ ਦ੍ਰ ਵਧੁ [illegible] ਤ੍ਰ [illegible]

ਕਸ ਤ੍ਰਿ ਵਿਨਾਛ੍ਰਿਤ ਣਾਮਿਪ ਵਤ੍ਰ [illegible]

ਮਸਤੂ ਦ ਧੂਤੁਪ ~ ਵਤੁਮਨ ਮਛ੍ਰਿਤੰ, [illegible] ਵਮ [illegible]

ਤਾਮੈ ਸੁਣਾਮਿ ਸਮਿ ਤੁਗੀ [illegible] ਯਮ ~ [illegible]

ਚਸ ਗੀਣ ਧੂਕੰ ਧ੍ਰਾਣ੍ਤੁ, [illegible] ਛਿਤਣਾ ਮਿਕ੍ਰ [illegible]

[illegible] ਧਿਧਿਕਸ ਤੁਰੋ ~ [illegible] ਮ: ਸ੍ਰ [illegible]

[illegible] ਵਿਦਾਸ: ਕਿੰਵਦ [illegible] ਤਿਭਿਕੁ [illegible]

[illegible] ਨੀਵੰ ਪਛ੍ਰਕ੍ਰੋਮਾਵੰ ਤਤੂ [illegible] ਸ: ਤ [illegible]

ਵਿਤੁ: [illegible] ਣਾਤੁ ਧਣੀ [illegible] ਸ: ਪਛ੍ਰਕ੍ਰੋਮ: ਕ [illegible]

[illegible] ~ ਕ੍ਰ [illegible] ਵਿਧੁ ਵਿਕ੍ਰਿ [illegible] ਸਵ [illegible]

[illegible] ਵਮ੍ਰ [illegible] ਤ ਸਮੈਵਮ [illegible] ਤੁੰ ਮਾਮ [illegible]

[illegible] ਕੁ: ਤੁਧ: [illegible] ਸ਼ੀ [illegible]

ਮ [illegible] ਨਿਵਸ: [illegible] ਤਤੁ [illegible]

[illegible] ਤ੍ਰਿਵਰੀਤੁ: , [illegible] ਮਤੁਤਮ [illegible]

ਪ [illegible] ਸ: ਪ [illegible] ਭਿਤਕੁ: , ਤਿਘੁਤ [illegible]

[illegible] ਧਿਤੁ ਤਿ [illegible] ਪ [illegible]

[illegible] ਤੁ ਪ੍ਰਭ ਤੇਰੇ ਨਾ ਮਾਰ ਜਸ ਜੀਵ
[illegible] ਕਿਰਪ [illegible] ਕੋ ਦੇਵਿਨ ਹੂ ਸੁੰਨ ਪਰਿਹ
[illegible] ਸਿਮਰਨ [illegible] ਰਹੇ ਤਮਕੇ ਕੋ ਕਾਰ
[illegible] ਕੁ [illegible] ਰਹਿ ਕੁਨ [illegible]
ਪ ਸੀ ਕਿਆਂ ਪ੍ਰਭ ਅ[illegible] ਮੇਰ॥ ਵੈਸੇ ਪ੍ਰਭੁ ਤੁ ਤਹੂ ਰਾ ਮਹੁ [illegible]
ਇਹੁ ਪਨ ਹੂੰ [illegible] ਮਨੁ ਪ੍ਰਭੁ ਕ੍ਰਿਸਨ ਬਹੁ ਪਰਮੇਸਰ ਪਿ ਮਸੂਕਾ ਤਿ ਪ੍ਰਭੁ
ਸਮਤਿ ਤੁਕ ਨਮਾਂ ਕ੍ਰਿਹਤੁ ਤੇ ਰਾਧੇ ਮਹੂ ਮਨੇ ਤੇਰਾ ਸਿ
ਸਕਲ ਮਨ ਕੁ [illegible] ਸਕਲ ਮਾ ਕੇ ਤੁ ਪਾਸ: ਪ੍ਰਭਿ ਦੂੰ ਮਹੂ ਮ
[illegible] ਮਾਰੂ [illegible] ਕੁ ਕੇ ਤ ਪਾਬਿਹੁ ਸ੍ਰਭ ਕੰ ਮਮ
[illegible] ਤਮਤੁ ਕਰਿ ਤਿ [illegible] ਸ੍ਰ ਤਜਸ, ਸ੍ਰਭ ਰੁ ਸਤ ਮਤੁ
[illegible] ਰਾਪਿਤਿ ਪਾਖਿਹੁ ਤਧਪਾਧ ਪਤ੍ਰਾ ਤਧਪਿਤੁ ਰੇ ਸਿ
ਹੁਣੇ ਕੁਤੁ ਰਥਿ [illegible] ਤੁਰ ਠੇਣ [illegible] ਰਮੁ
ਨੀ ਮਦੂਰ ਤਸ [illegible] ਕਿਣ [illegible] ਮਹੁ ਲਾਂ ਸੁਮਿ [illegible] ਮਹਿ
[illegible] ਮਗੀ ਕੰ [illegible] ਪਕ੍ਰਿ ਪਰ [illegible] ਸਗੀ ਮਹੁ
ਕਿ ਮਿਸਰੀ ਸੁਕਿਲਾ [illegible] ਕ੍ਰਿਸਗੀ ਮ[illegible]
[illegible] ਪਰ [illegible] ਕ੍ਰਿਬਿਧ [illegible] ਸਮਝਿ ਕੇ [illegible] ਪ
ਦ ਪਹੁਮ [illegible] ਦਸ੍ਰ ਕੰ ਤਮਤੁ ਪ ਤਿਕ ਹੈ ਮਪਮ
[illegible] ਪ੍ਰਭੁ ਤਿਖ ਪੜ੍ਹਾ ਮਿਕ ਕ੍ਰਮ ਪਮਸ੍ਰਿਭ੍ਰ [illegible]
[illegible] ਕਾਦੰ ਦਸ੍ਰ [illegible] ਕੇ ਮਪ [illegible]

ਤਕ ਕ੍ਰਾ ਕਰ ਗੋਗ ਮਾਮਨ ਦੇਵ [illegible] ਮਮ [illegible]

ਸਤ੍ਰੁ ਬਿ ਕ੍ਰਿ ਸੁਧ ਤਾ ਕਿ [illegible] ਮਿਰਾ [illegible]

ਰਾਸਿ ਠਿ [illegible] ਤ੍ਰ ਸੁ [illegible] ਲਸਗੋਗਣਰਲੀ [illegible]

ਤਤ੍ਰ ਬ੍ਰਿਸ੍ਰਿ [illegible] ਸਤ੍ਰ ਪਾਕ ਤਤ੍ਰ ਬਿਸ੍ਰ [illegible]

ਮਗੀ ਬਿਮ ਪ ਬਿਹ ਹ੍ਰ ਸ੍ਰਲ ਮਗੀ [illegible] ਸ੍ਰ [illegible] ਸਤਰ ਪ

[illegible] ਨਾ ਬ੍ਰਿ ਹ੍ਰਿ ਬ੍ਰਿ: ਮਾਮਾਤ੍ਰ ਬਿਬਿ ਮਿਧ [illegible] ਸਤ੍ਰ ਸਤਤ੍ਰ [illegible]

[illegible] ਇ: ਬਿਸ੍ਰ ਬੈਸ੍ਰ ਨਾਯੇ ਪਿਤ [illegible] ਭੀ [illegible] ਕੇ ਰਵ [illegible] ਬਿਹ

[illegible] ਵ ਮੁ ਪ ਸ੍ਰਲ ਮ੍ਰਬ੍ਰਾ ਕਾ [illegible] ਬਿ [illegible] ਮੀ ਮਬ੍ਰਿਸ੍ਰ ਤ੍ਰ

[illegible] ਮਾਣਵ ਸ੍ਰਬ ਪਵ ਮੁ ਪੰ ਪ੍ਰਭ੍ਰ [illegible] ਬਿਤ੍ਰ [illegible]

[illegible] ਸ੍ਰਿ [illegible] ਮ ਤ ਹ੍ਰ ਸ੍ਰਤ ਮਾਣਵ ਮ ਧ੍ਰ ਪ੍ਰ ਕਾ [illegible] ਬਿਤ੍ਰ [illegible]

ਹੀ ਮਤ੍ਰ [illegible] ਤ ਹ੍ਰ ਸ੍ਰਤ ਮਾਣਵ ਮਗੀ [illegible] ਹ੍ਰਪ ਠਿਮਾ ਨਾਗ ਜਿਤ:

ਸ੍ਰਰੂ: ਪਰਮਾਤ੍ਰ ਠਵਤਿ, ਤ [illegible] ਠਿ [illegible] ਬਿ [illegible] ਲੀ ਬਿਸ੍ਰ ਵ

[illegible]: ਪਤ੍ਰਿ, [illegible] ਧ੍ਰਮ ਧ੍ਰਿ [illegible] ਮਾ [illegible]

[illegible] ਵਤਤ੍ਰ ਣ [illegible] ਬਿਤ੍ਰਿ ਬੈ: ਮ [illegible] ਦ

[illegible] ਵਮ [illegible] ਕ੍ਰਿ ਵਸ੍ਰ, [illegible] ਮ [illegible]

[illegible] ਤ੍ਰਿਥ ਪਰ ਮੇ [illegible] ਠਵ ਮੰ [illegible]

[illegible] ਸ੍ਰਧ੍ਰ [illegible] ਧ੍ਰ ਬਪ ਠੇ ਮ [illegible]

[illegible] ਸਿੰਠਮ ਵੀ ਨਵ੍ਰਤਿ ਤ੍ਰ [illegible] ਵ [illegible]

[illegible] ਪੁ ਮਹਲਾ [illegible]

[illegible] ਮਾਧਵ [illegible] ਕਰ

[illegible] ਨਿਤ ਉਧਰੇ [illegible] ਗੁਰ [illegible]

[illegible] ਮਿਲਿਆ [illegible] ਪ੍ਰਭਿ [illegible]

[illegible] ਗੁਰਿ [illegible]

[illegible] ਠਵਿਸਗੀਰ ਮੁ ਪਿ ਪਰਤੁੰ ਮਾਨਾ ਤੁ

[illegible] ਮੁ ਮਾ ਵਕੁ ਠਵਿ ਮਗੀਰ ਮੁ ਪਿ ਪਰਤੁੰ ਮਾਨਾ ਤੁ

[illegible] ਮਾਨਾ ਵਮਕੁ ਮੁਤੁਹੁ ਵੇਵ ਮਨਿ [illegible]

ਕਮਿਰਮੂ ਤੁ [illegible] ਬਿਮੁ ਸਿਵੁ ਨਿ । ਣਵ ਕੰਣਵ ਧਾਮ

ਦਮੂ ਤਉ ਮੁ ਤਿ [illegible] ਮਾਨਾ [illegible] ਮਾਥੇ ਪਾਕਿਤ

[illegible] ਮਮਪ੍ਰਿ ਮਗੀਰ ਤਕੁ [illegible] ਮਾਥੇ ਪਾਕਿਤ

ਦਮੂਲ ਮਮਾਦੁ ਤ੍ਰਮੁ [illegible] ਬੈ ਮੁਨਾ ਭੀਮਾਦੁ ਧਮਨਕਾ ਤ

[illegible] ਨਾ ਤੁ ਤ੍ਰਮੁ [illegible] ਮੁਜ ਮੇਵ ਵੈਮੁ [illegible]

[illegible] ਵਿਕਾਨਾ ਮੁਰਠ ਮੂਦੁ [illegible]

[illegible] ਠਵਤਿ ਵੈਮੁ [illegible] ਵਿਕਾ [illegible] ਮਮਿਪ੍ਰਿ

[illegible] ਮ੦ ੫ [illegible] ਮਣਵ ਧਾਮ [illegible]

ਵਮੂ ਤਿ ਧਮਨਕਾ ਤ । ਮ੦ [illegible] ਮਾਝੁ [illegible] ਕੁਤਿ ਤ ਕੁਧ

ਮਗੀਰ ਤਕੁ [illegible] ਮਾਥੇ ਪੀ [illegible] ਪਾਉੜੀ [illegible] ਵਿਕਾ [illegible]

[illegible] ਠਵਤਿ । ਸਤ ਮੁ ਪਪਤੁ ਵਿਟ ਵਿਕਾ [illegible]

[illegible] ਵ ਸਿਉ ਪਸ

[illegible] ਮੁਰਕਾ [illegible] ਕੁ [illegible]

ਕ ਮਲਾ [illegible] ਤ: ਮਗੀਸੁ [illegible]

[illegible] ਮ੦ ੫ ਮਾ [illegible] ਕੈ ਵਲ [illegible]

[illegible] ਮ੦ [illegible] ਠਵਤਿ । ਮਧਰ [illegible]

[illegible] ਤਕੁ [illegible] ਪਿ: ਠਲਾਂ ਠਵਤਿ । ਮਧਰ [illegible]

[illegible] ਤ ਕਮ [illegible] ਮ੦ ੫ ੩ [illegible] ਵਿਟ

[illegible] ਵਿਕਾ [illegible] ਮ੦ ੫ ੩ ਮਾ [illegible]

[illegible] ਮ੦ ੫ ੩ ਸਜ

[illegible]

[illegible]

…ਤਿਲੰਗ ਮਹ…
ਮ… ੧॥ ਸ੍ਰੀ… …ਕੈ॥੧॥ ਹੰ
…ਤ ਕੁਰਬਾਨੈ ਜਾਉ… …ਜਾਉ ਕਿ ਤਿਨ ਕੈ
…ਨਿ ਜੋ ਤੇਰਾ ਨਾਉ ਤਿਨਾ ਕੈ ~ …ਹੰਉ ਸਦ ਕੁਰਬਾਨੈ ਜਾਈ
ਉ॥੧॥ ਕਾਇਆ ਰੰਙਣਿ ਜੇ ਥੀਐ ਪਿਆਰੇ ਪਾਈ
ਨਾਉ ਮਜੀਠ ਰੰਙਣ ਵਾਲਾ ਜੇ ਰੰਙੈ ~ ਸਾਹਿਬੁ ਐਸਾ ਰੰਗੁ
ਨ ਡੀਠ॥੨॥ ਜਿਨ ਕੇ ਚੋਲੇ ~ ਰਤੜੇ ਪਿਆਰੇ ਕੰਤੁ ਤਿਨਾ ਕੈ ਪਾਸਿ
ਤਿਸੁ ਪੈਰੀ ਤਿਨ ਕੇ ਲਾਗੁ, ਸਦਕੇ ਬੂਝ ਸਭੀ ਜਿਨ ਕੁ ਮਸਾਣਿ
…ਲਤੁ ਸਾ ਕਾ ਫੁਰਮਾਨੁ ਕਰਤਾਰ ਵਿਚਾਰਿ॥ ਪ੍ਰਭ ਵਾਰ
…ਪੈ ਤਿਨ ਕਰਣਧਸ ਪੰਡਿਤ ਮਾ॥ ਮੁਨਿ ਪ੍ਰਭ ਪਗਿ ਮਚ ਮਾਪਿ
…ਨ ਧੂ ਤਿਲ ਪਉ ਕਾਹੂ ਤਿਨ ਕੈ ~ ਤਰਾ ਜੀਤਿ ਤਿ ਨਿਸ ਦਿਨ ਤੇ
…ਤਿਨ ਕਿ ਸਮਾਧਿ ਹਰਿ ਧਿਆਈਐ ਸਭ ਜਾ ਕੁਤ ਧੁਰਿ ਕਿਰਤ ਪੁਤ
ਪਿਆਰ ਧਰਨੀ ਮ ਹਰਿ ਕਿਲ ਨਿਪੁ ਪ੍ਰਭ ਮੁਨਲ ਮਿ ਤਨ ਵਾ ਪੇ ਵਾਪੁ
…ਕਲਮ ਮਨੂ… ਮਨੁ ਹਰਿ ਸਿਖੁ ਦੇ ਕਿਲ ਨਾ ਪਾਏ
…ਹਾ ਤੁ॥ ਏ ਨਾ ਹੁ ਤਿ ਧੁਨਿ ਰ ਵਡੇ ਪਾਵਿਦ ਪ੍ਰਭ ਪ੍ਰਭ
ਹੁਬ ਧੂ ਨਾ ਪ ਧੂਨੀ ਪਿਤ ਹੈ …ਵ ਪਾ ਧੂਨੀ ਪਤ
…ਨ ਖਿਤ ਸਮ੍ਰਾ ਹੁ ਤੋ ਧੂਨੀ ਪਾ… ਸਤਿ ਤੇ ਪਨ
…ਮੈਂ ਧੂਨੀ ਪਿਤ ਦਤਿ, ਪਤੁੰਮ… ਕਰ ਪਨ
…ਕਿਲਨ ਪਪਿਤ, ਸਵ ਨੰਵ

ਨੁ ਵਿਖਿ [illegible] ੩ੇ

ਤੇ ਸਤਸ [illegible] ਪਿਤਵਤਿ, ਤਥਾਪਿ [illegible] ਤਥ

ਧੁ ਖੁਤਪਜਿ [illegible] ਸਮੇਤੁ [illegible] ਤੁਪਜਿ, [illegible]

ਸੈਤਤੁ ਮਿ [illegible] ਤੁਪਸਵਿਲ ਸਕਤੈ [illegible] ਯਾ

ਵਸ੍ਰੁਤੇ ਭਵਤਿ ਵਿਵਿਕੇ ਸਾਪਨ ਸਤਤੁ ਤਤ੍ਰੁ [illegible] ਨਤ੍ਰੁ [illegible]

ਵਤਿ [illegible] ਸਿਕੁ ਲਿਵ੍ਰਾਧੁ ਤੇਤੁਪਜਿਤ ਸੈਤਤੁ ਸੇਤਨ [illegible]

ਤਪਜਿੰ ਏਨਕ੍ਰੌਤਤ੍ਰੁ ਸੇਠ ਤ ਪੰਤੁ [illegible] ਨਾ: ਪਿਸ਼ਵਸੈ ਕਤੁ

ਨਾਵਕ [illegible] ਸਾਂਤੁੰ ਪਸਵ ਸ੍ਰੁਤੇ ਭਵਤਿ ਵਿਪਿਕੇਂ ਪਤਕੌ

ਤਤੰ ਤੁੰ ਪਸਨ ਤ੍ਰੁਤੇ ਭਵਤਿ, ਪਿਤੇ ਨਤ੍ਰੁ ਵ ਪਸ [illegible]

ਸੁਤ੍ਰ ਤਯੇ ~ ਸਜਿਤੰ ਤ੍ਰੁ ਸਸ੍ਰੁ ਖਿਵ ਤੇਂ ਨਕ ~ [illegible]

[illegible] ਤੇ ਵਿਕੰ ਭਵਤਿ ਸਭੁਤੂਰ ਏਵੰਤ ਪਸਾਦੈ: ਸ [illegible]

ਕਾਏਂ ਨ ਸਧੂ ਵਤਿ ਪਿ [illegible] ਸੰ ਸਤ੍ਰ ਨਾ ਸੈਕ ਸਿਤ ਨੁ

[illegible] ਤਿ: ਧਾਸ ਸੈਧੰ ਸਵਸਤੁ ਤ ਏਤ ਤਤ੍ਰ ਨਾਵਿ ਸਿਧੁਤੇਵ

[illegible] ਤੁਵੰ ਧਕ ਸਾ [illegible] ਤੁਤ੍ਰੁ [illegible] ਵਿ ਸਿਧੁਸੈ [illegible]

[illegible] ਸਤ੍ਰ ਸੁਤੈਕ ਸਿ ਪਿਨ ਵਾਤਿ: ਤਥ [illegible]

~ ਸਿਕੋਧੁ ਭਵ: ਧਥ ਤੇਵ [illegible] ਤੁ

[illegible] ਧਸਤ੍ਰ ਤੇ ਤਤ੍ਰੁਨ ਵਿਸਿ ਪੁਜੇਵੁ [illegible]

ਯ ਵਿਸੰ [illegible] ਵਿਸੇਧੁ ਭਵ: । ਸੰ [illegible]

ਤੁਸੈ [illegible] ਤ ਪਿ [illegible]

ਚੰਨ੍ਹੁ ਰਤ [illegible] ਕ੍ਰਿ ਦੇਵਾ ਪਾਸ ਹੁ [illegible]

ਰੰ, ਤਿਤੁ ਰਹਸਿ [illegible] ਪਰਿਨ੍ਹੋ ਸੁਣਿ ਰਹੰ, ਤਿਨ ਰਹ [illegible]

ਸੁਣਿਸ [illegible] ਰਹੇ, ਤਿਨ ਦ੍ਰਿਕ [illegible] ਰਹੁ ਸੁਣਿ [illegible] ਸੁਣਿ [illegible]

ਕਪਟੇ [illegible] ਪਰਾਣਿ ਸਭ ਰਸੂਨ [illegible] ਸਭ ਰਾਤੋ [illegible]

ਤੁਮਿ [illegible]ਃ, ਪਰ੍ਹ ਪਰਾਣ ਪਾਣਿ ਕਿ ਸਭ [illegible] ਕੁ ਸਭ ਕੋ ਤੁਮ

ਹਰਿ ਬਿਸਿਰਹੁ ਸਾਧਪਰਹੰ, [illegible] ਰਾਖਿ ਸਿਖੁ ਸਪਰਦ [illegible]

ਚੈਕ ਸਭ ਰਹ [illegible] ਕਰਣ ਸਿਤਸਾ ਏਕੇ ਵੇ [illegible] ਵਿਸਿਰੁ ਤ ਸਾਪਣੰ

ਪੂਤਿ ਪਸਿਗਿ ॥ ਏਵੰ ਤਤ੍ਵ ਸਮ੍ਰੁ [illegible] ਜਿਵ [illegible] ਪਰਿਚੈ ਹੁ

ਰਾਮਹਰੰ ਰਚ ਨਿਕਟਿ [illegible] ਗਣ ਰਤ ਰਾ ਪੁਸੁ ਤਤੁ ਪ੍ਰਤਿਗੁ

ਸੁਣਤਿ ਸੰਤੁ ਪਾ [illegible]ਃ ਤਤੁ ਸਹਿਤ ਤਸ [illegible] ਪੁ

ਪਤਿ ਹਰਿ [illegible] ਸਭ ਰਸਤੁ ਤੰ ਸਭ [illegible] ਤੁ ਤਸਿਵ

ਫਿ ਤਸਤ [illegible] ਪਰਿ [illegible] ਸ ਯਕੁ ਦ ਕਿੰਤਤਃ ਸਤ [illegible] ਪ੍ਰ [illegible]

ਕਤੁਪੰ [illegible] ਪ੍ਰਤਿ [illegible] ਵਿਤਿਸੁਤ [illegible] ਹਰਿ ਤਸ [illegible]

ਸਕੰਰ [illegible] ਕਤਿਃ, ਤਪ [illegible]

ਨਿਕਤਿ ਸਭ [illegible] ਨਿਕਤਰ [illegible]

[illegible] ਸੁਤੁ ਪਰ [illegible] ਤਿ ਛ ਵਜੀ [illegible]

[illegible] ਧਰਮ [illegible] ਛਿਦ੍ਰ [illegible] ਤਃ [illegible]

[illegible] ਮ ਪਰਿਕ੍ਰਤ [illegible]

[illegible] ਸਮਾਪਤ [illegible] ਪਰਿ [illegible]

[illegible] ਸਮਤ੍ਰਕ ਤ੍ਰਾਪ [illegible] ਵਿਰਤ੍ਰ ਤਤਿ [illegible]

[illegible] ਮਧਿ [illegible] ਰੀਤਿ: ਧਪ [illegible]

[illegible] ਨਮ: [illegible] ਤ੍ਰਾਪਨਯ ਵਿਰਤ੍ਰ ਤਤਿ ਮਿਤ੍ਰ

ਤ੍ਰਗਿਰਿ: ਤਸ੍ਰਾਰਕ੍ਰਨਤੇ ਸ੍ਰਤ੍ਰਰਤ੍ਰ: ਕਾ~ ਸ੍ਰ [illegible] ਦਰ੍ਹ

ਵ ਵ ਮ [illegible] ਪਰਿ [illegible] ਗਮਸ੍ਰ ਪਪਤਿ:, ਮ [illegible] ਵਾਤ੍ਰਾ

ਧ ਪ੍ਰਮ [illegible] ਹਰਿਧਿਨ੍ਰ ਵਾਤਿਕਤੀ [illegible] ਰਧਿਵਾ

[illegible] ਦ੍ਰਿਵਿਧ ਰੰਸ੍ਰੁਗ ਸ੍ਰੁਧ ਲੀਵਸ੍ਰਧ [illegible] ਤਰੇ

[illegible] ਪਾਪਵਣ੍ਯ ਮਰਿ ਵਿਧਪਕਮਾਧ [illegible] ਵਾਤਿਪ੍ਰਤਿ

[illegible] ਸਮੀ ਸ੍ਰੁਗ ਸ੍ਰੁਧ, ਤਸ੍ਰੈ [illegible] ਪ੍ਰਣ੍ਵਿਧ

[illegible] ਵਿਧ [illegible] ਕਾ ~ ਵਾਤਿ

[illegible] ਲੀਵਸ੍ਰੁਧ, [illegible] ਮਧ [illegible]

[illegible] ਮਨ [illegible] ਪਤਿਸ੍ਰ

[illegible] ਸ੍ਰਤਿ [illegible] ਮਤ੍ਰ ਕਤ੍ਰ

[illegible] ਕ [illegible] ਤਿਸ੍ਰਾਪ੍ਰ:, ਤਸ੍ਰ [illegible] ਮ

[illegible] ਵ ਸ੍ਰਧ ਪ੍ਰਮ ਦ੍ਰਿਵਿਧ [illegible]

[illegible] ਤਿ ਤਸ੍ਰ ਮਸ੍ਰ [illegible]

[illegible] ਤਿ

[illegible]

ਸੋਤੁ[illegible]ਜਾਵਹਿ, ਸਿਧਾਂ ਪੁਛਿ[illegible] ਤਹ ਚਤੁਰ ਕਾ[illegible]ਪਿ
ਵਡੇ[illegible]ਸਹਨ, ਪੁਰਖ ਅਕਾਲ[illegible]ਸਹਨ ਜਿਉਂ ਤਿ,
ਤਿਸਿ ਵਿਖਵ[illegible]ਤਿ ਅਗਨਿ[illegible], ਮਤੁ ਕਾਲ ਪਹਿ ਤੇਸਿ
ਤੂੰ ਸੀ ਕੀ, ਪਧਾਂ ਪੁ[illegible]ਪੁਰਖ ਜਿ ਵਿਖ, ਕਹਿ ਪੁਰਖ ਸ੍ਰਤੁਤ
ਪੁਰਖ ਸੋਤਿ ਤਹ ਕਹਿ ਪੁਰਖ ਸਚੁ ਅਜਰ ਤੂ ਪਰਮਾਗਤੂ ਕੋਸ ਦੁਖਿ
ਗ[illegible] ਕਾਲ ਜਿਸ ਸੋਹਿ ਜਿਹੁ ਨੇ ਕ੍ਰਿਯਾ ਪਹੁ, ਸੁਤੁ ਪੁ
ਰਖ ਜਿ ਵਿਖ, ਸੁਤੁ ਗੋਸਿ ਸ੍ਰਾਪ ਜਿਗਿਸਿ ਸੋਤਿ ਸੁਤ੍ਰ ਗੋਸਿ
ਰ ਜਿਸਿ ਖਿਸਿਧੁ ਦ੍ਰ ਗੋਸਿ ਸੁਤੂ ਦ੍ਰ ਗੋਸਿ ਸੋਤਿ ਸ੍ਰਕਲੀ
ਤੂ ਜਿਸਿ ਸਿਧੁ ਦ੍ਰ ਵਿਖਯ, ਸਦੇਵ ਕ੍ਰ ਸੀ ਤਿ ਸੁਤੂ ਦ੍ਰਸਿ
ਧ, ਸਧਿ ਸ੍ਰਾਪ ਸਿਹ ਜਿਸ੍ਰਾਪ ਜਿ ਵਿਖਯ, ਸਤੁ ਜਿਤੁ
ਧੇਸਨ ਸੁਤੁ ਪੁਰਖ ਕਾਲ ਜਿਤਿ ਕਸਹਤਿ ਜਿਸੁ:, ਸੁਸ
ਹ ਸੁਰਕਹਤਿ, ਤ ਕ੍ਰਿਯੋਹ: ਪਾ ਸਜ ਸਜੋ ਹਸੁਪਾਂ
ਸਨ: ਤ ਕ੍ਰਿਯਾ ਪਾ ਕ ਜਿ ਕ੍ਰਿਹ: ਪਾਂਸਨ ਤ ਤਿਸੁ
ਤਿਸ ਤਿਹ ਸਨ ਸ ਤ ਕ੍ਰਿਯੋਹ: ਪਾਧਕੋ ਸਨੇ ਚ ਕ੍ਰਿਯਸ
ਚ ਸਨ ਚ ਸ ਤ ਕ੍ਰਿਯੰ ਚ ਵੇਸਨ: ਧਧੂ ਚੀ ਕ੍ਰਿਯ ਸੀ ਤਿ ਸਿ
ਧਿ ਰ ਧਾ ਸਨ ਪਤੁ ਸ ਤ ਜ ਪੁ ਸਤੀ ਤਿ ਵਿਦ੍ਵ ਤ੍ਰ ਹ ਸੁ ਪ
ਨ ਕੰ ਨ ਜਿ ਕ੍ਰਿਯਾ ਸਿਹ: ਧ ਤਿ ਪੁਰਖ ਸਨ ਹੂ ਨ ਕ
ਸਨ: ਸ੍ਰਾਪ[illegible]ਸ ਕਾ ਕ੍ਰ ਸੁ ਪੁਰਖ[illegible]ਪੁਰਖ
[illegible] ਸਤਾਪਕ: ਕਾਲ ਤਤ੍ਰ ਸ[illegible]ਅਜਿਸਾ

ਯੇ

ਤਸਿਵਦੂਸੀਤਿਕੈ, ਸੁਹੂ ਸਆਕਾਕੂਨਸੂਕੇਸੁਤਵਾਨੂਤਾ
ਹਵ੍ਹਾਦੂਸ ~ ਵੰ, ਕਾਕੂਸੂਪਕੇਹੂਨਦਾਨਵਵੰਸਕ੍ਹਾਤੇ ਲਿ
ਸੁਹੂਨਦਾਤ੍ਰੰਹੂਨਸਤ੍ਰਸਿਤਿ:, ਦਾਸੂਸੂਪੋਲਿਤ੍ਰਸਾ, ਸ
ਪਰਸਾਸੂਪੋਤ੍ਰਿਯਤਸਾਸਾਨਾਧਿਕਾਰ ੯ੰ ਤ੍ਰਸਾਧ੍ਹ:, ਸ੍ਰਤ
ਵਹੂਕਾਤ੍ਰਠਵੈਸਤਿਸਜਸਾਨਸਜ੍ਰਨੈਨਸਾਨਾਹੂਤ, ਤਸੂੰ
ਾਸੀਤਪੰਲਿਤ੍ਰਹੂਨੈਨਤ੍ਰਾਤ੍ਰਸਕਵਦਾਤ੍ਰਸੰਕ੍ਰਾਤੇਾ
ਸਤਿਸਤ੍ਰਸਿਤਿਲ੍ਹਪਤੇ, ਤ ਪਸ੍ਵਜਾਨਸਿਤਿ:, ਪਾਜਾ
ਸਿਤਿਸੁਤ੍ਰਪਸਾਸ੍ਰ, ਤ੍ਰਾਪੋਵਯਵਸਸਾਤ੍ਯ: ਨਵਪ
ਵਾਸ੍ਰਯ: ਪ੍ਰਤਿਲ੍ਹਨੈਤੁਸਾਕਾ ~ ਤੁਪ ਤਸਾਕਾਲੋਨ
ਧਵਿੰਗਸਨਤੁਪਾਵ, ਤਧੰਾਦਿ, ਦਾਵ: ਪਾਸ੍ਰਿਤ੍ਰਾਠਿਤ੍ਰ
ਤੇ ਸਸ੍ਵਿਸਾਨਤ੍ਰਲਕ੍ਹ ~ ਵਦ੍ਰਾਸਾਤ੍ਰਕਾਸਿਟਰਦਾਵ: ਪ
ਰਸਾਤ੍ਰਠਿਤ੍ਰਤਤਿਪ੍ਰਤਿਲ੍ਹ ਸਸ੍ਵਿਸਾਨਤ੍ਰਲਕ੍ਹ ~ ਵੰਤੇਤ:
ਤਸਸੈਵਲਿਤ੍ਰ ਸਿਤ੍ਰਸ੍ਰਤੇ, ਧ: ਸਸ੍ਵਿਸਾਨਤ੍ਰਲਕ੍ਹ ~ : ਸ
ਧਰਸ ਵਾਠਿਤ੍ਰਤੇ ਧਸ਼ ਪਾਸਤ੍ਰਤ੍ਰਸਕਾ ~ ਸ ਨਕ
ਸ ਸ੍ਰਿਠ ਸਿਕਸਪ੍ਰਧਿਧੈਨਠਵਸੀਤ੍ਰਤ੍ਰਠਵਜ੍ਤ੍ਰਦਾਵ
ਸੂਸਸ੍ਵਿਸਾਨਤ੍ਰਲਕ੍ਹ ~ ਵਸਤੇਨਕੈਤ੍ਰਸਿਤ੍ਰਿ:, ਸਟੰਹੂਨ
ਸਨਤੁੰਵਕ੍ਹ ਸੁਨਸ੍ਵਿਵ੍ਹਿਤਿਤ੍ਰਦਾਨਾਸਿਤ੍ਰਾ ਸਿਸੂਤ ਵਕ
~: ਸਸ੍ਵਿਸਾਨਤ੍ਰਲਕ੍ਹ ~ ਵਸਤੇਨਠਵ ਤ ਸਿਤਿ: ਨ

ਦੇਤਸਮਾਪਾਸੂਤੇਏਸਿਤ੍ਰਸੂਸੋਪਿਤਤ੍ਵੰ ਪ[illegible]ਤ੍ਰਸੂਸੂਮਿ
ਸੋਸ੍ਰਿਮਾਵਤ ਸੈਸ੍ਰਾਨਾਸ ਨੇਵ੍ਰਿਤਿਸੂਕ੍ਰਿ ਠਸਨ੍ਰਮਿਤਿਸ
ਧ੍ਰੇਤਿ, ਨਸਾਪੁਵਿਖਸ ਮੂਝਕ੍ਰਿਏ ਸੂਨ੍ਰਮਾਨਗਖੂਵ੍ਰ
ਧ੍ਰਿਤਿ: ਮਤਵਾਤ ਤਿਮਮਾਨਵਿਧਿਆਨਾਤ ਵਨਿਤ੍ਰਸਾ
ਕਾਮਿਕ੍ਰਨਾਮਮਾਨਪੂਸਾ ਣਪ੍ਰੀਕਿਨਾਤ। ਪਾਤਾਨ
ਮਿਤਿਸੁਤ੍ਵਾਬੇਪਸਿਸਾਤਦ੍ਰਸਤੇ, ਤ੍ਰਾਵੇਸਿਜ੍ਰਿਤ: ਨਵ
ਧ੍ਰਵਤਿਮਿਤ੍ਰਸੂਖ੍ਰਪਤ੍ਰਸੂਮਿਸ਼੍ਰਾਵਮਾਸ੍ਰਾਨ੍ਰਮਿਤਿ।
ਤ੍ਰਵੇ ਮਿਕੇਤਅਦ੍ਰਸਤੇ, ਮਿਸ਼੍ਰਾਵੰਨਮਾ, ਨਿਵਸਨਾਪਵੰ
ਸਸੂਵੰਨਾਮਸੇਤ੍ਰਪਿਖਪਵਮਤੇਵਕ੍ਰਸਿ[illegible]ਠਿਸਾ:
ਤਸ੍ਰਾਨ੍ਰਮਾਨਮਰਪਤ੍ਰਪਮੇਕਮੇਵ ਨਤਕੇਵਲਨ੍ਰਪਿ, ਸ
ਮਸੇ ਧ੍ਰਕ੍ਰਵਤਿਮਿਤ੍ਰਸੂਮਵਸੂਣਤਾਠਵਪ੍ਰਤਿਯੋਗਿ
ਵਤ੍ਰਪਕੇਵਲਾਨ੍ਰਧਿਵ੍ਰਸੂਪ੍ਰਮਿਤੇ:, ਨਾਪਵ੍ਰਤਿਕੀ
ਮਾਵੇਸਮਾਸ੍ਰਾਨ੍ਰਮਿਤੇਮਾਸ੍ਰਾਠਵਮਾਪਾਠਵਵ੍ਰ
ਪ੍ਰਿਤ੍ਰਵਸੂਨਾਪਯੋਗਾਤ ਸਤ੍ਰਪਤ੍ਰਾਪ੍ਰਮਵਿਤ੍ਰਧ: ਮ
ਤ੍ਰਮਾਤ੍ਰਪਤਿਪ੍ਰਮਾ ਮਿਤਿਥਕ੍ਰਤੇ॥ ਮਾਣਸ੍ਰਪ੍ਰਮਿ
ਤਿਨਪਾਤਿ:, ਵਾਣਕਾਸਿਕ ਸਾਧ੍ਰਪ੍ਰਮਾਕ੍ਰਣ ਵਾਏ
ਤਾਸਵਿਤਿਮਦ੍ਰ ਅਸਾਰਥਵੇਣੰ, ਸਤ੍ਰਪਾਨ੍ਰਪਪਾਤ
ਨਕ੍ਰਵਤਾਜ੍ਰਾਜ੍ਰਵਾਪਿਏਤ, ਸਾਧਿਨਾ[illegible]ਮ
ਜਿਏ, ਮਦ੍ਰਤ੍ਰਸੂ[illegible]ਤਿਸ੍ਰਕਾਠ ਵਾਤ੍ਰਵਾਤ੍ਰਜਪ੍ਰਮ,

[illegible]

[illegible] ਨਾਨਕ ੧ [illegible] ਕੋਲਾ [illegible]

[illegible] ਨਾਨਕ ੧ [illegible] ਨਾਨਕ ੧ [illegible] ਮਃ ੪ [illegible]

[illegible] ਨਾਨਕ ੧ ਪਉੜੀ [illegible]

[illegible]

[illegible] ਨਾਨਕ ੧ ਪਉੜੀ [illegible]

[illegible]

[illegible] ਨਾਨਕ ੧ [illegible] ਪਉੜੀ [illegible]

[illegible]

[illegible] ਮਃ ੪ [illegible]

[illegible] ਨਾਨਕ ੧ ਪਉੜੀ [illegible]

[illegible]

[illegible]

[illegible]

[illegible]

[illegible]

[illegible]

[illegible]

[illegible]

[illegible]

[illegible]

ਦੇਵ ਦ੍ਰ[illegible] ਸੂਤਿਹ: । ਧਕੇ[illegible]ਮਾਂ[illegible]
[illegible]ਮ ਤਿਕੁ: । ਸਿਤਿ[illegible] ਕੁਮ[illegible] ਬਿਖਿ[illegible]
ਤ੍ਰ[illegible] ਵੈਰਾਗੁ[illegible] ਬ ਸ੍ਰਿ[illegible]
ਵਧੁਤ੍ਰ[illegible] ਸਿਣਾ ਸਿਕ੍ਰਤਿ: [illegible]
ਮਵਾਪਿ ਸਿਤਿਆਤ੍ਰਮ, [illegible] ਵੈਰਾਗੁ ਤ[illegible] ਬ੍ਰਿਹ[illegible]
ਤ: ਸਿਰਵ੍ਰ[illegible] ਨੰਮਧਰਮ[illegible] । ਤਤ੍ਰਵੈ[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]

[illegible]

[illegible] ਮਿ ਪਦ੍ਰਤੂੰ ਮਾਸ੍ਰਿਤ੍ਰਿ ਵ੍ਰਿਕ੍ਰ ਵਿਧ [illegible]

ਤ੍ਰ ਮਛ੍ਰਵੈਰਾਣੂੰ ਮੰ [illegible] ਕ੍ਰਾਣੀ ਰਾਤ੍ਰਿ [illegible]

[illegible] ਤੁਮ [illegible] ਤੁਮ [illegible] ਮੰਤ੍ਰਮੇ ਕ੍ਰਿਤ ਕ੍ਰਯ

[illegible] ਤੀਰ੍ਰਵੈਰਾਣੂੰ ਮਾ [illegible]

ਤੁ ਮਤੇ [illegible] ਵ੍ਰਿਸ਼ਮਾ ਖਿ [illegible] ਤਛ੍ਰ [illegible]

[illegible] ਯਕਾਨ: [illegible] ਤਾਵੈਰਾਣੂੰ ਮਾਤੇਜ ਪ ਮਤ੍ਰ ਮਾ ਪਿਕ

ਤੇ ਹਵ: ਸੰਤ੍ਰ ਮੰ: [illegible] ਤੇ ਧ [illegible] ਤੁ ਮ੍ਰਤੇ ਪ੍ਰਮਿ

[illegible] ਵੈਰਾਣੂੰ ਮਾਤੇ ਮ ਮਕੋ: [illegible] ਮਤ੍ਰ ਪਾ ਪਿ

[illegible] ਮਜਸਾਤੁ ਵਿਨ: ਵਿਰਿਮਿ ਪ ਮੰਤ੍ਰਾ ਮੇ ਰਿ

[illegible] ਤੇ. ਮਾਣਨ ਮਮਪੋਵਨ ਤਤ੍ਰ [illegible] ਵ੍ਰਿਯਮ

[illegible] ਵਿਵਿ [illegible] ਮਤ੍ਰ ਮੰ:, [illegible] ਤ ਮੰਵਪ੍ਰਵਾ [illegible]

[illegible] ਵ੍ਰਿਣਤ੍ਰੀ [illegible] ਤਿ ਮਤ੍ਰ ਪ੍ਰਮ [illegible], ਮ [illegible]

[illegible]: [illegible] ਕਕਮਤਾਗ [illegible]: ਪ੍ਰੈਧਤ੍ਰਾ [illegible] ਵ੍ਰਕਮ

[illegible] ਤ੍ਰੁ ਪਸ੍ਰਾਤੇ ਵ ਕਮ [illegible]

ਤਤ [illegible] ਤ੍ਰਿਸੂਤੇ [illegible]

[illegible] ਮਤ ਵਤ੍ਰੇ ਮੰਤ੍ਰ ਮ [illegible]

[illegible] ਮਪ੍ਰਪਿਕਾ: [illegible]

ਕਿ: ਸ੍ਰਾਤੇ ਮਤ੍ਰੀਤਿ [illegible]

[illegible]

[illegible] ਹਰਿ ੪੭ । ਸੰਮਤੁ ਮੈਚਿ: ਧਾਂ ਮਨ

ਪ੍ਰਭ [illegible] ਪ੍ਰਭੁ ਲ [illegible] ਨਾ । ਧਾਂ ਵੈਂ ਗਾ

ਤੇ ਕੁ ਮਮਤਾ ਤਿ [illegible] ਲ [illegible] ਤੁ

ਮਨ ਕਾਲ ਛਿਨ ਦੂ ਸਭ ਪ੍ਰਭ [illegible] ਸ [illegible] ਨ ਤ

[illegible] ਕ [illegible] ਲੇ ਕ ਸ ਕਿ [illegible] ਸਿ [illegible] ਤੇ ਸਮਨ

ਮਤੁ ਮੋਬਿ [illegible] ਸ: । ਤਤਤਸਰ [illegible] ਕਿਨ ਮਾਨ [illegible] ।

[illegible] ਕਪੋ [illegible] ਸਭਦੰ ਮਨਾਣ ਸਫ [illegible] ਕਿਧਾਸਮਦੰ

ਧਰ ਧਰ [illegible] ਸਿ ਤੰਦੂ ਧਾਂ ਦੂ ਕਮਨ ਤ

ਤੰ ਮਨ ਕੁ ਸੰਧ ਬੀਤੇ ਸਿ ਧਾਂ ਦੂ ਨ [illegible]

ਤਾਂ ਕਿਸ੍ਰ [illegible] ਤਿ । ਤਤਨੂੰ: ਸੰਤੂ ਸੋਨ [illegible]

[illegible] ਧਕਰੀਤੇ ਏਨਕ ਸੀਕਿੰ ਤਦੂ ਨ੍ਹੂ ਕੇ [illegible] ਨਤੰ ਤ

ਤੁ [illegible] ਧਰ ਤੁ ਤ: ਸ੍ਰੂ [illegible] ਕਨਾ ਕ ਸ [illegible]

। ਸੰਕਸ ਕਿਨ ਮ ਤੁ [illegible] ਧਾ ਕ ਸੈ ਕ ਸ ਕਿ [illegible] ਕਿ ਸੰਨਾ

[illegible] ਕਨ ਕਿਕਿ ਣ ਪੂ ਮਨੂ ਤ ।

[illegible] ਸ ਨਾਕ ਏਤ [illegible] ਸਾ ਕੁ

[illegible] ਕਰੂ ਸਕਨ ਕ੍ਰੂ ਤ ਤਨ

ਮਕਤਿ [illegible] ਨਧਮ ਤ

[illegible] ਸੰ ਕੁ ਤ [illegible]

ਸ੍ਰੀਕ ... ਰੀ ਸਤਗੁਰ
... ਵਾਹੁ ... ਸਤਗੁਰ ਕੀ
... ਪੁਰਖ ਪਰਕੇ ... ਤਰ ਸਭ
... ਅਤੇ ਪ ... ਰ ਕਰਤਾ ਹੈ ... ਤੇ ਦੁਰਬਤੇ
... ਪੁਰਖ ਜਿਨ੍ਹਾਂ ... ਪੁਨਕ ... ਤੇ ਹੈ
... ਸੁਧ ਕਰ ਦੇ ਪਰਕਾਰ ... ਪਰਕਾਰ ...
... ਮਾ ... ਰ ਭਰ ... ਹੈ ...
... ... ਪਰ ... ਤਾ
... ਕ ... ਪਰ ... ਹੈ ...
... ਰ ...
... ਪੁਨ ... ਭਯ ... ਤ ... ਹੈ ...
... ਤਅ ...

ਦੁ [illegible] ਸਤੀ [illegible] ਨਦੈਸਾਹ

ਸਸਸੂਸਸਤਿ [illegible] ਸਸਸਾਹੁ

ਰਵਾਦੁ ਸਪਰਦੂ [illegible] ਰਪਵਾ

ਸਪਰਿਕ [illegible] ਸਰਸਸਾ ਦੂਸ [illegible]

ਛ੍ਰਿਪਸੁ ਕੁਤ [illegible] ਤਦੁਦੂਨ [illegible]

[illegible] ਨਹੁ ਪਰਕੋਹੁ ਰਸੁਕ [illegible] ਬਿਰਤੁ [illegible]

ਪੀ [illegible] ਨ ਪਿਤ ਦੂਸ [illegible] ਸੁਕ [illegible] ॥ ਕੁੰਪਜ

ਤਤ [illegible] ਰਤਸੰਗਿ [illegible] ਵਿਹਪ ਕੋਤ [illegible]

ਪਸ [illegible] ਕ [illegible] ਸਰਵਾਵਾਸੈ

ਰ [illegible] ਨਤ ਲਿਖੀ [illegible]

[illegible] ਪਾਵਤ। ਪਿਰਸਸਤਿ

ਜੁ [illegible] ਪਰਿਸਸੰਪ [illegible] ਸਸੁ [illegible]

ਪਕ [illegible] ਸਸੁ [illegible]

[illegible]

[illegible]

ਸਚਿ ਦੇ ਨਰ ਕਸ [illegible]

ਕਰਮਾ [illegible] ਪ੍ਰਭੁ ਤਰ

ਕਰ [illegible] ਪਟਹੁ ਪਤ ॥ ਹ

ਭਾਈ ਤਦੂ ਪਲ ਕਰਤੇ ॥ ਪ੍ਰਭ [illegible] ਬਣ [illegible]

ਗੀ ਰਸੁ ॥ ਮਾ ਕਿ [illegible] ਪ [illegible]

ਰਤੇ ਕਿ ॥ ਪਤਣੀ ਕਿਸ ਕੰਤ ॥ ਮਿ [illegible] ਕਰ

[illegible] ਪ੍ਰਭੁ [illegible] ਉਪਾਵਿ ਮੇਲੇ ਕਰ ਮਧੁ [illegible]

[illegible] ਤੇ [illegible] ਪ੍ਰਭ [illegible]

[illegible]

[illegible]

[illegible]

[illegible]

[illegible]

ਰਚੁਕੁਧਮਾਰਖੂਗਾਣੇਤੁਜੈ

ਸੁਭਿਖੂਟੁਮਤੁਰਿ ~ ਮਤੂਮਰ

[illegible] ਪਤਿ ਰਕਿਅੰਗ [illegible] ਮਾਭਿਤਿਲੁ

[illegible] ਦਰਤੁਖੂਮਤੈ [illegible]

ਮਤੈਰਾਸਾਹਰਾਮੈ [illegible]

[illegible]

[illegible]

[illegible] ਜਾ ਪਥਕਾ ਮਿ [illegible]

[illegible] ਕਰਿ [illegible]

[illegible] ਪਧਾਰੁ ਮਿਲੁ ਨਾ ਸਬਦੁ ਕਰੁ

ਤਿਨਾ ਸੁਖੁ ਕਮਿਟਤਿ [illegible] ਤੁ [illegible] ਪੂਰੁ ਕੁ ਤਮਨੁ ਤਮਸਾ

ਤੂ ਅਰੁ [illegible] ਸਭੁ [illegible] ਤੁ ਅਮ੍ਰਿਤੁ [illegible] ਤਮਹਾ

ਦੇ। ਸਚੁ ਪਥਕਾ [illegible] ਤੋਪਿ [illegible] ਪਾਵਸਾ [illegible]

[illegible] ਮਨੁ ਤਮਸਾ [illegible] ਤਦੂ [illegible]

[illegible]

[illegible]

[illegible]

ੲ

[illegible] ਕੇ ਤਿਨ ਪਲ [illegible] ਕਨ੍ਹ ਤ੍ਰਾਹਿ [illegible]

[illegible] ਤੁਤੁ [illegible] ਕਹਿ ਰੁ: ਸੁਕ੍ਰ [illegible] ਸਿਮ

ਦਸਤ ਮਿਪ [illegible] ਸਨ੍ਹ [illegible] ਹੁਤੁ:

ਮੇਪਲਾਚਕੋ ਪਹਿਤਿਹਾ: [illegible] ਸਤੁਤ [illegible] ਨੀਕਿਤ:

[illegible] ਕ ਦੁ [illegible] ਕੁ: ਸੁਕ [illegible] ਪਤੀ ਹਿ [illegible]:

[illegible] ਕ: [illegible] ਕਿ [illegible] ਹੁ ਕਿ ਤੇ ਪ

[illegible]

[illegible]

[illegible]

[illegible]

[illegible]

[illegible]

[illegible]

[illegible]

[illegible]

[illegible]

[illegible]

[illegible]

[illegible]

[illegible]

ਪ੍ਰਥਮ [illegible] ਪਸਥ: ਸੁਧੰਨ [illegible] ਤ ਕਵਿ ਤ । ਨਤੁ
ਮਨ ਨ [illegible] ਗਿ ਨ ਪਤ੍ਰ [illegible] ਠਵਤਿ ਸਸਥਨ ਪ ਸੁਧਪ
ਗਾ ਪਥ: ਨ [illegible] ਜੀਣਾ ਸੁਧ [illegible] ਤ: ਸੁਕਮਸੁ
ਤਤ੍ਰ ਵਿਧਵ: ਤਿ [illegible] ਵਤ । ਵਿਵਸੁਪਥੁਨਕਵਾਣਦਵ
ਸਮ੍ਹ: । ਸਤਾ [illegible] ਵੰਧਸੁ ਸੀਟਿਰਠਵਤਿ ਸਿਪ [illegible]
ਪਪਤੁ ਨਮਤੁ: ਕਾ [illegible] ਸੁਵ [illegible] ਤੁਸਿਤੁ ਟਤੁ
ਸੁਵੰਨ [illegible] ਨੀਤਤੁ [illegible] ਕੁਣਕੈਵਨਵਣਕਵੀ
ਮ [illegible] ਫਤਧਿਪ ਇ ਵਿਸਤੁ [illegible] ਕਤਿਗਤਿਨ ਪ
ਗੁਸ ਸੁਯ ਸਤਵ [illegible] ਕਬ [illegible] ਸਤੁ: ਕ
[illegible] ਮਪਾਇ: ਕਿਸਿਤੁਸੁਧ [illegible] ਕੈਵਸਤਿ
[illegible] ਧਿਣਸੁਤੁਤ੍ਰਪ [illegible] ਤਿਵਿਕ: [illegible] ਨਸੁਵਿਪ
[illegible] ਕ੍ਰਿਵਿਠ: ਸਤੁ: ਕਾ [illegible] ਤੁਧਿਕਿਤੂ
ਪਸੁਤਿ ਸੁਪ ਗਮਿਤੁ: ਕ [illegible] ਤੁਪ: ਤ [illegible]
ਤਮਾ ਕਿ ਵਿਤੂ [illegible] ਤੁਪ: ਸੰ [illegible] ਸੁਵਿਤੂਵਤਿ
੨ ਤਤ੍ਰੈਸਮਾ ਵਿਕਪ [illegible] ਪਤੂਵੇ ਵਿਸਿਣ ਸਤੈ
ਵਿਤੁ [illegible] ਪ [illegible] ਕ [illegible] ਧਿਵਿਕਤੁ । ਕਿ [illegible] ਸ
[illegible] ਤੁ [illegible] ਣਵਸਤੈ ਸਪਸਾਜੀਵਤੁਧੰਯ ਟਥ
ਪ੦ਨੈ ਨਾਵਯਤੂ । ਵਿਵੰਸੂਵ [illegible] ਮੈ
[illegible] ਕ [illegible] ਵਿਪਜੀਤਕਵੇ ਵਿਕਤੇ । [illegible]

[illegible] ਤ੍ਤੁ ਅਮ [illegible] ਮਿਵ [illegible] ਮਲਰ [illegible]

[illegible] ਪ੍ਰਮਿਠ [illegible]

ਤਿ:੨ਤਿਰ੍ਰ [illegible] ਤਿਰਤੁ ਅਮਾ [illegible]

ਜਿਰਤੁ: ਪ੍ਰਚਾ [illegible] ਬਿਖਿਯ [illegible] ਪਤ:ਪਤ: [illegible]

[illegible] ਤਿ:।ਪਥ

[illegible]

[illegible]

[illegible]

[illegible]

[illegible]

[illegible]

[illegible]

[illegible]

[illegible]

[illegible]

[illegible]

[illegible]

[illegible]

[illegible]

ਸਾਰ [illegible] ਅੰਤ: ਮੂਲ ਤ੍ਰ [illegible] ਸਹਿ [illegible] ਤਿ, ਮੂ [illegible] ਲੋਕ
ਛ ਧ ਤੂ [illegible] ਤਿ [illegible] ਰ [illegible] ਸਾ [illegible] ਮੂ ਸੰਰਕਸ਼ਿ
ਸ੍ਰ, ਮ [illegible] ਕਾ ਨਿਕਾਰਾ [illegible] ਯੰ ਮੂ [illegible] ਤੁੰ ਤਿਨ੍ਹ ਤ ਸਾ
ਖਿਸਾਯਤੁ ਤੁ [illegible] ਰ ਤੁਅਕ [illegible] ਕੂ [illegible] ਤੁਸਾ, ਮਨ
ਵੈ [illegible] ਤੁ ਧਰ [illegible] ਅਵਿਖ੍ਯੰ [illegible] ਲੈਕੁ [illegible] ਵਿਤੁ [illegible]
ਸਾ ਬਾ [illegible] ਤਿ, [illegible] ਸਮਕੂਤਿ: ਭੈ [illegible] ਤੁ ਵਿਹੂ [illegible] ਮੂਲਿ
ਖ੍ਰਿ [illegible] ਮੰਤ੍ਰ [illegible] ਪਿਸਾ [illegible] ਸ਼ਹੁ ਪਤ੍ਰ: ਤੁ [illegible]
ਨੈ [illegible] ਧਰ [illegible] ਕੁ [illegible] ਧਾ [illegible] ਪਸਿਮਨੂ ਤ੍ਰਿਮਕ
ਤੁਤਿ ਮਧਰਮੂ [illegible] ਮ [illegible] ਰ [illegible] ਕੂੰ ਤੁ ਤ੍ਰਿਰ
ਤਪ [illegible] ਵਿਹੂ [illegible] ਮੂ [illegible] ਮ ਵੰਰਤੇ [illegible] ਪਰ੍ਹ: ਮੁਤ੍ਰਿਰ
ਸਾਵੇ ਵਿਖਫ [illegible] ਮਤ੍ਰਿ [illegible] ਰ [illegible] ਨ੍ਹਮਨੂੰ,
ਪਹੁ [illegible] ਸਮ [illegible] ਸੂਰ [illegible] ਰਵ
ਸਿਤੈ: ਕਾਯਮਾ ਰੀਤਿ [illegible] ਰਕੂਤੇ: ਮੂ [illegible]
ਸਮਕ੍ਰ ਤੇ ਡਾਤ ਤੁਤ ਸੂ [illegible] ਮਕੂਨ ਪ੍ਰਤਿਕਰ
[illegible] ਕੂ [illegible] ਕਾ [illegible] ਤੁ ਤਿ ਸਮਸਮੀਪਨਿ
ਸੂਕ੍ਹ [illegible] ਤੁ [illegible] ਮਾ [illegible]
੩।ਜੀਵ [illegible] ਮਹ: ਸਮ: ਰ [illegible] ਕ੍ਰਿ [illegible] ਦੇ ਸ:
ਧ੍ਯਾਤੁ: ਮੰਤ੍ਰ ਮ: , ਤਿਤਿਕਾ [illegible] ਤੁ [illegible]
ਨੂ [illegible] ਤੁ ਵਿਰਿ [illegible] ਮ: ਮਸਾ [illegible] ਸੂ [illegible]

ਗਿ ਤ੍ਰਿਸਨਾ ਮਾਤੇ [illegible] ਨਾਪਤ ਤਮਿ [illegible] ਤੁ
ਸੁਣਿ ਗਾਂਮਿ [illegible] ਤਿਸੁ ਕੈ [illegible] ਪਾਰਕਰੀਏ [illegible] ਸਮਸਰਿ ਕੇ
ਤਃ ਪ੍ਰਭ ਤੇਰਾ [illegible] ਕ੍ਰਿਪਾ ਕਰਿ ਪ੍ਰਭ ਪੂਰਨ ਤਰਤਾ ਤੇ ਪਾਰਸ ਸਭ ਕਾ
ਧਰ [illegible] ਨਿਤ [illegible] ਪਰਮੇਸਰ ਨਾਮ ਧਿਆਇ [illegible] ਨਿਧਾਨ ਤ੍ਰਿ ਤਉ ਸੰਗ
[illegible] ਨਾਮ [illegible] ਕੀ [illegible] ਬਿਬਿਧਿ ਬਿਧਿ ਤ੍ਰਿਪਤਾਸੁ ਹੋਵਨ ਸਭ ਤੇ ਤਪ
[illegible] ਕੋਟਿ ਜਨਮ ਤੇ [illegible] ਪਾਪ ਨਾਸ ਕਰਤਾ ਸਭ ਸੂਖ ਨਿਧਾਨ ਸਭ
ਸਿਉ [illegible] ਤਉ ਮੇਰੇ ਮਨ [illegible] ਮਿਤ੍ਰ ਮੇਰਾ [illegible] ਨਿਮਾਣ
ਤਾਣ [illegible] ਹਰਿ ਨਾਮੁ ਰੰਗ [illegible] ਮੇਰੇ ਗੋਬਿੰਦ
[illegible] ਤਿਸੁ [illegible] ਤਰਤਾ [illegible] ਮੁਕਤ ਕਰਮ ਤਾ ਕਾ ਪੂਰਨ
[illegible] ਕਰਮ [illegible] ਪ੍ਰਭ [illegible] ਪਾਇਆ ਤਿਸੁ ਬਿਨੁ ਕਵਨ [illegible]
[illegible] ਮਹਿਮਾ [illegible] ਕਰ ਮੁਕਤਿ ਸਿਮਰਨ ਮੇਰੇ ਪ੍ਰਭ ਕੀ [illegible] ਮਿਟੈ ਸਭ
ਤਨੁ ਮਨੁ [illegible] ਮਨੁ ਸਾਧ ਕਾ ॥੫੦॥ ਜੋ ਜਨ ਸਰਣੀ ਤਿਸੁ ਮਾ [illegible] ਕੇ
ਜਾਂ [illegible] ਮੇਰੇ ਤਉ ਨਾਮ ਪਾਇਆ ਪ੍ਰਭ ਸਾਮ੍ਰਥ ॥੫੦॥ ਸਭ ਕੋ [illegible] ੩
ਸੂਖ [illegible] ਤਉ ਸੂਖ ਪ੍ਰਭ [illegible] ਮਨੁ [illegible] ਮਨ ਤਨ ਤਉ ਸੂਖ ਪਾਏ [illegible]
[illegible] ਸਿਮਰਨਿ ਮਨ [illegible] ਪਤਤ [illegible] ਤਕ [illegible] ਤਹ ਹਉ [illegible] ਤਰਤ
ਸਭ [illegible] ਨਾਮ [illegible] ਨਿਕਾ [illegible] ਪ੍ਰਭ [illegible] ਤੇ ਸ੍ਰੀ [illegible] ਬ੍ਰਹਮ
ਮਾਇਆ [illegible] ਕਰਤੇ ਸਭ ਸਾਮ ਸਾਤਿ ਰਸ [illegible] ਹੀ
[illegible] ਕਰਤਾ [illegible] ਬਿਧਿ ਪਰਪੰਚ [illegible] ਤੇ ਕਰਤੇ ਸਭ
ਸ੍ਰਿਸਟਿ ਤਿਸ ਪਰ ਮਨ ਹੁਕਮ ਸਭ ਪ੍ਰਭ [illegible] ਕਿਤੇ ਤਉ ਮਨ

[illegible]

[illegible] ਤਰ ਪਕਾ ॥ ਸੁਣਤੇ ਪਠੰਤੇ [illegible] ਮਨਿ [illegible]
[illegible] ਸੁਣਤੇ [illegible] ਪਮਆਤਿ ਪ੍ਰਨਧ [illegible]
[illegible] ਬਿਨੁ [illegible] ਪ੍ਰਿਆ [illegible]
[illegible] ਸੁਆਦਿ [illegible] ਪਦ ਮੁਰੇਖ [illegible] ਤ੍ਰ [illegible]
[illegible] ਪਪਿਤੁ ਸੁਤ ਪ੍ਰਗਤਿ [illegible]
[illegible] ਮਾਨੁ ਕੁ [illegible] ਸੁਤ [illegible] ਕਰਤਲ [illegible] ਪ੍ਰਾਕ੍ਰਿ [illegible]
[illegible]
[illegible]
[illegible]
[illegible]
[illegible]
[illegible] ਅਸੀ [illegible]
[illegible]
[illegible]
[illegible]
[illegible]
[illegible]
[illegible]
[illegible]

[illegible]

[illegible]

ਨੌ ਸਿਧਿ ਰਿਧੀ ੩੩ ਤ੍ਰਿਥੁ ਮਾਰੂ ਮਸੰਤ੍ਰੁ ਮਾ[illegible]ਤ ਜਿਸੀ
[illegible]ਸੀਆ[illegible] ਹਰਿ ਜੂ ਜਿ ਤੇ ਪ੍ਰਭੁ ਕਰਤਾ [illegible] ਕੇਤਾ ਤੁ
[illegible]ਸੁਤੁ [illegible] ਤਿਸ ਮਹ [illegible] ਰਹਿ
[illegible] ਨੈ [illegible] ਮਹਿ ਮਹਾ [illegible] ਤਮੇ ਅਮਾਰਿਤੁ
[illegible] ਤਾ ਕਿ ਦੁਰਕ: ਮਹਲ: ਆਪ ਕੇ ਸਿਉ ਤਿ [illegible]
[illegible] ਕੀਆ [illegible] ਆਪੁ ਸਾਮਿ [illegible] ਪ੍ਰਭੁ ਆਪ
[illegible] ਪ੍ਰਭ [illegible] ਪਨ [illegible]
[illegible] ਪ੍ਰਭੂ [illegible] ਮਨ ਮਹਿ [illegible] ਮਨ
ਸੁਣਿ [illegible] ਦਿਖ: ਦਿਪ [illegible]
ਪ੍ਰਭ ਕਿਰਪਾ [illegible]
[illegible] ਤਿ ਸੈ [illegible]
[illegible] ਮਹ: [illegible]
[illegible] ਪ੍ਰਭੁ
[illegible]
[illegible]
[illegible]
[illegible]
[illegible]
[illegible]

॥ ਸੁਮਿਤ ਮਹਲੁ ੫ ॥ [illegible] ਜੀਅ [illegible] ਸਭੁ [illegible] ਕਿਰਪਾ [illegible]

ਰਖੈ ॥ ਤੇ [illegible] ਮਿਲੇ [illegible] ਮਨ [illegible] ਮਹਲੁ [illegible]

ਵੇਤ ਅਮਿ [illegible] ॥ ਮਨ ॥ ਜੀਅ ਤੇ [illegible] ਮਨ [illegible]

[illegible] ਮਹਲੁ ਮ ॥ [illegible] ਭਵਜਲ [illegible]

ਤੁ ਧਪਵੰਦ ਮ [illegible] ਤੁਸੁ [illegible] ਪ੍ਰਿ [illegible] ਮਮ [illegible] ਮਤੁ ॥

[illegible] ਮਨ ਕਰਹੁ ਕਰ [illegible] ਤਨ ॥ [illegible] ਸੁਮਿਤੁ [illegible]

ਧਰਿ [illegible] ਮਿ ਬਿਕਾਰ [illegible] ਮ [illegible] ॥ [illegible] ਨਾਮ

ਪਲ [illegible] ਸੁਮਿਰ [illegible] ਪਸੀ [illegible] ਧੀਰ ਮਨ [illegible]

[illegible] ਮ [illegible] ਪ੍ਰਭ [illegible]

[illegible] ਮਨ ਮਿਤ [illegible] ਤੁ [illegible] ਮਿਲਿ [illegible]

ਦੁਬਿਧਾ [illegible] ॥ [illegible] ਮਨ [illegible] ਮ [illegible] ਧਪਹਿ

ਨ ॥ [illegible] ਮਨ [illegible] ਸੁਤ [illegible] ਤਪ ॥ [illegible]

ਮਤ੍ਰਿ ਮਿਤੁ [illegible] ਤੇ [illegible] ਤਿਰਿ [illegible] ਮਿਤਿ ॥

[illegible] ਹੁ ਮ [illegible] ਸੁ [illegible] ਮਨ

ਮ ਚੀਨਾ [illegible] ਤ [illegible]

[illegible] ॥ [illegible]

[illegible] ਸਮ ॥ ੦ ॥ [illegible]

[illegible]

ਮਧ [illegible] ਪ੍ਰਭ [illegible]

[illegible] ॥ [illegible] ਮਨ [illegible]

[illegible] ਮ [illegible]

[illegible]

[illegible] ਮ

[illegible] ਦਾਸਰਵਜਿ [illegible] ਸੰਮ

ਮਨਪੂ [illegible] ਪਮਃ [illegible]

ਮਨ [illegible] ਕੀਤ [illegible]

[illegible] ਪਥ [illegible]

[illegible] ਪੁਰਖ [illegible]

[illegible] ਧਨ [illegible]

[illegible] ਪਸੁ [illegible]

[illegible]

ਵਿ:ਸਸੰ [illegible] ਸ੍ਰਿਪ[illegible]ਦਿਣ: [illegible]

ਭਿਕ੍ਸ਼੍ਰਤਿ, [illegible] ਸਮਸ੍ਤੇ: [illegible]

: ਸਮੂ[illegible] [illegible]

ਰਵਿਸ਼੍ਰ: ਸਤਿ [illegible] ਧਨ: [illegible]

[illegible] ਮਸਮ[illegible]

[illegible]

[illegible]

[illegible]

[illegible]

[illegible]

[illegible]

[illegible]

[illegible]

[illegible]

[illegible]

[illegible]

[illegible]

[illegible]

[illegible]

[illegible]

[illegible]

मेवभोदम: [illegible] [illegible]
घ [illegible] सिकं [illegible]: का [illegible] [illegible]
चंहुते [illegible] विलीपिउ [illegible] विाकुः [illegible] ब ०८
[illegible] भिके [illegible] पर्षैव [illegible]
मीतं [illegible] ०५ [illegible] कोटी [illegible]
[illegible] भट्ठ के वि ०७ [illegible] वि [illegible]
म दीवे कठिनाङ: [illegible] कपूप [illegible] त्रिकि [illegible]:
पमभा ०१ [illegible]: मुक्क सदमु पनगुरु
उपीरेहु ०८ सुरु [illegible] उदंदी विअवरहु
उपीरेहु ०७ [illegible]: पुक [illegible]
उपीरेहु [illegible]: [illegible] चिदु [illegible]
प: [illegible] मु पद [illegible]
नभ [illegible] प्रेकु [illegible]
[illegible] ३३ [illegible]
[illegible] अवम ३३ [illegible]
अमनाप्रमि [illegible]
[illegible]
[illegible] व की [illegible]
[illegible] पनमविरिता [illegible]
बजी [illegible]
[illegible] विविपा [illegible] [illegible] विति

[illegible] ਰਿਹਤੀ ਤਿਸੁ ਉਤਰਣੀ ॥੫੦॥ ਮਨ [illegible]
ਨਮੂ [illegible] ਕੋ ਕੁੰਭਮ ਸਨ ਸੁਤ ਮਨ ਕੀਨਾ [illegible] ਉਧਰ [illegible] ਅਮੜ
ਕੂਪ ਸਤਉ ਪ ॥੫੨॥ ਸੁਨ [illegible] ਮਧਤੁ ਗੰਨ੍ਹਤ [illegible]
ਸਤ੍ਰਤੇ ॥ ਹੋ ॥ ਸਤਿਗੁਰਿ [illegible] ਸਰੂ ਕਰਣੀ ਸਨਮੁ [illegible]
[illegible] ਪਾ ਹਿਰ ਨਾਮੁ ਵਸੂ [illegible] ਤਿ ਤੁਸ੍ਰਕੋ
ਨਾਏ [illegible] ਸਚੁ ਨੰਗਤੇ ਤੁ [illegible] ॥੫੫॥ [illegible]
ਗੁਤ [illegible] ਤਾਤ ॥ [illegible] ਸੁਕਵੈ ਸਦੈ ਸਕਿ
ਪੁਤੀ ਵਿਤ ॥੫॥ ਨਾਵਾ [illegible] ਕਤਵ
ਕਿਤ ॥ [illegible] ਮੁਕਿ [illegible]
ਸਨ ਕੁਤ ਦੁਖ ਪਲ ਕੇ ਦੁਖ [illegible] ਸੇ ਖਿਨ ਨਾ ਸਮ ਮਹੂਪ
ਧਸ ਸੁਧ ਪਤ [illegible] ॥ ਪਾਸੁ ਖਿਣਾ [illegible] ਨੀ
ਕ ॥ ਸੁਪ੍ਰਖਿਣਾ ਨੇ ਕਿ ਕੁਧਾ ਵਲ ਖੋਨਾ ਸੁ [illegible] ਖੋ ੫
ਕਨੈ ਖੋ ਤੁਸ ॥੫੦॥ ਦੁਖ ਸੰਕ ਬਾਸਿ ਸੁ ਪੁ [illegible] ਦੁਖ ਖੋ
[illegible] ਜੀਤ ਖਿਟ ਕੋ ਕਾ ਸੁਕ ਦੁਕ ॥
[illegible] ਤਿ ॥ ਸੁਕਿਆ [illegible] ਤਿ ॥ ਤਕ
[illegible] ਸੁਤ ॥੬॥ ਸੁਕ [illegible]
[illegible] ਪਖ [illegible]
[illegible] ਸੀਨੇ ਕੇ ਪਨ
[illegible]

ਕਿ॥੧੪॥ ਸਚਵਸੂਤ੍ਰਿਵੰਡਾਨੈਮਨੂਥ ਾਂਧ੍ਰਿਤੇ [illegible] ਧ
ਥ:ਕਾ [illegible] ਕੈਸਨੁ ਵ:ਤਵੰਦੂਤੇ ਨਾਗ੍ਰਿੜਿ: ੧੫ ਥਥ
ਤ [illegible] ਨੈਲਮੋਵਸੂਧਾਲਮਾ ਪੇਨੁਪੰ ਨਤਾਨੂੰ
ਰਿ:ਮੈ [illegible] ਮੁਸਨੂਤੇ੧ ਪ [illegible] ਮਾਪਥਕਾ
ਬ੍ਰੀਪਨਾ ਗਾ ਕਿਤ੍ਰਪ: ਨਾਵਾਮ੍ਰਿਥਿਸਨ
ਤਿਨੂੰਪੈਤਕ੍ਰਸਠਵਤ: ੧੫ ਸਵੈਪਿਣਵਕਨਾਮੁਤੁ
ਨਾਲਕ੍ਰਿਪੈਤਾਨੈ: ਸਨੂਨਾਤੁ ਪਨਾਤ੍ਰਿਤੁਮੈ
ਵਰ੍ਹਿਪਾਗਮਿਕ:੧੬ ਕੰਟ ਵ [illegible] ਤਾ ਜਿਤ੍ਰਮਾਜੁ
ਪਾਣ ਮਸੈਦਰ ਤਥੈ ਸ੍ਰਾਤੇਪੁਜਿਏ ਖ੍ਰਪਬ੍ਰਣ੍ਰਕ
ਨਿਰਿਕੈ੧੭ ਗਣਦੁ ਮਨੁ ਪਾਣੈ [illegible] ਸ੍ਰੀਤ੍ਰਿਕਠ
ਤਿਵਿਰਨਾਗ ਵੰਡ੍ਰੂਪਨ ਖ੍ਰਪਬਿਪਿਵ੍ਰਸੌਵ:ਠੇਤ
ਠਸ੍ਰੁਗਮਾ [illegible] ਮਸੈਵਾਤ੍ਰਹਿਸੁਤੇ ਕਸੁਤੂਠੀ
ਵੈਮਕ ਲਥੈਵਾਤੇਪਿਣ ਗਤੂ: ਤੂ [illegible] ਗੋਠਿਵਤ:੧੮
੧੯ ਦਥਵਮਸਣ: ਤਸੁਸੁਣਮ [illegible]
[illegible] ਖੁਤ੍ਰ ਵਤ੍ਰਵਿਣਗਾਤੇਂ [illegible]
ਮਤ੍ਰਵਗਵਿਗਨੁ [illegible]
ਗਵਿਣਠਿ੧ ਦ [illegible]

[illegible]ਸੁ ਪਾਣੀ ਵੈ ਵਤਰ ਵ: ਕਿਛਿ ਕੀਤ

ਤੁਰ[illegible] ਨਵੈ ਨਮਗੀ ਮਿਲਿ ਕਿਰ

ਪਥੰ ਵ[illegible]ਵਿਕ[illegible] ਮੈ ਨ ਨਸੁਵਰਤ

ਕੁਸੂ ਤ ਨਮ[illegible] ਜਣੈਤ[illegible]

ਮਫਿ ਕਸੁ ਨਿ ਪਤੁ ਨਵੈ [illegible] ਵੇਡ[illegible]

ਪਾਤ ਨੁਫਿ ਪਥ ਮੁਹੈ [illegible] ਕਵਾਇ ਕਸੁ ਨੋਤ ॥ ੨੯

ਤੈ ਨਾਕੂ [illegible]: ਅਵ ਰ ਨੀ ਦਮਸੁਨਮ [illegible] ਵ

[illegible] ਰਿਸਾਤ ਮਦਵਜਾ ਤਕੁਤਾ ॥ ੨੮

ਮਸਾਰੁੰ ਕਨ[illegible] ਕਣੀਤ ਕੁਨਸੂ ਕਲਾ ਤਕੁਤਾ ॥ ੨੯

ਮਫਤੈ ਮਚ[illegible] ਮਨ ਕ ਮਤਿ [illegible] ਤ: ਕਵਤਾ ॥ ੩•

ਮਕ੍ਰਵੈ ਮਵਕਨਵਪੰ [illegible] ਨਤੁੰ ਮਧਜਿਟਤ: ਤਕੁਤ ॥ ੩੦

ਨਮਕੁਮਿਨ [illegible] ਵਾ[illegible]ਕੁਮੀਫਿ [illegible] ਤ [illegible]

[illegible] ਮਿਪਿਪਣ[illegible]ਮਕੇਕੁ [illegible] ਤ [illegible]

[illegible] ਮਾ[illegible] ਫਮ[illegible] ਵ [illegible] ਪ।੧। [illegible]

[illegible] ਮਣਵਫ਼ਿ ਤਿਮ ਤੂ [illegible]

[illegible] ਤਿਮ ਕੁ [illegible] ਰਕ

[illegible] ਵਿਸੁ ਮਿ ਟ [illegible]

[illegible]

[illegible] ਪ੍ਰਭ ਗੁਰ ਤਉ [illegible] ੯॥

[illegible] ਪ੍ਰਭਿ ਤਿ॥ ਤੁ॥ [illegible]

[illegible] ॥ ੧੩ [illegible]

[illegible]

[illegible]

[illegible] ॥ [illegible]

[illegible] ॥ [illegible]

[illegible]

[illegible] ॥ ੦॥੩

[illegible] ॥ [illegible]

[illegible] ॥ ੦॥੩ [illegible]

[illegible]

[illegible] ॥ [illegible]

[illegible]

[illegible] ॥

[illegible] ॥ ੧॥੦॥੮

[illegible]

[illegible]

॥੧॥ ਪਸ੍ [illegible] ਜਬ ਤੁਝ ਜਾ ਕਉ ਪ੍ਰਭ
ਪਭਿ ਜੋਗੀ [illegible] ਜਟਾ ਤਜਹਿ ਸੁਣਾ [illegible] ਬਣ
ਤ ॥ ਤਤੁ ਜਬ ਤ [illegible] ਕੈ ਸਭ ਕਹੈ ਸਾਧ ਸੁਖਦਾ
ਸਮਝਾਵਿ ਬਾਨਿ ॥੧॥੭॥ ਤਿਤ ਬਾਤੁ ਕਹੈ
ਜਲ ਮਹਿ [illegible] ਜਿਨਿ ਸਾਜਿਆ ਜੰਡਿ ਗਿਰਿ ਕਲਾ
[illegible] ਸਾ ਮਿ ॥੧॥ ਸੁਣ ਕਰਤੁ ਕਥ ਜਾਇ
[illegible] ਬਿਰਹੁ ਜਿ [illegible] ਨਤਤੁ [illegible] ਸਮਿ
ਸ: ਮਹਲੁ ੩ ॥੧॥੮॥ ਬ [illegible] ਤੁ [illegible]
ਗਿ ਮੰਧਤ [illegible] ਕਲਿ [illegible]
ਸੁਧ: ॥੧॥੪॥ ਮਾਧਿ ਜਬ ਕਰਤੁ ਹਾਥਿ [illegible] ਸੁਬਦ [illegible]
ਜਮਾ [illegible] ਸੁਮਨ ਤਾ ਹਿ ਜਾਪਿ ਤੁਰ [illegible] ॥ ਪਿਤ ਮਨ ਮ
ਮੰਜ ਪਤ [illegible] ਜਤ ਮਿ ਚਿਤਿ ਮਿਲਨ [illegible] ਪਾਮਿ
[illegible] ਬਿਖੁ ਤੁ [illegible] ਜਿ [illegible] ॥੦॥
[illegible]

ਜਮਧੁੰਦਲਾਗਮ [illegible] ਧੁਰਿ: ਪਰ [illegible]

[illegible] ਵਿਨੋ ਜੀ [illegible] ਦੁਖੁ ਮੇ [illegible]

ਰਮਿਘਰਵ [illegible] ਵੇਤ [illegible] ਦੇਖਿ [illegible]

[illegible] ਰੀ ੧੦੦੭ [illegible] ਜਮਪਰ [illegible]

ਸਤ੍ਰ ਕਿਰਿ: ਮਰਕ ਜੀ [illegible] ਧਮ: [illegible]

[illegible] ਪਰਪ੍ਰਭੁ ਸਿਕ [illegible] ਜੀ [illegible]

[illegible] ਕਿ ਵਾਪ ਜੀ [illegible] : ੦੪

ਪਤਿ [illegible] ਸਿਮ੍ਰਤੁ [illegible] ਮੁ [illegible] ਮ [illegible] ਪ

ਪਰ [illegible] ਨਾਮ [illegible] ਕਿਧਪ ਪੁਨਿ

[illegible] ਮਨਮਤਿ: [illegible] ਮਿ [illegible] ਅਵਿਹ

ਮਨੀਧ ਪ੍ਰਭ [illegible] : ੦੪੪ ਪ [illegible] ਮਨੇ ਧਰ [illegible]

ਮੁਹ [illegible] ਮਨ [illegible] ਬਿਧ [illegible]

ਮਤ [illegible] ਜਿਸ ਹੁਹਿ [illegible]

[illegible] ਨਮਗਿ ਧਿਰੁ [illegible]

[illegible]

ਸੀਮ [illegible]

ਪ [illegible]

ਤੋ: ਸਿਉ [illegible] ਰਹਿਆ । ਤੁਧੁ ਬਿਨੁ ਅੰਤ ਨ ਜਾਣੈ [illegible]
ਰਸਿਆ [illegible] ਅਸਾਧ [illegible] ਤਰਿ [illegible] ਧਾ
ਦ੍ਰਿਸਟਾ [illegible] ਸਿਹੁ [illegible] ਕਿਹੁ ਆਪ ਬੂਝੈ ਗੁਰਮੁਖਿ
ਮ: ੧੩੩ ਨਾਵਮ ਸੁਮਨੁ ਬਿਚਰਿ ਮੰਨ: ਮਿਸਤ੍ਰੁ ਕਿਰਤਾਰ
ਜੰਪਿਆ ਪੁਰਖ [illegible] ੧ ਕਿਸਿਖਿਆ ਗਾਏ: ੧੩੭ ੮
[illegible] ਕਰਿ [illegible] ਸੁਰਤਿ ਪਾਰੂਤਰ ਬ੍ਰਹਮਗੁਣ
ਪ੍ਰਗਟ [illegible] ਕਰਿ ਮਨ ਸਿਉ [illegible] ਸਿਧੁ ਸਰਬ ਉਤਰਿਆ
ਦਾਵੈ ਅੰਤ ਕਿਰਪਾ [illegible] ਪਾਰੀ [illegible] ਕਰਿ [illegible]
ਤ੍ਰਿਪਤੁ ਭਿਨ [illegible] ਹੀ: [illegible] ਸਤਗੁਰ ਸਿਰਿ ਸਿਦਾ
ਤ੍ਰਿਸਨਾ ਪਿਆਸ ਪੈਰਿ ਤੋਰਿ [illegible] ਆ ਸਤਗੁਰ
ਸੂਤਰ ਕਾਰਾ ਏ ੧੩੪ ਥਿਰ ਆਂਗ ਤੁ ਸਾ ਕਰੀ ਧਾ
[illegible] ਮ: ਤੇਰੀ ਆ [illegible]
[illegible]

[illegible]

[illegible]

[illegible]

[illegible]

[illegible]

[illegible]

[illegible]

[illegible]

[illegible]

[illegible]

[illegible]

[illegible]

[illegible]

[illegible] ਤੇਤੈਸਿਉਕੈ ਦ[illegible] ਸਿਮਰਤ ੭ [illegible] ਨਾਮਖਤੁ

ਨੂੰ [illegible] ਧਰਿ ਦੈਵ ਨਾਮ ਮਨਿ ਮੇਆ [illegible] ਰਹੁ ਅਚੂਤ [illegible] ਜੋ ਵੇ [illegible]

ਤੈਧਨ: ਧਨ: ੦੩ [illegible] ਕਵਿਬਖਕੈ [illegible] ਗੁਨਾ [illegible]

ਕੇ [illegible] ਤਿਸੁਰਮਿਲਾਨੰ ਗੋਤੁ [illegible] ਤਤ: ਧਾ [illegible] ਫ

ਰ [illegible] ਗੁਤਿਕੈ [illegible] ਪੂਧਾਨਾਕੌ ਕਿਲਿ [illegible] ਤ ਸਰਕੈ [illegible] ਖਾਮੁ

ਕਾਦੈ [illegible] ਟੰਬਾਦੂਕਿ ੦੩੭ [illegible] ਕਿਜਾ [illegible]

ਵਿਵਲਧੋਤ [illegible] ਗਮਕੂਅ [illegible] ਸਪੁਨਕੈ

ਸੈਤੰਗੀ [illegible] ਤੋਧਾ [illegible] ਸਿਕੂਧ [illegible] ਮਹੁਤਕਕੂ

ਪ੍ਰਸਿ ਚਿਬਸ [illegible] ੦੨੦ [illegible] ਅੰਸਮਕਵਸੇਤ

ਤਕਮਾ [illegible] ਸਿਵਨ [illegible] ਵਿਕਕਖੋਤ ੦੯੭

ਤਿਸਮੂਤੰ ਨੀਤਿ [illegible] ਸਿਤੁਤਤ ਕਿਤੁ ਤ੍ਰਿਤ

ਧੈਤਖੁਤ੍ਰਿਧਾ [illegible] ੦੦੦ [illegible]

[illegible] ਤਕਕਧਾ [illegible] ਧੋਤ

[illegible] ਦਪ ਕਕਨਾਂਦ [illegible]

[illegible]

ਮਨੈ [illegible] ਮਥਰੁ ਭੁਗ[illegible]
[illegible]
[illegible] ਅਥ ਮਾਨ
[illegible]
[illegible] ਅਥ [illegible]
[illegible] ਪ੍ਰਸਿਮਾਤਿ, [illegible]
[illegible] ਸਿਮਰਤੇ, [illegible]
[illegible]
[illegible]
[illegible]
[illegible]
[illegible] ਸਿਮਰਤੇ, [illegible]

[illegible] धर्म [illegible]
[illegible] अथ [illegible]
[illegible] कृपा [illegible]
[illegible]
[illegible] भुक्त [illegible] : [illegible]
[illegible] : [illegible]
[illegible] विभु [illegible]
[illegible]
[illegible]
[illegible] : [illegible]
[illegible]
[illegible] : [illegible]
[illegible]
[illegible]
[illegible]
[illegible] : [illegible]
[illegible]

ਸ੍ਰੀ ਮੁਖ [illegible] ਓਕਾਰ: ਮਹਲੁ ਤੁਹੁ [illegible] ਕਿਰਤ: [illegible]

[illegible] ਕਰਤਾ: [illegible] ਰਤੂ: ਪ੍ਰਭੁ [illegible] ਤਰ

ਜੀਮਹੂ [illegible] ਮਿਲਾ [illegible] ਗੁਰ [illegible]

ਸਾਸਿਸ੍ਰ ਦੇਹਤੈ, [illegible] ਪ੍ਰਭੂ [illegible] ਸਿਤ [illegible]

ਪ੍ਰੀਤਿ [illegible] ਸਿਮ੍ਰਿਤ, [illegible] ਪ੍ਰਭੂ [illegible]

[illegible] ਹੁਤੈ ਪ੍ਰਭੂ ਮਨੀਰ [illegible]

[illegible] ਮਨੀ [illegible] ਸਭਪਰ [illegible]

[illegible] ਮਨਮੀ [illegible]

[illegible]

[illegible]

[illegible]

[illegible]

[illegible]

[illegible]

[illegible]

[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]

[illegible]

[illegible] ਮਿਤ੍ਰ ਕਰਿ [illegible]

ਕੈ ਸਿਕ [illegible]

ਮਹੈਂ ਨਾ ਸਤ੍ਰ ਗੀਧੰ, [illegible]

[illegible] ਪਸ਼ੂਨੰ

ਪਸ਼ੂਨ ਕੋ [illegible] ਮਾਰੀਐ [illegible] ਸਤ੍ਰ ਸਤ੍ਰ [illegible]

ਤ ਜਿਤੂ [illegible] ਕੋ [illegible] ਪਸ਼ੂ [illegible] ਸਰਤਿ, ਤਸ

ਰੀਸਕ ਕਸੋ: ਸ, [illegible], ਕਿ ਫਿਰ ਸਾਤਿ, ਗਾਵੋ ਸਤ੍ਰ

ਪਵੈ, [illegible] ਸ [illegible] ਪਾ [illegible] ਸਤ੍ਰ ਸਾਸਤ੍ਰ

ਪਰਮਿ:, ਪਸ਼ਿਤ੍ਰ [illegible] ਸਤ੍ਰ ਪਸ਼ਮ [illegible] ਤ੍ਰ, [illegible]

ਹਃ ਪਸ਼ੂ [illegible] ਸਹਾਇ

[illegible] ਸਕ [illegible] ਪਸ਼ੂ [illegible] ਸਤਲਹਿ

ਤਲਪਾਤਲ [illegible] ਸਤਲ [illegible]

[illegible] ਸਾਨਾ [illegible] ਕਤ੍ਰ ਗਹਿ ਸਤ

[illegible] ਸਗੋ [illegible] ਸਿਤ [illegible] ਗੀਧੰ

[illegible] ਸਤ੍ਰਿ [illegible] ਸਤ੍ਰ [illegible]

[illegible]

[illegible] ਸਤ [illegible] ਪਸ਼ੂ [illegible]

[illegible] ਸੀਦਿ, [illegible] ਲਤ

[illegible] ਸੀਦਿ, [illegible]

ਜਿ ਕਰਤਾ [illegible] ਸੀਜਿ, ਬ੍ਰਹਮ [illegible] ਸਤੋ

ਸ੍ਰੀਗੁਰੁ [illegible] ਤ ਅਕਿ ਚੇ ਕਰ [illegible] ਕਿ ਬਿਚ [illegible] ਪ ਰ ਰ

ਨ ਸ ਧ ਰ ਰ ਨੂ ਅਮਾ [illegible] ਪ੍ਰ [illegible] ਨ ਵ ਰ ਹੈ [illegible] ਯਿਠ

ਵਤਿ, [illegible] ਸਿਤੁ ਕੈ [illegible] ਨ ਮੈ ਵ [illegible] ਜਿ

ਮੋਸਤੇ, ਮਰ ਰਾ [illegible] ਤ੍ਰਿਵਿਠ [illegible] ਮ ਵ ਰੂ

[illegible] ਮਮਹਿ: ਸ੍ਰੀਗੁਰੁ ਨਮ ਗੀਰ ਮਤ੍ਰੇ ਵਿਕ [illegible] ਸਤ

ਮਰ: ਕੈਮ: [illegible] ਠਾ ਧਤ [illegible] ਤ੍ਰੀਤਿ ਰ ਵ ਮਿ

ਸੁਤੇ, [illegible] ਤਿਤੁ ਰ ਵਿਸ੍ਰ [illegible] ਸ੍ਰੀਗੁਰ

ਸੀਰ [illegible] ਸ੍ਰੀਗੁਰੁ ਨ ਮ ਗੀ [illegible] ਮਿ [illegible] ਤ

[illegible] ਨ ਮਾ [illegible] ਮਤ੍ਰਾ ਵਿ ਕ [illegible] ਜੇਵ ਰ ਤੇ ਰ ਤੇ

ਮਰ: ਕੈਮ: ਸ੍ਰੀਗੁਰੁ ਨ ਠਾ [illegible] ਮਿਤਿ [illegible]

[illegible] ਮ [illegible] ਵ [illegible] ਨ ਰੇ [illegible] ਕ੍ਰਿ ਵ [illegible]

[illegible] ਤ੍ਰਿਪ [illegible] ਵੈ ਸੀ ਤ੍ਰਿਪ ਮਤ੍ਰ ਕੈ ਨ [illegible]

[illegible] ਮ ਨ [illegible] ਸਤੁ ਮਤ [illegible] ਸੂਤੇ: [illegible]

ਤ੍ਰਿਪ [illegible] ਤ ਨ ਮ ਵੇ ਵ [illegible] ਗ ਮਿ [illegible] ਤੂ ਪ [illegible]

ਸਤੁ [illegible] ਨ [illegible] ਵਿਕ [illegible] ਵਿਤ੍ਰ ਪ [illegible]

[illegible] ਮ ਚ ਨ ਤੇ [illegible] ਵਿ ਧੰਧ ਨ ਰ ਠ ਵ ਤੇ:, [illegible]

ਤੇ:

[illegible]

[illegible]

[illegible]ਤਮੁਣੈ [illegible] ਪਾਲਨਤਣ੍ਹਸਿਮ੍ਰਤਃ, ਖਤਮੁਖਕੇਃ ਮ੍ਰ
ਕਾਮੁਸਮਮ੍ਰਭੁਤੇਪਾਰਿਤਰੋਕਿਸ੍ਰਵੈਸ੍ਰਾਨਾਸ੍ਰਸ੍ਰੂਕਾਨ
ਗਕਤਸਕਾਮ੍ਰ[illegible] ਕਾਕਸਮ੍ਰ ਮੁਨਾਲਾਸਖਕਾਲਾਨਕਭ੍ਰਤੁ
ਤਮੁਤਿਰਿਕਮੁ ਕਾਸਕਭ੍ਰੂਕਾਪ੍ਰਕਕਸਿ[illegible]ਃ, ਲਕੇਂਪਮ੍ਰਤਿ
ਤਕ੍ਰਤੈਕਃ ਮ੍ਰੁਲਾਪ੍ਰਪਸ੍ਰਕ੍ਰਤਿਃ, ਲਾਪੰਮ੍ਰਲ [illegible] ਮਕ
[illegible]ਲਾ~ ਮ੍ਰਪਸ੍ਰਾ ਲਾਸਪਿਸਮਮਧ੍ਰਿਤੈਕਸਕਾਕ੍ਰਪਸ੍ਰਿਕ
ਤਿ, ਖਢਕਾਤੁਂਕਨਾਕਾਸਮਮਧ੍ਰਿਤ੍ਰੈਕਸ [illegible] ਕਾਸਖ
ਕਾਕ੍ਰਾਲਾਨ [illegible] ਕਾਸਮਮਧ੍ਰਕਕਸਕ [illegible] ਕਾਸਪਂਃ,
[illegible] ਮ੍ਰਪਕਿਤੈਂਕਕ੍ਰਾਨਾਲਸੀਸ੍ਰ [illegible] ਤੈਂਸਤਤੁਸਟੈਕਤ
ਕਾਲਾਨਸਠਕਤਕ੍ਰਤਮ੍ਰਤਿਰਿਕਮ੍ਰਕਾਸਕਸ੍ਰੂਸਮਿ,
ਸ੍ਰੁਣੈਂ ਸਕਸ੍ਰਪਤ੍ਰਤਕ੍ਰਪਕਿਤਸਤ੍ਰੂਣੈਂ ਤਮ੍ਰਖਃ ਕਿ
ਕਕਸਿਪਕ੍ਰੀਤ੍ਰਤਕਤਪਕਿਤਸਿਤਂ ਸਕੇਂਪਕ੍ਰਿ
ਕਂਮ੍ਰਕ੍ਰਤਿਕਾਕ੍ਰਮ੍ਰਕਾਸ੍ਰੁਂਠਕਤ੍ਰਿ, ਕਿਕਿ ਤੰਸਕ੍ਰਾਸਿ
[illegible]ਤਿਸਕ੍ਰ, ਲਕੇਂਕਮ੍ਰੁਤਕਮ੍ਰੂਤੇਪ ਕ੍ਰਣ੍ਹਾਂਕਃ ਸਾਸਤੈ
[illegible]ਕਿਤਃ, [illegible]ਕਾਂਸੀਪ੍ਰਣਾਕ੍ਰਾਂਸੀਕਸਿਮਮਪਸਕ
[illegible]ਪਕਤਾਤਿਕਿਸੈਖਤ[illegible]ਸਤੈ, ਖਤਿਮ੍ਰ[illegible]ਤੇਂ ਸ
ਣੈਪਾਲਣ੍ਹਸਿਮ੍ਰਤਃ, ਸੰਪਿਕਿਸਸ੍ਰਖਾਪਿਸਿਪਕ

ਸ੍ਰਵਾਨੁਰੇਖੁਖੁਣਖੁਮਾਦਮੇਵਪੁਖੁ [illegible] ਤੇਪ੍ਰਹਮਮ
ਜਨਾਦੁਣਰੁਤ੍ਰੁਣ੍ਹੈਰਵਸਤਿ, ਅਤ੍ਰ ਕੋਪ੍ਰੁ, ਮੇਘਾ:
ਨਖੈਤ੍ਰਗਜਮਣਤਤ੍ਰਮਿਸ੍ਰੁਤੈ, ਪ੍ਰਸੀਪ੍ਰ ਦਤ੍ਰਪ੍ਰਪਰੈਪ
ਮਿਣ੍ਹਲਾਮਿਪ੍ਰਖ੍ਰਿਜਿਨਮਤਅਤ੍ਰਤਾਮ੍ਰ। ਪ੍ਰਨੈਦਿਸੁਨੈਦ
ਮ ਤ ਹੂਣਠਵਾਬ੍ਰਪ੍ਰਤ੍ਰਜਸਗੀਰਮੈਵਾਸ੍ਰੁਤਿਵਸਤਿ, ਬ੍ਰ
ਪਰਸੂਾਵਾਜਸ੍ਰੁਦਪ੍ਰਾਲਾ: ਪ੍ਰਲਾਪਤਿਸੈਤ੍ਰਸ੍ਰਪੁਧਿ
ਤ੍ਰਮਿਗ੍ਰ [illegible] ਮਨੈਤ੍ਰਕਾਲਾਜਹਾਵਸਗੀਰਸਵਾਤ ਠ
ਵਕ੍ਰਾਮਿ [illegible] ਮਿਣ੍ਹੈ ਮਿਤ੍ਰਹੂਣਠਵਾਬ੍ਰੀ ਦ੍ਰੁਧਾ ਲਾਦੈ
ਤਿਵਸਤਿ, ਕੁਧ [illegible] ਧ ਕ: ਅਵ੍ਰੈਣਾਤ੍ਰ [illegible] ਲਾਮ
ਤ੍ਰੋਤ੍ਰ ਮਿਸ੍ਰੁਤੈ: ਪ੍ਰਲਾਠਵੈਤ ਦ੍ਰਿਧਾ ਸਲਜ ਧਜ
ਮਦਮਸਜਧਵਜਦੰਮਿਪ੍ਰਧਾਂਵਾਦ੍ਰਮਿਣਹੂਣਠਵ
ਬ੍ਰਪ੍ਰਲਾਤ੍ਰਿਦ੍ਰਤਿਵਸਤਿ, ਅਵ੍ਰੈਤ੍ਰੁਅਵਾ:, ਵਣ੍ਰ
ਤੁਤ੍ਰ੍ਹਮਜਿਮਿਧਤਸ੍ਹਮਿਸ੍ਰੁਤੈ: ਮਜਮਿਖ੍ਰਪ੍ਰਲਾਤੈ
ਰਠਵਾਤ। ਅਦੰਸਕ੍ਰ ਕਵਾਜਦੰਮਿਕਜਖਾਣਿ:ਣ
ਹੂਣਠਵਾਬ੍ਰਮਜਤ੍ਰੁਤ੍ਰਤਿਵਸਤਿ, ਕੈਦ੍ਰੁਮ੍ਰ, ਅਵ੍ਰੈਤ੍ਰ
ਤ੍ਰਮਿਲ੍ਹਾਜਮਤਤ੍ਰਸਮਿਸ੍ਰੁਤੈ: ਕਤ੍ਰਠਵੈਕਾਜਾਪ੍ਰ
ਰਠਵਾਤ। ਅਦੰਕਾ ਅਦੰਠਜ੍ਰੁਹਣਰਠਵਾਣ੍ਰ

ਪੁ. ੫
੩

ਮਹਿ ਸ੍ਰਿਪਤਿ ਕਿਆ ਕਹਉ ਤਿ [illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]

[illegible]

੧

ਸੋਹਤ੍ਸਮਪਿ ਸਿਧੁੰ ਭਵਤਿ, ਤਥਾ ਹਿ, [illegible] ਮਿਅਮ
ਧੁਰੈਤੇ੍ਹ ਪਹਿਤ ਅਵਧੂ[illegible] ਸਿ ਜਿਧੁੰ ਸੈਤੇ੍ਹ ਸੇਤਸ੍ਤ
ਪਹਿਤੰ ਸੈਤ੍ਰ ਵੰਤ ਧ੍ਰੁ[illegible] ਸ੍ਰਵਕੇ, ਤ੍ਰੈਤੇ ਵਠਮ
ਯਾਵੰਤ ਤ੍ਰੁਸ[illegible] ਜੈ ਨਵਤਿ, ਸਤਤ੍ਰੁਯਾ ਧ੍ਰੁਯ ਹਿਤਯ
ਤ੍ਰਯਤ੍ਰ ਪਹਿਤੰ ਸੈਤ ਤ੍ਰੁਸੇਤਸ੍ਤ੍ਰ ਪਹਿਤੈ ਸੈਤ ਤ੍ਰੁਯੰ ਸ੍ਰੁਯ:
ਪ੍ਰਜਤ੍ਰੁ ਤ੍ਰੁਤ੍ਰੁ ਸਮੂਲ[illegible] ਜੈ ਵਤਿ, ਯਦੇਤਾ ਸਿਵੂਹ
ਤਤ੍ਰੁ ਪਹਿਤ[illegible] ਸਿਧੁੰ[illegible] ਤ੍ਰਯ
ਹਿਤ ਸੈਤ ਤ੍ਰਯਤ[illegible] ਤ੍ਰੁਤੈਰ[illegible] ਠਅਸ
ਤੰ[illegible] ਤ੍ਰੁ ਪਹਿਤਯਣ
ਤ੍ਰੁਤਸ[illegible] ਪਹਿਤੰ ਸ੍ਰੁਤ੍ਰੁਣਾ ਤ੍ਰਸੁਤ੍ਰੀ ਧਸੈਤ ਤ੍ਰੁਤ੍ਰੁਧ[illegible]
ਧ੍ਰੁ ਜੈ ਨਵਤਿ, [illegible] ਤ੍ਰੁਤ ਵਰੁਤ੍ਰ, [illegible] ਤ੍ਰੁਯਾਸਿ
[illegible] ਵਤ੍ਰੁਤ੍ਰਹਿ[illegible] ਜਰੋ ਹਿ ਕਵਤਿ, ਅਸੁ
ਵ[illegible], ਧ[illegible]: ਸਾਸਾ[illegible] ਹਿ ਕਾਰੇ, ਧਤ੍ਰੁਧਿ
[illegible] ਸਿਧ[illegible] ਵਿਸਧ੍ਰਯਵ:, ਧ[illegible] ਤ੍ਰੁਨਕੈ[illegible] ਧੈਤ੍ਰਹਨ
[illegible] ਠਾ ਵਸ੍ਰੁਤਿ, ਤਤਤੇ, ਸਾਸਾ ਨਾਧਿਕਾਰੇ[illegible] ਸਿਸ
[illegible] ਸਿ ਸੈਖਤਾ ਤ੍ਰਨ੍ਰੁਨਕਾ[illegible] ਸਧਤੈ[illegible] ਤੁਣ
ਤੂ ਨਾਸਿਤ੍ਰਿ, ਸਾਸਾਨਾਧਿਕਾਰੇ ਸਧੁਤਸੁ ਵੇਜ, ਦਵ

ਮੋਖੰ ਸੋ[illegible]ਤ ਤ[illegible] ਮਿਤ੍ਰ ਕੈ ਤ ਕ੍ਰ[illegible] ਸਿਖੁ ਸੋਕ ਮਤੁ
ਰਾ ਸਤੂ ਖਸਰ[illegible] ਤ੍ਰ[illegible] ਰਿ ਸਿਖੁ ਸੋ ਰ ਸ[illegible] ਕ ਰੰ
ਸਤ੍ਰਸੂ ਰ ਮਿ[illegible] ਰਿ[illegible] ਤ ਰੁ ਰ ਅਖ [illegible] ਤ ਕ ਤੁ ਅ ਮਿ ਰ
ਤ੍ਰੈ ਪਿ ਪਰੰਰ[illegible] ਮਿ ਕਿ ਸਿਖੁ ਸੋ ਤ ਤੂ ਰਾ [illegible] ਪਿ ਮੂ ਪ
ਤੈ[illegible] ਮਿ ਕਿ ਸਿਖੁ ਸੋ ਤ ਤੂ ਰਾ ਸ ਕ ਤੈ ਪ ਸ ਮੂ ਸੋ ਕ ਸਿ[illegible] ਸੋਤ
ਸੋ[illegible] ਮੰਰ[illegible] ਸਿਖੁ ਨ ਰਾ ਅਖ ਰ ਤੁ[illegible]
ਬ[illegible] ਸਿਖੁ [illegible] ਤੈ
ਰ ਸ[illegible] ਕਿ ਰ ਅ[illegible] ਕਿ[illegible] ਤੂ[illegible] ਸੁ
ਰ ਤੁ[illegible] ਕਿ[illegible] ਕਿ[illegible] ਰ[illegible]
ਤੈ[illegible] ਪਰੈ[illegible] ਕਿ ਸਿਖੁ ਸੋ ਤ ਤੂ [illegible]
ਕੈ ਪ ਸ[illegible] ਪਰੈ[illegible] ਸਿਖੁ ਸੋ ਤ ਤੂ [illegible] ਤੈ ਤੈ ਨ ਸ
ਤੂ ਰ ਤ ਕ ਤ ਪ [illegible] ਸੋ ਖ [illegible] ਕਿ ਸ ਤੂ ਨ ਰ: [illegible]
[illegible] ਅਖ ਰ ਤੁ, [illegible] ਕਿ ਸ [illegible] ਤ [illegible]
[illegible] ਕ ਪੈ ਰ [illegible] ਤ ਤੁ [illegible] ਸਿਖੁ ਰ
ਰਿ[illegible] ਕਿ ਸ ਤੂ ਸ ਰ ਸ ਤੁ [illegible]
ਰਖੰ[illegible] ਤੁ[illegible] [illegible] ਮਿਰ ਤੈ [illegible]
ਮਿਤਿ ਰ[illegible] ਤ[illegible] ਮੈਨ ਰਾ ਕਿ ਸਿਖੁ ਰਾ [illegible]

[illegible]

[illegible]

[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]

ਗੋਬਿੰਦ ਜੀਉ [illegible]

ਕ੍ਰਿਪਾ [illegible]

ਸਤਿ: [illegible]

ਤੁਝ ਜੀ [illegible]

ਜੀ [illegible]

[illegible]

[illegible]

[illegible]

[illegible]

[illegible]

[illegible]

[illegible]

[illegible]

[illegible]

[illegible]

[illegible]

[illegible]

[illegible]

[illegible]

[illegible]

ਰਤੁ ਸਾਦੇ [illegible] ਸੁਮਨ ਕਾ [illegible] ਸੁ ਕੇ ਬ

ਘਤੁ ਮਾ [illegible] ਦੇਖਾ [illegible] ਕਰਤੁ ਸੁਤਾ

[illegible] ਕਰਤਿ, ਤਾ

ਪ੍ਰਤਿ [illegible] ਮਾਪੇ ਸਾਧ [illegible]

[illegible] ਤਬਾ ਬਧੰਮਕ

[illegible]

[illegible]

[illegible]

[illegible]

[illegible]

[illegible]

[illegible] ਕਤੇਤੇ, ਪ੍ਰਬੰਧ [illegible]

[illegible]

[illegible]

[illegible]

[illegible]

ਮਾਨਿਹ [illegible] ਹਤ੍ਰਾ [illegible] ਤੁਅਨਾਸਿਨਹਕੇ
ਗੁਰਬੀਚਿਰਾ [illegible] ਨਾ [illegible] ਤੁਸਮਾਥੀਅ [illegible] ਸੋਇਕਾ
ਨਮਿਰਾਘਟ [illegible] ਤ [illegible] ਸਾਰਤੀ [illegible] ਸਮਜ ਸਮਨੁ
ਕਰਗਤ [illegible] ਪੁਰਖਿਕੰਗਿ ਬਧੀਗੁਰਤ ਰਤੁਕਾ
ਜਿਹਅਨਪੁਰਃ ਮੈਰਸ੍ਰਯਧਪਾਤਕ [illegible] ਤਿਹਿ
ਵੰਡ੍ਰਤਸ੍ਰੁਸੁਖਮਤਿਤਜਮਾ ਕਾ [illegible] ਪਨੰਸਬ
ਤਿਮਿਸ [illegible] ਅਕਅਮਾਪੁ
[illegible] ਕਲ [illegible] ਨਗਿ
ਕ੍ਰਿਸੀਥਿਥਪੁ ਜਿਤਾਤ
ਕਮਿਪਸੰ [illegible] ਤਮਾਪੁਕ ਹਕ
ਜਿਃ ਤਕ੍ਰਤੇ [illegible] ਕਮਿਪਮਕ [illegible]
ਮਾ ਨਗਾਕਕਮਪਤੇਸੀਮਾਨਿਕ [illegible] ਰਜ
[illegible] ਕਮੁਜਪੁਤਕਮਨੁ [illegible] ਪੁਨ
[illegible] ਪਕਾਸ [illegible] ਹਿਤਿਸੁ
[illegible] ਕੁ [illegible] ਕਰ
[illegible] ਸਮਿ [illegible] ਮਿਰ
ਧਾਨ੍ਰਪੁਤਾਸਮਗਾ ਧਾਨੋ

[illegible] ਤੇ [illegible] ਨਾਮ ਰਸੁ ਤਿ [illegible] ਜਾ ਤੂ [illegible] ਭੀ ਰਹੇ

ਸਭੁ ਮਮੀਤਿ ਰਾਵਣ ਤੇ ॥੩॥ ਤੇਰ [illegible] ॥੧॥ ਪ੍ਰਭਪ

ਹੈ ਪ੍ਰਭੁ ਹੁਣੀ ਪਰਸੁ [illegible] ਮਹਲਾ [illegible] ਬਿਖਮੀ ਕਾਰ

ਮਪ੍ਰਭੁ ਕਰਤ ਰੈਵ [illegible] ਨਾਮ ਰਸੁ [illegible] ॥੨॥ ਤੁ

[illegible] ਰਹਾਉ [illegible] ਕਲਿ ਤੁ ਪ੍ਰਕਾਰ ਪ੍ਰਤਿਪਾਲ੍ਹ

[illegible] ਸਭ [illegible] ਪ੍ਰਭ ਭੀਤ

[illegible] ਪ੍ਰਭੁ [illegible] ਤ੍ਰਹ ਪਾਇ

[illegible] ਤੁਹਰਿ ਜੀ [illegible]

[illegible] ਪ੍ਰਕਾਰ ਪ੍ਰਭਿਪ

[illegible] ਮਨ: [illegible] ਹਰਿ ਤਤੁ

ਤੇ [illegible] ਨਕਹੁ [illegible] ਮਾਤਮ ਬਿਹੂ

[illegible] ਪ੍ਰਭ ਪ੍ਰਭੁ [illegible] ਪ੍ਰਕਾਰ ਪ੍ਰ

[illegible] ਮ [illegible] ਬਿਕਾਰ [illegible]

[illegible] ਮੀ ਪ੍ਰਭ ਕਰੇ [illegible]

[illegible] ਮਤ [illegible]

[illegible] ਤਮ [illegible]

[illegible] ਮਕ ਤੇਰਾ [illegible]

ਸੁਪਨੈ, ਆਪਨੇ ਸਰੂਪ ਮਹਿ [illegible] ਬਿਸੁਰ ਕੇ ਸਿਰ [illegible]

[illegible] ਕੁਛਿ [illegible] ਅਭਰ [illegible] ਤੁਰਆ, ਅਨਭੀ [illegible]

ਕਿ [illegible] ਕੇ ਬੀਚ [illegible] ਅਨਭੀ [illegible]

ਦੋਇ [illegible] ਬਿਸੇਸੁ ਕਿਆ, ਅਬਿਕ

ਨੈਕੇ ਬਿਬਿਕ ਨ ਸੁਝੈ, ਤਾਂ ਅਭਿ [illegible]

ਤਉ [illegible] ਬਿਕਲ [illegible]

[illegible]

[illegible]

ਸੁਣਾ ਅਤੈ, ਤਉ [illegible]

[illegible]

[illegible]

[illegible]

[illegible]

[illegible]

ਤੇ [illegible] ਸੁ ਪੁੰਸ੍ਰ ਠਮਿ ਨਸ੍ਰ [illegible] ਕੇ ਬਾਤ੍ਰਿ [illegible] ਦਰ ਬਤੁਲਾ

ਸੰਮਾ ਰਿ ਧਿਤ੍ਰ ਡ੍ਰਕੁ ਰ: ਮਜੁ ਰਮਾ ਦੇ [illegible] ਦਬ ਤ੍ਰੈ ਟੇਤ੍ਰੈ:

ਰਹੂ [illegible] ਦ੍ਰਿ: ਚਮ ਬਿਚ ਅਪਾ [illegible] ਰਾਪਾ ਮੁਖ੍ਰ ਟਾਡ

ਰ ਸੁਾ ਰ ਮਸਮ ਚਸ੍ਰ: [illegible] ਕਿ ਮਾ ਮਣ ਰੇ [illegible] ਮਦ

ਬਿਕੂ [illegible] ਰਮਾਰ [illegible] ਕਿ ਮੁੰਭੂ ਰ ਬਿਸੇ ਧਨ

[illegible] ਕਾ ਲੀਕੂ ਮਨ [illegible] ਰਿਕੁ

[illegible] ਬਿਮੂ ਡਿ [illegible]

[illegible] ਬੇਰਧਰਫੇ: [illegible]

[illegible] ਮੁਣਤ੍ਰਗਿਕ੍ਰਿਚਕਾ

[illegible] ਬ੍ਰਿਸੁ ਕੈਤੁਗਿਕੈ ਕਿਰਿ

ਕਣ ਤੇ ਗਿ ਕੈ [illegible] ਤ੍ਰਮਰ ਕ੍ਰਿਸਾ ਰਭੋ। ਮਮ

[illegible] ਤਸਾਬ, ਕਮੂਹ ਕਿ ਰੋਕਿ

ਨੇ ਕੁਬਾ ਫਰਾਮ [illegible] ਤ

ਨਕਰੇ [illegible]

ਗਿਰਤਮੁੰਰੈ [illegible]

ਰੋਧਾਨਰੋਧਿਮਿਤ[illegible]ਗਾ॥ਟਿਵ:ਮਜਕ[illegible]ਪ੍ਰਭੁ[illegible]ਕਰ
ਸਧਾਨ੍ਵਰ੍ਹੁ[illegible]ਵਨਮੁਖ਼ਕੁਮਾਧ:।ਸ੍ਵਾਨ੍ਵਰਮੁਕਾ
ਮੁਦ੍ਰੋਧਿਮਿਤ੍ਵ[illegible]:।ਮਕਵਿਕਨ੍ਕਾਨ੍ਜ਼ਮੁਸ੍ਨੇਨਮ
ਮੁ[illegible]ਮਮ[illegible]ਪ੍ਰਮਮਵੈਮਵਿਕੈਂਨਜ਼ਮੁਸ:ਨੰਕ
ਸ੍ਵਨੇਵਿੰਧਮਨਭੁਦੇਨਗਦ੍ਵੈਤੰਭਿ[illegible]ਕ੍ਰਤਦੀਮਸ
[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]

ਤੇ[illegible]ਨੁ ਮਨੁ ਮਨੁ ਹੁਕਮਿ ਸਿਤੁ [illegible] ਕੇ ਰਹਿ ਹੁਕਮੁ ਸਿ ੭੨
ਨਾਕਾ ਪਿਆ ਮਾਸੀ ਕੁਮੇ ਦਾ ਸਿਠ [illegible] ਤੁ: ਕਾਲ
ਨਾਮ ਤੇਰੁ ਹੁਕਰ ਪੁਰਕਾ ਮਨ ਕਾ ਕ੍ਰਿਪ ਮਨਾ ਨਾ ਪਿ ਕਮਾ
ਤਹੁ ਮਾਨਾ ਕਿਸ ਲੁਕਾ ਪਿ[illegible]ਤੁ ਨਾ ਕੁਠ [illegible] ਕਿਸਮ ਹੁ
ਰਖਿਆ ਕਿਤੁ ਹੁ ਹੁਕਮ[illegible] ਰ ਪਰਹੁਤਿ, ਪ੍ਰੇਕਰਤੁ [illegible]ਲਮਿ
ਕਲੁ ਕਰਕਾ ਤਉ ਸਿਰਹੁ ਲਨੰ ਪਰਹੁ ਰਪਿਆ ਮਾਤ ਮਿਲਿਆ
ਤੇਰਪਰਹੁਤਿ, [illegible] ਕਾਹੁ ਕੇ ਮਕਲੇ [illegible] ਠਤ ਕੇ
ਰਹਾਉ: ਪਤਿਨਾ, ਮਧਸੁਰਸਲਹੁ ਸਿਕਿ[illegible] ਪਤਿ ਤੁਮ
[illegible] ਤਨਤੁ [illegible] ਲਲ ਪਿਤਾਕ ਰਪਿ ਸਿਧੁ
ਸੁਕਿ ਰਾਹੁਤ ਤੀਰ ਕ੍ਰਿਸ਼ਨ ਧਨ ਤਿ, ਮੇ
ਕੌ ਕਿਹੁ [illegible] ਅਨੁ ਨਾ ਕਿਨ ਦਾ ਸਭੀ
ਵਸੁ ਠਕ ਮਨ ਨ ਮੰਕੋ ਨਸਹੁ ਤਰਕਤਿ, ਤੁ
ਕੇਸ ਮੰਤ੍ਰਿ ਕਾ, ਤਨਤ੍ਰੰ, ਕਕੁ ਹੁਤੁ ਮੰਤੁ ਮੁਕਖ
ਪਮਿ ਸੁਸੰਤੁ [illegible] ਕੇਠੇ ਸਕੇ ਸਿਠ
ਪਧਤੁ ਤਥਾ ਮਨੁ ਸਾ ਮ [illegible]
ਨਾਕਿਤੁ [illegible] ਨੁਲ ਨ ਮਨ [illegible] ਕਿ, [illegible]
[illegible] ਕਰਤੁਤਿ, ਤਨਤ੍ਰੰ, [illegible]

ਪ੍ਰ ਤ੍ਰ ਮ੍ਹ ਵ ਕੈਸ੍ਰ ਵ ਸ੍ਤੂ [illegible] ਨਿਤੁ [illegible]: [illegible] ਪ੍ਰਤੁ ਤਸ਼

ਟ [illegible] ਸਾ ਧਾਤ੍ਰ ਸਤ: ਕਿੰਕਰ੍ਤਾ ਸ੍ਵਰ੍ਗੰ ਨਧ

ਨਸਾ ਣ ਤੁ [illegible] ਕ੍ਸ਼ ਵਿਸ੍ਰੂ [illegible] ਰਿ ਜਿਸ ਧਾਧਿਨ: ਧ

ਨਤ੍ਰ [illegible] ਤੁ ਰੂਪ ਵ ਲਾ ਤ੍ਰ ਤੁਠਵਨਾ ਸ੍ਤੁ: ਕਾ [illegible]

ਠਸਾਲੀ [illegible] ਸ੍ਰ ਤੁ ਠ ਸਾ ਜ੍ਞਿਨਾ ਵਹ ਸਕ: ਸ [illegible] ਤਸ੍ਵ

ਸਾ ਕ੍ਰੈ ਤਨ [illegible] ਧਾ ਰੂਕ੍ਰ [illegible] ਜੀਤਿ ਸਹੁ ਨਤ

ਰੂ ਹ ਸਕ੍ਸ਼ [illegible] ਧਾਕ੍ਰਿ ਵਿਨਾ ਸਨ੍ਹ ਸਕੇ ਵਲ੍ਹ ਸ [illegible]

ਕੈਕਰ ਸ ਸਾਇਲ ਲਠ ਸ੍ਯ ਰਿ ਕਸਾ ਤ੍ਰਿ ਸਾਧ [illegible]

ਵਤਿ ਸੂਤ੍ਰੇ। ਨ ਤ ਸੂਪ੍ਰ [illegible] ਸ੍ਤੂ ਸਾ ਤ੍ਰ ਤੁਰੇਵ [illegible]

ਧਤ੍ਰੇਵਿ ਸਤ੍ਰ ਵਿਸ ਤੈ [illegible] ਵਸਾ [illegible] ਸੂਤ੍ਰੈ: [illegible]

ਤਤਿ ਸ੍ਰੀ ਧਾਮ ਨੰ ਸ ਧ ਰਿ ਤ੍ਰੂ [illegible] ਕਸਾ [illegible]

ਇਤਿ ਵਸਿਸ੍ਤੁ ਸਾਰ: ਸਮਾਪ੍ਤ:॥ ॥

[illegible]

[illegible]

[illegible]

[illegible]

[illegible]

[illegible] ਲਿਖਿਤੰ [illegible]

[illegible]

[illegible]

[illegible]

[illegible]

[illegible]

ਰੈ [illegible] ਕੀਆਂ ਸਾਕ ੧੦ ਬ[illegible]ਾ। ਸਾਰਾ ਉੜੰ
ਸਭੈ [illegible] ਲਿਖੀ ਰੀਵਣਾ।

ਗੁਮਤਸਹਿ ਨੂੰ [illegible] ਤੇ ੫ ਦਿਹ ੩ [illegible] ਮੀ

[illegible] ਸ੍ਰੀ [illegible] ਉ [illegible] ਕੈ [illegible]

[illegible] ਪਥ [illegible]

[illegible] ਅ [illegible]

[illegible] ਕਿ [illegible]

[illegible] ਅ [illegible]

ਪੁਤ [illegible] ਪਤਿ [illegible]

[illegible] ਮਨ [illegible] ਮਹ [illegible]

[illegible] ਪਥਾ [illegible]

[illegible] ਵਿਤ [illegible]

[illegible] ਅਸ [illegible] ਅ: [illegible]

[illegible] ਪਭਿ [illegible] ਪਭਿਮ

[illegible] ਮਨ [illegible]

[illegible] ਏਵੰ [illegible]

[illegible]

[illegible]

[illegible] ਮ [illegible]

[illegible] ਮਤ [illegible] ਕਿਟ, [illegible]

[illegible] ਮ [illegible] ਮੀ [illegible]

[illegible]

[illegible]